



ੴ ਵਾਹਿਗੁਰੂ ਜੀ ਕੀ ਛਤਹ ॥

# ਬਹਾਦਰ ਸਿੰਘਣੀਆਂ

ਲੇਖਕ

**ਭਾਈ ਸੇਵਾ ਸਿੰਘ**

(ਸੰਪਾਦਕ ਖਾਲਸਾ ਸਮਾਚਾਰ)

**ਧਰਮ ਪ੍ਰਚਾਰ ਕਮੇਟੀ ਸ਼੍ਰੀ ਅੰਮ੍ਰਿਤਸਰ**

ਸ਼੍ਰੀਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ  
ਦੀ 300 ਪੁਸਤਕਾਂ ਛਾਪਣ ਦੀ ਲੜੀ ਨੂੰ ਸਮਰਪਿਤ

## ਭੱਤਕਰਾ

ਸਿਰਲੇਖ

ਭੂਮਿਕਾ

ਇਸਤ੍ਰੀ ਕੀ ਹੈ ?

ਸਾਹਿਬ ਕੌਰ

ਦੀਪ ਕੌਰ

ਬੀਬੀ ਧਰਮ ਕੌਰ

ਬੀਬੀ ਸ਼ਰਨ ਕੌਰ

ਸਿੰਘਣੀਆਂ ਦੀ ਸੂਰਮਤਾ

ਮਾਈ ਭਾਗੋ

ਸਿੰਘਣੀਆਂ ਦੀ ਬੀਰਤਾ ਅਤੇ

ਸ਼ਹੀਦ ਗੰਜ ਸਿੰਘਣੀਆਂ ਲਾਹੌਰ

ਪੰਨਾ

੦

੧

੪

੩੯

੮੫

੫੦

੫੭

੬੭

੮੯

+ ੫

+ ੫

+ ੫

+ ੫



# ਭੂਮਿਕਾ

ਭਾਈ ਸੇਵਾ ਸਿੰਘ ਜੀ ਸਿੱਖ ਪੰਜ ਦੇ ਇੱਕ ਉੱਘੇ ਵਿਦਵਾਨ ਲਿਖਾਰੀ ਹੋਏ ਹਨ। ਉਨ੍ਹਾਂ ਦਾ ਜਨਮ ੧੯੮੨ ਈ: ਦੇ ਲਾਗੇ ਪਿੰਡ ਸਰਾਏ ਆਲਮਗੀਰ ਜ਼ਿਲ੍ਹਾ ਗੁਜਰਾਤ (ਪਾਕਿਸਤਾਨ) ਵਿੱਚ ਹੋਇਆ। ਇਨ੍ਹਾਂ ਦੇ ਪਿਤਾ ਜੀ ਦਾ ਨਾਂ ਲਾਲ ਸਿੰਘ ਸੀ। ਆਪ ਜੀ ਨੇ ਆਰੰਭ ਵਿੱਚ ਮੁਨਸ਼ੀ ਫਾਜ਼ਲ ਹੋਣ ਤੱਕ ਵਿੱਦਿਆ ਹਾਸਲ ਕੀਤੀ ਅਤੇ ਪਿੰਡੀ ਘੇਵ ਸਕੂਲ ਵਿੱਚ ਪੜ੍ਹਾਉਣ ਲੱਗੇ।

ਸਿੱਖ ਧਰਮ ਬਾਰੇ ਆਪ ਜੀ ਨੂੰ ਬਚਪਨ ਤੋਂ ਹੀ ਸਮਝਣ ਤੇ ਵਿਚਾਰਨ ਦਾ ਸੌਂਕ ਸੀ। ਆਪ ਜੀ ਇਤਿਹਾਸ ਅਤੇ ਮਜ਼ਬੀ ਵਿੱਦਿਆ ਦੇ ਵੀ ਚੰਗੇ ਜਾਣੂ ਸਨ। ਆਪ ਜੀ ਦੀ ਲਿਖਣ ਸ਼ਕਤੀ ਅਤੇ ਸਿਆਣਪ ਕਰਕੇ ੧੯੧੪ ਵਿੱਚ, “ਖਾਲਸਾ ਸਮਾਚਾਰ” ਅੰਮ੍ਰਿਤਸਰ ਦੇ ਦਫ਼ਤਰ ਵਿੱਚ ਚੁਣੇ ਗਏ। ਕੁੱਝ ਸੁੰਦਰ ਲਿਖਾਈ ਅਤੇ ਯੋਗਤਾ ਕਾਰਨ ਪਹਿਲਾਂ ਸਬ-ਐਡੀਟਰ ਰਹੇ। ਫੇਰ “ਖਾਲਸਾ ਸਮਾਚਾਰ” ਦੇ ਐਡੀਟਰ ਬਣਾਏ। ਆਪਣੀ ਇਸ ਪੱਤਰਕਾਰੀ ਦੀ ਸੇਵਾ ਸਮੇਂ ਆਪ ਜੀ ਨੇ ਅਨੇਕਾਂ ਕਿਸਮ ਦੇ ਵਾਦ-ਵਿਵਾਦ ਵਿੱਚ ਹਿੱਸਾ ਲਿਆ ਅਤੇ ਖਾਲਸਾ ਸਮਾਚਾਰ ਰਾਹੀਂ, ਖਾਲਸਾ ਸਮਾਜੀਆਂ ਤੇ ਨਵੇਂ ਉੱਠੇ ਫਿਰਕਿਆਂ ਤੇ ਸਿੱਖੀ ਬਾਬਤ ਉਟੰਕਣ ਕਰਨ ਵਾਲਿਆਂ ਦੇ ਬੜੇ ਠੁੰਮੇ ਤੇ ਮਿਠਾਸ ਨਾਲ ਜਵਾਬ ਦਿੱਤੇ। ਆਪ ਜੀ ਦਾ ਦੇਹਾਂਤ ਜਨਵਰੀ ੧੯੪੫ ਵਿੱਚ ਹੋਇਆ।

ਵਿਸ਼ੇਸ਼ ਕਰਕੇ, ਨਾਮਧਾਰੀਆਂ ਵੱਲੋਂ ਬੁਰਿਆਈ ਦਾ ਸਿਲਸਿਲਾ, “ਬਾਬਾ ਅਜਾਪਾਲ ਸਿੰਘ” ਰਾਹੀਂ, “ਸ੍ਰੀ ਗੁਰੂ ਗੋਬਿੰਦ ਸਿੰਘ ਜੀ” ਨਾਲ ਜੋੜਨ ਦਾ ਜੋ ਪ੍ਰਬੰਧ ਰਚਿਆ ਗਿਆ ਸੀ, ਉਸਦਾ ਇਤਿਹਾਸਕ ਹਵਾਲਿਆਂ ਨਾਲ ਯੁਕਤੀ ਪੂਰਵਕ ਉੱਤਰ ਦਿੱਤਾ। ਇਨ੍ਹਾਂ ਲੇਖਾਂ ਨੂੰ ਸੰਗ੍ਰਹਿ ਕਰਕੇ ਇੱਕ ਪੁਸਤਕ ਦੇ ਰੂਪ ਵਿੱਚ ਛਾਪਿਆ, ਜਿਸਦਾ ਨਾਮ “ਗੁਰੂ ਪਦ ਪ੍ਰਕਾਸ਼” ਰੱਖਿਆ ਗਿਆ। ਇਸ ਪੁਸਤਕ ਦੀ ਸਿੱਖ ਸੰਗਤਾਂ ਵਿੱਚ ਚੰਗੀ ਚਰਚਾ ਤੇ ਸੁਆਗਤ ਹੋਇਆ।

ਆਪ ਜੀ ਨੇ ਕਿਉਂਕਿ ਆਰੰਭ ਵਿੱਚ ਹੀ ਡਾਗਸੀ ਅਤੇ ਇਸਲਾਮ ਦੀ ਜਾਣਕਾਰੀ ਪ੍ਰਾਪਤ ਕੀਤੀ ਹੋਈ ਸੀ। ਇਸ ਲਈ ਪੰਜਾਬੀ ਵਿੱਚ ਤੇ ਕੁੱਝ ਉਗਦੂ ਵਿੱਚ ਵੀ ਮੁਹੰਮਦ ਸਾਹਿਬ ਦਾ ਜੀਵਨ, ਕੁਰਾਨ ਦਾ ਤਰਜਮਾ, ਕੁਰਾਨ ਦੀ ਕੁੰਜੀ, ਕੁਰਾਨ ਦੀ ਕਹਾਣੀ, ਪੈਗੰਬਰਾਂ ਦੇ ਸਿਰਤਾਜ਼ ਆਦਿ ਕਿਤਾਬਾਂ ਲਿਖੀਆਂ। ਸਿੱਖ ਧਰਮ ਬਾਰੇ ਗੁਰੂ ਨਾਨਕ ਅਤੇ ਇਸਲਾਮ ਅਫਦੂਲ ਅੰਬੀਆ, ਵੈਦਿਕ

ਸ਼ਾਦੀ ਕੀ ਡੜੀਹਤ, ਚੋਹਲਾ ਸਾਹਿਬ, ਧੋਤੇ ਮੂੰਹ ਚਪੇੜ, ਹਾਏ ਅੱਲਾਦ, ਦਯਾ  
ਨੰਦ ਚਰਿੱਤਰ, ਸੁਰਮੇ ਲਈ ਮਮੀਰੇ ਦਾ ਸੁਰਮਾ, ਅਦਿਕ ਪੁਸਤਕਾਂ ਦੀ ਰਚਨਾ  
ਕੀਤੀ।

ਬਹਾਦਰ ਸਿੰਘਣੀਆਂ ਇਨ੍ਹਾਂ ਵਿੱਚੋਂ ਇੱਕ ਖਾਸ ਪੱਖ ਨੂੰ ਪੂਰਨ ਕਰਨ  
ਵਾਲੀ ਪੁਸਤਕ ਹੈ, ਜਿਸ ਵਿੱਚ ਸੰਘਣੀਆਂ ਦੇ ਸਿਦਕ ਤੇ ਬਹਾਦਰੀ ਦੇ ਸਾਕੇ  
ਆਉਂਦੇ ਹਨ। ਇਹ ਪੁਸਤਕ ਗੁਰੂ ਖਾਲਸਾ ਜੀ ਦੇ 300 ਸਾਲਾ ਪੂਰਵ ਸਮੇਂ  
ਛਾਪੀਆਂ ਜਾਣ ਵਾਲੀਆਂ ਕਿਤਾਬਾਂ ਵਿੱਚੋਂ ਛਾਪੀ ਗਈ ਹੈ। ਇਸਦਾ ਸੰਗਤਾਂ  
ਲਾਭ ਉਠਾਉਣ।

## ਇਸਤ੍ਰੀ ਕੀ ਹੈ ?

ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨੂ॥

(ਗੁਰੂ ਨਾਨਕ ਸਾਹਿਬ)

ਉਹ ਮਨੁੱਖ ਜਿਨ੍ਹਾਂ ਨੂੰ, ਮਨੁੱਖ ਜਾਤੀ ਨੇ ਆਪਣਾ ਮਾਣ ਤੇ ਤਾਣ ਜਾਤਾ, ਜਿਨ੍ਹਾਂ ਦਾ ਜੀਵਨ ਦੂਜਿਆਂ ਲਈ ਚਾਨਣ-ਮੁਨਾਰਾ (Light House) ਬਣਿਆ, ਜਿਨ੍ਹਾਂ ਦੇ ਪੈਂਤੜਿਆਂ ਤੇ ਕਰੋੜਾਂ ਮਨੁੱਖਾਂ ਨੇ ਟੁਰਨ ਵਿਚ ਫ਼ਕਰ ਸਮਝਿਆ, ਜੋ ਰਾਜਸੀ ਮੰਡਲ ਵਿਚ ਉੱਚ ਆਸਣ ਤੇ ਬੈਠੇ, ਜੋ ਕੌਮੀ ਸੁਧਾਰ ਵਿਚ ਆਗੂ ਹੋਏ, ਜੋ ਧਾਰਮਿਕ ਭਾਵਾਂ ਦੇ ਕਾਰਨ ਸੂਰਜ ਵਾਂਗ ਚਮਕੇ ਤੇ ਜਿਨ੍ਹਾਂ ਨੂੰ ਹਾਦੀ, ਰਾਹਨੁਮਾ, ਪੈਗੰਬਰ ਤੇ ਅਵਤਾਰ ਜਾਣ ਦਿਲੀ ਸ਼ਰਧਾ ਤੇ ਭਗਤੀ ਨਾਲ ਲੱਖਾਂ ਬੰਦਿਆਂ ਨੇ ਆਪਣੇ ਜੀਵਨ ਉਹਨਾਂ ਦੇ ਹੁਕਮ ਵਿਚ ਅਰਪਨ ਕਰ ਦਿਤੇ, ਉਨ੍ਹਾਂ ਸਾਰਿਆਂ ਦੇ ਜੀਵਨ ਚਰਿਤ੍ਰਾਂ ਦੇ ਬੜੀ ਗਹੁ ਤੇ ਸਾਵਧਾਨੀ ਨਾਲ ਪਾਠ ਕਰਨ ਤੋਂ ਪਤਾ ਲਗਦਾ ਹੈ ਕਿ ਉਹਨਾਂ ਦੀ ਉੱਨਤੀ, ਪ੍ਰਸਿੱਧਤਾ, ਗੌਰਵਤਾ ਤੇ ਵਡਿਆਈ ਦੇ ਕਾਰਨਾਂ ਵਿਚੋਂ ‘ਆਤਮ-ਤਿਆਗ’ ਤੇ ‘ਸਹੇਦਰਤਾ’ ਦੇ ਵੱਡੇ ਕਾਰਨ ਸਨ।

ਜੇ ਕਦੀ ਅੱਖਾਂ ਤੋਂ ਹਠ ਧਰਮੀ ਦੀ ਪੱਟੀ ਲਾਹ ਕੇ, ਤੇ ਸੈਂਕੜੇ ਨਹੀਂ ਹਜ਼ਾਰਾਂ ਵਰਿਆਂ ਦੇ ਦਿਲਾਂ ਵਿਚ ਬੈਠੇ ਅਸੁੱਧ ਸੰਸਕਾਰਾਂ ਨੂੰ ਹਟਾ ਕੇ, ਨਿਆਂ ਦੀ ਦਿੜ੍ਹਟੀ ਨਾਲ ਵੇਖਿਆ ਜਾਏ, ਤਦ ਇਹ ਦੋਵੇਂ ਗੁਣ ਤੀਵੀਆਂ ਵਿਚ ਬਹੁਤੇ ਵੇਖਣ ਵਿਚ ਆਉਂਦੇ ਹਨ।

ਤੀਵੀਂ ਮਰਦ ਦੀ ਸਲਾਹਕਾਰ ਹੈ, ਵਜ਼ੀਰ ਹੈ, ਅਰਧੰਗੀ ਹੈ, ਤੇ ਆਯੂ ਭਰ ਦੀ ਸੰਗੀ ਹੈ, ਤੀਵੀਂ ਤੋਂ ਬਿਨ੍ਹਾਂ ਮਰਦ ਦਾ ਜੀਵਨ ਰੁੱਖਾ, ਸੁੱਕਾ, ਫਿੱਕਾ ਤੇ ਬੇਸਵਾਦਾ ਜਿਹਾ ਹੈ।

“ਸਾਰੀ ਦੁਨੀਆਂ ਦਾ ਰਾਜ ਭਾਗ ਮਿਲ ਜਾਏ, ਪਰ ਜੇ ਤੀਵੀਂ ਨਾ ਹੋਵੇ, ਤਦ ਮਰਦ ਮੰਗਤਿਆਂ ਨਾਲੋਂ ਵੀ ਭੈੜਾ ਹੈ। ਉਸ ਨਾਲੋਂ ਉਹ ਕੰਗਾਲ ਲੱਖਾਂ ਗੁਣਾਂ ਵਾਲਾ ਹੈ, ਜੋ ਦਿਨ ਭਰ ਮਜ਼ੂਰੀ ਕਰਦਾ ਹੈ, ਤੇ ਸੰਧਿਆ ਨੂੰ ਤੀਵੀਂ ਦਾ ਮੂੰਹ ਵੇਖ ਕੇ ਸਾਰੇ ਦੁੱਖ ਭੁੱਲ ਜਾਂਦਾ ਹੈ।”

(ਕੁਪਰ)

“ਜਦ ਤਕ ਆਦਮੀ ਇਕੱਲਾ ਸੀ ਤਦ ਤਕ ਉਹਦੇ ਵਾਸਤੇ ਸਵਰਗ ਵੀ ਕੰਡਿਆਂ ਦਾ ਘਰ ਸੀ, ਦੇਵਤਿਆਂ ਦੇ ਰਾਗ, ਪੰਛੀਆਂ ਦੀਆਂ ਸੁਰਾਂ, ਛੁੱਲਾਂ ਦੀ ਮੁਸਕਰਾਹਟ ਤੇ ਅੰਮ੍ਰਿਤ ਵੇਲੇ ਦੀ ਵਾਯੂ ਦੇ ਪ੍ਰੇਮ ਮਈ ਹੁਲਾਰੇ ਉਹਦੇ ਲਈ ਕੋਈ

ਅਰਥ ਨਹੀਂ ਰੱਖਦੇ ਸੀ। ਉਹ ਹੁਕਾਮ ਲੈਂਦਾ ਫਿਰਦਾ ਸੀ, ਪ੍ਰੰਤੂ ਜਦ ਉਸ ਨੂੰ 'ਹਵਾ' (ਤੀਵੀਂ) ਮਿਲੀ, ਤਦ ਉਹਦਾ ਦੁੱਖ ਦੂਰ ਹੋ ਗਿਆ ਅਤੇ ਜੰਗਲ ਦੇ ਕੰਢੇ ਉਹਦੇ ਵਾਸਤੇ ਸਵਰਗ ਦੇ ਛੁੱਲ ਬਣ ਗਏ।"

(ਕੇਬਲ)

"ਮੈਂ ਤੀਵੀਂ ਦੀ ਇਸ ਲਈ ਮਹਿਮਾ ਨਹੀਂ ਕਰਦਾ, ਕਿ ਵਾਹਿਗੁਰੂ ਨੇ ਇਸ ਨੂੰ ਸੁੰਦਰ ਬਣਾਇਆ ਹੈ, ਤੇ ਨਾ ਹੀ ਇਸ ਕਰਕੇ ਇਹਦੇ ਨਾਲ ਪਿਆਰ ਕਰਦਾ ਹਾਂ, ਕਿ ਇਹ ਪਿਆਰ, ਕਰਨ ਵਾਸਤੇ ਉਤਪਨ ਕੀਤੀ ਗਈ ਹੈ, ਮੈਂ ਤਾਂ ਇਸ ਕਰਕੇ ਇਸ ਦਾ ਸਤਿਕਾਰ ਕਰਦਾ ਹਾਂ ਕਿ ਮਨੁੱਖਾਂ ਦਾ ਮਨੁੱਖਤਵ ਇਸੇ ਨਾਲ ਜੀਉਂਦਾ ਹੈ।"

(ਲੋਵੇਲ)

"ਸੁੰਦਰਤਾ ਨਾਲ ਤੀਵੀਂ ਦੀ ਸ਼ਾਨ ਨਿੱਖਰਦੀ ਹੈ, ਸ਼ੁਭ ਗੁਣਾਂ ਨਾਲ ਇਹਦੀ ਕੀਰਤੀ ਵਧਦੀ ਹੈ ਤੇ ਲੱਜਿਆ ਨਾਲ ਇਹ ਦੇਵੀ ਬਣ ਜਾਂਦੀ ਹੈ।"

(ਸ਼ੇਕਸਪੀਅਰ)

ਜੇ ਮੈਥੋਂ ਪੁੱਛਿਆ ਜਾਵੇ ਕਿ ਤੀਵੀਂ ਕੀ ਹੈ? ਤਦ ਮੈਂ ਆਖਾਂਗਾ ਕਿ ਇਹ ਉਹ ਜੀਵ-ਧਾਰੀ ਹੈ, ਕਿ ਜਿਸ ਦਾ ਉਦਾਰਤਾ ਦੀਆਂ ਹੱਡੀਆਂ ਨਾਲ ਪਿੰਜਰ ਬਣਿਆ, ਦਯਾ ਦੀ ਮਿੱਟੀ ਨਾਲ ਜੀਵਤ ਕੀਤਾ ਤੇ ਕੁਰਬਾਨੀ ਦੀ ਨਾ ਮੁਕਣ ਵਾਲੀ ਸੰਗਲੀਆਂ ਦੀ ਜੰਜ਼ੀਰ ਨੂੰ ਇਸ ਦੇ ਜੀਵਣ ਦਾ ਨਾਮ ਦਿਤਾ ਗਿਆ ਹੈ।

ਤੀਵੀਂ ਨਾਲੋਂ ਵਧ ਕੇ ਸਹੇਦਰ ਮਿਲਣਾ ਕਠਨ ਹੈ, ਦੂਜਿਆਂ ਦੀਆਂ ਅੰਕੜਾਂ ਨੂੰ ਆਪਣੇ ਦੁੱਖਾਂ ਨਾਲੋਂ ਵਧੀਕ ਅਨੁਭਵ ਕਰਨਾ, ਦੂਜਿਆਂ ਦੀਆਂ ਕਮਜ਼ੋਰੀਆਂ ਨੂੰ ਆਪਣੇ ਸਿਰ ਲੈ ਕੇ ਉਹਨਾਂ ਤੇ ਪਰਦਾ ਪਾਣਾ, ਦੂਜਿਆਂ ਲਈ ਕਸ਼ਟ ਉਠਾਣਾ, ਦੂਜਿਆਂ ਦੀ ਚਿੰਤਾ ਵਿਚ ਚਿੰਤਾਤੁਰ ਹੋ ਆਪਣਾ ਲਹੂ ਸੁਕਾਣਾ, ਆਪ ਮਰ ਕੇ ਵੀ ਦੂਜਿਆਂ ਨੂੰ ਬਚਾਣ ਦਾ ਉਪਰਾਲਾ ਕਰਨਾ ਅਤੇ 'ਪਿਆਰ' ਤੇ 'ਸੇਵਾ' ਦੇ ਵਾਸਤੇ ਆਪਣਾ ਤਨ ਮਨ ਤੇ ਧਨ ਦੀ ਆਹੂਤੀ ਦੇ ਦੇਣੀ ਸਦਾ ਤੋਂ ਹੀ ਤੀਵੀਂਆਂ ਨੇ ਆਪਣੇ ਮੁੱਖ ਪ੍ਰਯੋਜਨ ਬਣਾਈ ਰਖਿਆ ਹੈ।

ਇਤਿਹਾਸ ਦੱਸਦਾ ਹੈ, ਕਿ ਅਨੁਕੂਲ ਸਮਾਂ, ਯੋਗ ਹਾਲਾਤ ਤੇ ਉਚਿੱਤ ਮੌਕਾ ਮਿਲ ਜਾਣ ਤੇ, ਤੀਵੀਂਆਂ ਨੇ ਜੀਵਨ ਦੀ ਘੋੜ ਦੌੜ ਦੇ ਹਰ ਮੈਦਾਨ ਵਿਚ ਆਪਣੀ ਯੋਗਤਾ ਦੇ ਜੱਹਰ ਦਿਖਾਏ ਹਨ। ਦੇਸ਼-ਸੇਵਾ, ਜਾਤੀ ਸੁਧਾਰ, ਰਣ ਪੰਡਤਾਈ, ਵਿਦਿਆ, ਹੁਨਰ ਤੇ ਕਵਿਤਾ ਆਦਿਕ ਵਿਚ ਆਪਣੀ ਨਿਪੁੰਨਤਾ ਦਾ ਉਹ ਸਿੱਕਾ ਬਿਠਾਇਆ ਹੈ, ਕਿ ਜਿਸ ਤੋਂ ਮਨੁੱਖ ਜਾਤੀ ਮਾਣ ਕਰ ਸਕਦੀ ਹੈ।

ਤੀਵੀਂ ਨੂੰ ਘਰ ਦੀਆਂ ਕੰਪਾਂ ਦੇ ਅੰਦਰ ਨੁੱਕਰ ਵਿਚ ਬੈਠੀ ਵੇਖਿਆ ਜਾਵੇ ,ਤਦ ਇਸ ਪਹਿਲੂ ਤੋਂ ਵੀ ਉਹਦੀ ਮਹਿਮਾ ਵਰਨਣ ਕਰਨ ਲਈ ਸ਼ਬਦਾਂ ਦਾ ਮਿਲਣਾ ਜੇ ਅਸੰਭਵ ਨਹੀਂ ਤਾਂ ਕਠਨ ਜਰੂਰ ਹੈ। ਤੀਵੀਂ ਘਰ ਬੈਠੀ ਦੂਜਿਆਂ ਦੇ ਹੁਕਮ ਵਿਚ ਜੀਵਨ ਬਤੀਤ ਕਰਦੀ ਹੈ, ਚੁਪ ਚਾਪ ਤੇ ਸ਼ਾਂਤੀ ਨਾਲ ਅਸਹਿ ਤੇ ਅਕਹਿ ਕਸ਼ਟ ਸਹਾਰਦੀ ਹੋਈ, ਉਹ ਧੀਰਤਾ, ਧੀਰਤਾ ਤੇ ਗੰਭੀਰਤਾ ਦਾ ਨਮੂਨਾ ਪੇਸ਼ ਕਰਦੀ ਹੈ, ਕਿ ਜਿਸ ਨੂੰ ਵੇਖ ਕੇ ਮਨੁੱਖ ਦੰਦਾਂ ਤਲੇ ਉੱਗਲ ਦਿਤੀ ਰਹਿ ਜਾਂਦਾ ਹੈ ।

ਤੀਵੀਂ ਨੂੰ ਪੁੱਤਰੀ ਹੋਣ ਦੀ ਹੈਸੀਅਤ ਵਿਚ ਪੇਕੇ ਘਰ ਵੇਖੋ, ਵਿਆਹੇ ਜਾਣ ਤੇ ਸੱਸ, ਸਹੁਰਾ ਤੇ ਪਤੀ ਦੀ ਸੇਵਾ ਵਿਚ ਲੱਗਿਆਂ ਤੱਕੋਂ ਅਤੇ ਮਾਤਾ ਬਣ ਕੇ ਧੀਆਂ ਪੁੱਤਰਾਂ ਦੀ ਸੰਭਾਲ ਤੇ ਪਾਲਣ ਪੋਸਣ ਵਿਚ ਲੱਗੀ ਹੋਈ ਵਲ ਨਿਗਾਹ ਫੇਰੋ, ਹਰ ਹਾਲ ਵਿਚ ਉਸ ਨੂੰ ਦੂਜਿਆਂ ਦੇ ਆਰਾਮ ਤੇ ਸੁੱਖ ਲਈ ਆਪਣਾ ਜੀਵਨ ਕੁਰਬਾਨ ਕਰਦੇ ਵੇਖੋਗੇ । ਕਿੱਤੂ ਇਸ ਤੇ ਵੀ ਕਈ ਕਵੀਆਂ ਤੇ ਲੇਖਕਾਂ ਨੇ ਆਮ ਲੋਕਾਂ ਦੇ ਦਿਲਾਂ ਵਿਚ ਤੀਵੀਆਂ ਬਾਬਤ ਇਸ ਤਰ੍ਹਾਂ ਦੇ ਘਿਰਣਾ-ਯੋਗ ਖਿਆਲ ਉੱਤਪਨ ਕਰ ਦਿਤੇ ਹਨ, ਕਿ ਜਿਸ ਤੋਂ ਹੁਣ ਮਰਦ ਤੀਵੀਆਂ ਨੂੰ ਪੈਰਾਂ ਦੀ ਜੁੱਤੀ ਕਹਿਣ ਲੱਗ ਪਏ ਹਨ, ਤੋਂ ਇਨ੍ਹਾਂ ਤੋਂ ਕਿਸੇ ਸਿਆਣਪ, ਵਿਦਵਤਾ, ਸੁਚੱਜਤਾ ਤੇ ਬਹਾਦਰੀ ਦੇ ਕੰਮ ਦੇ ਹੋਣ ਦੀ ਉਮੈਦ ਨਹੀਂ ਰੱਖਦੇ । ਇਨ੍ਹਾਂ ਦੇ ਖਿਆਲ ਵਿਚ ਸਹੇ ਦੇ ਸਿੰਗ ਲੱਭ ਪੈਣਗੇ, ਅਕਾਸ਼ ਦੇ ਫੁੱਲ ਮਿਲ ਸਕਣਗੇ, ਤੇ ਹਵਾ ਦੀਆਂ ਜੜ੍ਹਾਂ ਪ੍ਰਾਪਤ ਹੋ ਜਾਣਗੀਆਂ, ਕਿਤੂ ਤੀਵੀਂ ਤੋਂ ਕਿਸੇ ਸਿਆਣਪ ਤੇ ਚੰਗੀ ਗੱਲ ਦਾ ਹੋਣਾ, ਤਿੰਨੇ ਕਾਲ ਅਸੰਭਵ ਹੈ ।

ਲੋਕਾਂ ਦੇ ਦਿਲਾਂ ਵਿਚ ਬੈਠੇ, ਇਸ ਅਨੁਚਿਤ ਤੇ ਭਿਆਨਕ ਖਿਆਲ ਨੂੰ ਹਟਾਣ ਤੇ ਤੀਵੀਆਂ ਦੇ ਵਿਰੁਧ ਅਨਜਾਣ ਪੁਣੇ ਨਾਲ ਫੈਲਾਏ ਗਏ ਖਿਆਲਾਂ ਨੂੰ ਦੂਰ ਕਰਕੇ ਤੀਵੀਆਂ ਦੀ ਅਸਲੀ ਸ਼ਾਨ ਨੂੰ ਵਿਖਾਣ ਲਈ ਕੁਝ ਕੁ ਸਿੰਘਣੀਆਂ ਦੇ ਸੰਖੇਪ ਹਾਲ ਲਿਖੇ ਗਏ ਹਨ ।

ਅੱਗਲੇ ਪੰਨਿਆਂ ਦੇ ਪੜ੍ਹਨ ਤੋਂ ਪਾਠਕਾਂ ਨੂੰ ਪਤਾ ਲੱਗੇਗਾ ਕਿ ਪੰਜਾਬ ਦੀ ਪਵਿੱਤਰ ਧਰਤੀ ਵਿਚ ਜਿਥੇ ਤੀਵੀਆਂ ਗੁਰੂ ਸਾਹਿਬਾਨ ਦੀ ਸਿਖਿਆ ਧਾਰਨ ਕਰ ਕੇ ਦੇਸ਼ ਸੇਵਾ, ਕੌਮ ਪ੍ਰਸਤੀ, ਫਰਜ਼ਾਂ ਦੇ ਪਾਲਣ, ਦਾਨਾਈ, ਸੁਘੜਤਾ, ਸੁਚੱਜਤਾ, ਰਾਜ ਪ੍ਰਬੰਧ, ਜ਼ਿੰਮੇਵਾਰੀ ਦੇ ਕੰਮਾਂ ਨੂੰ ਸਿਰੋਂ ਚੜ੍ਹਾਣ ਤੇ ਧਰਮ ਦੇ ਵਾਸਤੇ ਅਮਿੱਟ ਜੋਸ਼ ਵਿਖਾਣ ਦੇ ਕਾਰਣ ਮਰਦਾਂ ਲਈ ਉਦਾਹਰਣ ਬਣੀਆਂ, ਉੱਥੇ ਦੂਜੇ ਪਾਸੇ ਆਪਣੀ ਪਵਿੱਤ੍ਰਤਾ ਧਰਮ, ਮਨੁੱਖ ਜਾਤੀ ਦੇ ਸੁਧਾਰ ਤੇ ਉਧਾਰ ਵਿਚ ਇਸ ਤਰ੍ਹਾਂ ਦਾ ਨਮੂਨਾ ਬਣੀਆਂ ਕਿ ਸੰਸਾਰ ਭਰ ਦੇ ਮਨੁੱਖਾਂ ਦੇ ਸਿਰ ਉਹਨਾਂ

ਦੇ ਨਾਮ ਸੁਣਦਿਆਂ ਹੀ ਅਦਬ ਤੇ ਸਤਿਕਾਰ ਨਾਲ ਝੁੱਕ ਜਾਂਦੇ ਤੇ ਬੇਵਸ  
 ‘ਹਾਰਗ੍ਰੀਵ’(Hargreewe) ਦੇ ਇਹ ਵਾਕ ਉਨ੍ਹਾਂ ਦੇ ਮੁੰਹੋਂ ਨਿਕਲ ਜਾਂਦੇ ਹਨ ਕਿ:

“ਜੇ ਕਦੀ ਤਾਰੇ ਅਕਾਸ਼ ਦੀ ਕਵਿਤਾ ਹਨ ਤਦ ਤੀਵੀਆਂ ਧਰਤੀ ਦੀ,  
 ਸੰਸਾਰ ਦੇ ਭਾਗਾਂ ਦਾ ਨਿਸਤਾਰਾ ਇਨ੍ਹਾਂ ਦੇ ਹੱਥ ਹੀ ਹੈ ।”

**ਭਾਈ ਸੇਵਾ ਸਿੰਘ**

## ਸਾਹਿਬ ਕੌਰ

### ਪਟਿਆਲਾ 'ਦੁੱਖੀਆ ਦਰਦ ਘਣੇ'

'ਪਟਿਆਲਾ' ਪੰਜਾਬ ਵਿਚ ਅੱਵਲ ਦਰਜੇ ਦੀ ਰਿਆਸਤ ਹੈ, ਜਿਸ ਦਾ ਰਕਬਾ 4894 ਵਰਗ ਮੀਲ, ਵਸੋਂ 1556662 ਆਦਮੀਆਂ ਦੀ ਅਤੇ ਸਾਲਾਨਾ ਆਮਦਨੀ ੮੨੯੫੧੦੧) ਰੂਪਏ ਦੀ ਹੈ।

ਇਸ ਰਿਆਸਤ ਦਾ ਵੱਡਕਾ ਚੌਧਰੀ ਫੂਲ ਸੀ, ਜਿਸ ਦੇ ਵੱਡਿਆਂ ਦੀ ਦੀਨ, ਹੀਨ, ਮਲੀਨ ਤੇ ਖੀਣ ਦਸ਼ਾ ਤੇ ਤਗਸ ਖਾ ਕੇ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਵੱਸਣ ਲਈ ਥਾਂ ਦਵਾਈ ਤੇ 'ਫੂਲ' ਨੂੰ ਭੁੱਖ ਤੋਂ ਆਤਰ ਹੋ ਕੇ, ਢਿੱਡ ਵਜਾਉਂਦਿਆਂ ਵੇਖ ਕੇ ਗੁਰੂ ਹਰਿ ਰਾਇ ਸਾਹਿਬ ਜੀ ਨੇ ਪਵਿੱਤਰ ਰਸਨਾ ਦਵਾਰਾ ਫੁਰਮਾਇਆ 'ਇਸ ਨੂੰ ਆਪਣਾ ਢਿੱਡ ਭਰਨ ਦਾ ਫਿਕਰ ਨਹੀਂ ਹੋਣਾ ਚਾਹੀਦਾ, ਇਸ ਦੇ ਪਿੱਛੇ ਲੱਖਾਂ ਦੇ ਢਿੱਡ ਭਰਿਆ ਕਰਨਗੇ' ਤੇ ਫਿਰ ਫੁਰਮਾਇਆ, 'ਤੇਰਾ ਘਰ ਮੇਰਾ ਅਸੇ'।

ਗੁਰੂ ਸਾਹਿਬ ਦੀ ਰਸਨਾ ਤੋਂ ਨਿਕਲੇ ਵਾਕ ਬਿਰਖੇ ਨਹੀਂ ਜਾ ਸਕਦੇ ਸਨ ਤੇ ਉਹ ਬਿਰਖੇ ਨਾ ਗਏ ਫੂਲ ਦੁੱਖ ਤੇ ਭੁੱਖ ਦੇ ਜੀਵਨ ਤੋਂ ਨਿਕਲ ਸੁਖ ਦਾ ਜੀਵਨ ਬਤੀਤ ਕਰਨ ਲੱਗਾ, ਇਲਾਕੇ ਦਾ ਚੌਧਰੀ ਬਣਿਆ ਤੇ ਉਸਦੀ ਸੰਤਾਨ ਨੇ ਸਤਲੁਜ ਤੇ ਜਮਨਾ ਦੇ ਵਿਚਕਾਰਲੀ ਧਰਤੀ ਆਪਣੇ ਘੋੜਿਆਂ ਦੇ ਪੈਰਾਂ ਨਾਲ ਲਤਾੜੀ ।

ਪਟਿਆਲਾ, ਨਾਭਾ ਤੇ ਜੀਂਦ ਤਿੰਨਾਂ ਰਿਆਸਤਾਂ ਦਾ ਵੱਡਕਾ ਚੌਧਰੀ ਫੂਲ ਹੀ ਸੀ, ਫੂਲ ਦੇ ਪੋਤਰੇ ਮਹਾਰਾਜਾ ਆਲਾ ਸਿੰਘ ਸਾਹਿਬ ਅਪਨੇ ਸਮੇਂ ਦੇ ਬੜੇ ਦਾਨੀ, ਮਾਨੀ ਭਜਨੀਕ ਅਤੇ ਦਲੇਰ ਮਹਾਰਾਜ ਹੋਏ ਹਨ। ਆਪ ਨੇ ਸ਼ੈਹਰ ਪਟਯਾਲੇ ਦੀ ਨੀਂਹ ਰੱਖੀ ਸੀ।

ਮਹਾਰਾਜਾ ਆਲਾ ਸਿੰਘ ਦੇ ਮਰਾਰੋਂ ਉਹਨਾਂ ਦੇ ਸਪੁੱਤਰ ਮਹਾਰਾਜਾ ਅਮਰ ਸਿੰਘ ਸਾਹਿਬ ਜੀ ਨੇ ਰਾਜ ਕਾਜ ਸੰਭਾਲਿਆ, ਆਪ ਦਾ ਧਾਰਮਿਕ ਜੋਸ਼ ਪ੍ਰਸਿੱਧ ਅਤੇ ਦਾਨਾਈ ਤੇ ਦੂਰ ਦਰਸ਼ਤਾ ਮੰਨੀ-ਪ੍ਰਮੰਨੀ ਸੀ, ਆਪ ਨੇ ਢੰਡੋਰਾ ਫਿਰਾ ਦਿਤਾ ਸੀ ਕਿ ਜੇ ਕਿਸੇ ਸਿੱਖ ਨੂੰ ਇਹ ਮਲੂਮ ਹੋ ਜਾਏ ਕਿ ਮੇਰੇ ਰਾਜ ਵਿਚ ਅਮਕੀ ਥਾਂ ਗੁਰੂ ਸਾਹਿਬ ਜੀ ਪਧਾਰੇ ਸਨ ਤੇ ਉਹ ਮੈਨੂੰ ਨਾ ਦਸੇ ਤਾਂ ਓਹ ਗੁਰੂ ਕਾ ਸਿੱਖ ਨਹੀਂ ਤੇ ਜੇ ਮੈਨੂੰ ਮਲੂਮ ਹੋ ਜਾਏ ਕਿ ਮੇਰੇ ਰਾਜ ਵਿਚ ਅਮਕੀ ਥਾਂ ਗੁਰੂ ਸਾਹਿਬ ਜੀ ਨੇ ਚਰਨ ਪਾਏ ਸਨ, ਤੇ ਮੈਂ ਓਥੇ ਗੁਰਦਵਾਰਾ ਨਾ ਬਣਵਾਵਾਂ ਤਾਂ ਮੈਂ ਸਿੱਖ ਨਹੀਂ।

ਜਿਥੇ ਆਪ ਮਜ਼ਹਬੀ ਗੱਲਾਂ ਵਿਚ ਇੱਨੀ ਭਗਤੀ, ਸ਼ਰਧਾ ਅਤੇ ਭਰੋਸਾ ਰੱਖਦੇ ਸਨ; ਉਥੇ ਦੂਜੇ ਪਾਸੇ ਬੜੇ ਨੀਤਗਯ ਤੇ ਬੁੱਧੀਮਾਨ ਹਾਕਮ ਸਨ। ਆਪ ਦੇ ਸਮੇਂ ਰਿਆਸਤ ਪਟਿਆਲਾ ਐਨੀ ਵਧੀ ਕਿ ਹਰ ਗੱਲ ਵਿਚ ਆਪਣੇ ਲਾਗੇ ਦੀਆਂ ਰਿਆਸਤਾਂ ਤੋਂ ਮੋਹਰੀ ਹੋ ਗਈ। ਸਤਲੁਜ ਤੇ ਜਮਨਾ, ਦੇ ਵਿਚਕਾਰ ਦੀ ਧਰਤੀ ਵਿਚ ਏਹਨਾਂ ਦੇ ਨਾਲ ਦਾ ਹੋਰ ਕੋਈ ਨਹੀਂ ਸੀ ਦਿੱਸਦਾ। ਆਪ ਦਾ ਨਉਂ ਸੁਣ ਕੇ ਵੈਰੀ ਬਰ ਬਰ ਕੰਬਦੇ ਸਨ। ਆਪ ਦਾਨੇ, ਸੁੰਦਰ, ਸੋਚ ਵਾਲੇ ਦਯਾਵਾਨ, ਬਲਵਾਨ ਅਤੇ ਭਾਗਾਂ ਵਾਲੇ ਰਾਜੇ ਸਨ। ਆਪ ਨੇ ਅਜੇ ਆਪਣੀ ਉਮਰ ਦੇ ੩੯ ਵੇਂ ਵਰ੍ਹੇ ਵਿਚ ਪੈਰ ਰੱਖਿਆ ਹੀ ਸੀ, ਕਿ ਮੌਤ ਦਾ ਸੱਦਾ ਆ ਗਿਆ ਤੇ ਭਰੀ ਜਵਾਨੀ ਵਿਚ ਇਸ ਜਹਾਨ ਤੋਂ ਵਿਦਾ ਹੋ ਗਏ।

ਮਹਾਰਾਜਾ ਅਮਰ ਸਿੰਘ ਦੀ ਥਾਂ ਉਹਨਾਂ ਦਾ ਸਪੁੱਤ੍ਰ ਸਾਹਿਬ ਸਿੰਘ ਗੱਦੀ ਤੇ ਬੈਠਾ, ਉਸ ਸਮੇਂ ਇਹਨਾਂ ਦੀ ਉਮਰ ਸੱਤ ਸਾਲ ਦੀ ਸੀ। ਰਿਆਸਤ ਦੇ ਮੰਦੇ ਭਾਗਾਂ ਨੂੰ ਵਜ਼ੀਰੀ ਦੀ ਵਾਗ ਨਾਨੂੰ ਮੱਲ ਨਾਮੀ ਇੱਕ ਆਦਮੀ ਦੇ ਹੱਥ ਆਈ, ਏਹ ਆਦਮੀ ਬੜਾ ਚਾਲਾਕ, ਧੋਖੇਬਾਜ਼, ਲੂਣ ਹਰਾਮੀ, ਸਿੱਖਾਂ ਦਾ ਵੈਰੀ, ਲਾਲਚੀ ਅਤੇ ਆਦਮੀ ਦੇ ਸਰੀਰ ਵਿਚ ਸ਼ੈਤਾਨ ਦੇ ਸੁਭਾਉ ਵਾਲਾ ਮਨੁੱਖ ਸੀ, ਇਸ ਨੇ ਆਪਣੀ ਭੈੜੀ ਕਰਨੀ ਨਾਲ ਰਿਆਸਤ ਦੀ ਇੱਟ ਨਾਲ ਇੱਟ ਖੜਕਾ ਦਿੱਤੀ। ਇਕ ਪਾਸੇ ਰਿਆਸਤ ਨੂੰ ਘਰੋਗੀ ਗੁੰਝਲਾਂ ਵਿਚ ਪਾ ਕੇ ਕਮਜ਼ੋਰ ਕਰ ਦਿਤਾ ਤੇ ਦੂਜੇ ਪਾਸੇ ਮਰਹੱਟਿਆਂ ਨਾਲ ਗੋਂਦਾਂ ਗੁੰਦਕੇ ਉਹਨਾਂ ਨੂੰ ਪਟਿਯਾਲੇ ਤੇ ਹੱਲਾ ਕਰਨ ਦੀ ਸਲਾਹ ਦਿੱਤੀ। ਜਿਸ ਦਾ ਸਿੱਟਾ ਇਹ ਨਿਕਲਿਆ ਕਿ ਵਕਿਆ ਬੱਧੀ ਪਟਿਯਾਲੇ ਦੀ ਰਿਆਸਤ ਲੜਾਈ ਦਾ ਮੈਦਾਨ ਬਣੀ ਰਹੀ।

ਨਾਨੂੰ ਮੱਲ ਦੇ ਮਰਨ ਮਗਰੋਂ ਮੀਰ ਅਲਾਹੀਬਖਸ਼ ਵਜੀਰ ਬਣਿਆ, ਖਿਆਲ ਸੀ ਕਿ ਇਹ ਆਦਮੀ ਰਿਆਸਤ ਨੂੰ ਸਵਾਰੇਗਾ, ਪਰ ਇਸ ਨੇ ਤਾਂ ਰਹੀ ਸਹੀ ਗੱਲ ਵੀ ਮਿੱਟੀ ਵਿਚ ਮਿਲਾ ਦਿੱਤੀ।

ਮੀਰ ਅਲਾਹੀ ਬਖਸ਼ ਨੇ ਰਿਆਸਤ ਦਾ ਪ੍ਰਬੰਧ ਠੀਕ ਕਰਨ ਦੀ ਥਾਂ ਮਹਾਰਾਜਾ ਸਾਹਿਬ ਸਿੰਘ ਜੀ ਨੂੰ ਅਪਨੇ ਹੱਥਾਂ ਉੱਤੇ ਪਾ ਕੇ ਅਯੋਗ ਢੰਗਾਂ ਨਾਲ ਲਾਭ ਉਠਾਉਣਾ ਅੰਭ ਕਰ ਦਿੱਤਾ, ਤੇ ਰਿਆਸਤ ਦੀ ਹਾਲਤ ਦਿਨੋਂ ਦਿਨ ਵਿਗੜਦੀ ਗਈ।

ਮੀਰ ਅਲਾਹੀ ਬਖਸ਼ ਦੀ ਚਾਲ ਅਸਹਿ ਸੀ, ਇਸ ਲਈ ਇਕ ਦਿਨ ਭਰੀ ਕਚਹਿਗੀ ਵਿਚ ਉਸ ਨੂੰ ਇਕ ਦੁੱਖੀ ਹਿਰਦੇ ਨੇ ਵੱਡ ਸੁਟਿਆ ਤੇ ਇਸ ਦੀ ਥਾਂ ਸਰਦਾਰ ਅਲਬੇਲ ਸਿੰਘ ਜੀ ਨੀਯਤ ਹੋਏ, ਪਰ ਰਿਆਸਤ ਦੀ ਹਾਲਤ ਅਜਿਹੀ ਵਿਗੜ ਚੁੱਕੀ ਸੀ ਕਿ ਇਸ ਵੇਲੇ ਬੜੇ ਦਿਮਾਗ, ਦਾਨਾ, ਬਹਾਦਰ, ਸਮਾਂ

ਪਛਾਨਣ ਵਾਲੇ ਅਤੇ ਢੂਰ ਦੀ ਸੋਚਣ ਵਾਲੇ ਆਦਮੀ ਦੀ ਲੋੜ ਸੀ, ਜੋ ਨਾ ਕੇਵਲ ਰਿਆਸਤ ਦੇ ਅੰਦਰ ਮੁਆਮਲੇ ਹੀ ਨਜ਼ਿੱਠੇ ਸਗੋਂ ਉਸ ਵਿਚ ਬਾਹਰ ਦੇ ਵੈਰੀਆਂ ਦਾ ਮੁੰਹ ਭੰਨਣ ਦੀ ਹਿੰਮਤ ਭੀ ਹੋਵੇ ਤੇ ਫਿਰ ਉਸ ਤੇ ਰਾਜਾ ਤੇ ਪ੍ਰਚਾ ਦੋਹਾਂ ਦਾ ਇਕੋ ਜਿਹਾ ਭਰੋਸਾ ਹੋਵੇ ।

### ਸਾਹਿਬ ਕੌਰ ਪਟਿਆਲੇ ਵਿਚ :

ਵੀਰਾਂ ਦਾ ਦੁਖ ਭੈਣ ਤੋਂ ਮੂਲ ਨਾ ਵੇਖਿਆ ਜਾਏ ॥

ਤਨ, ਧਨ ਦੀ ਸੁਧ ਨਾ ਰਹੇ ਮਨ ਨਹੀਂ ਧੀਰ ਧਰਾਏ ॥

ਮਹਾਰਾਜਾ ਸਾਹਿਬ ਸਿੰਘ ਦੀ ਇਕ ਸੱਕੀ ਭੈਣ ਸੀ, ਇਸ ਦਾ ਪਵਿੱਤ੍ਰ ਨਾਮ ਬੀਬੀ ਸਾਹਿਬ ਕੌਰ ਸੀ; ਇਹ ਬੀਬੀ ਫਤੇ ਗੜ੍ਹ ਦੇ ਸ੍ਰਦਾਰ ਜੈਮਲ ਸਿੰਘ ਸਾਹਿਬ ਦੇ ਨਾਲ ਵਿਆਹੀ ਹੋਈ ਸੀ ।

ਸਾਹਿਬ ਕੌਰ ਵਿਚ ਜਹਾਨਦਾਰੀ, ਜਹਾਨ ਰਾਨੀ ਅਤੇ ਜਹਾਨ ਬਾਨੀ ਦੇ ਉਹ ਸਾਰੇ ਗੁਣ ਮੌਜੂਦ ਸਨ ਜੋ ਇਕ ਰਿਆਸਤ ਦੇ ਮਾਲਕ ਦੇ ਵਿਚ ਹੋਣੇ ਚਾਹੀਦੇ ਹਨ । ਇਸ ਤੋਂ ਛੁਟ ਪੰਥ ਨਾਲ ਹਦੋਂ ਵਧੀਕ ਪ੍ਰੇਮ, ਮੁਲਕ ਨਾਲ ਹਦੋਂ ਵੱਧਵਾਂ ਪਿਆਰ, ਤੇ ਕੌਮ ਲਈ ਦਿਲ ਵਿਚ ਪਹਿਲੇ ਦਰਜੇ ਦਾ ਦਰਦ ਸੀ । ਰਿਆਸਤ ਪਟਿਆਲਾ ਵਿਚ ਮਚੀ ਆਪਾ ਧਾਪੀ ਦਾ ਵਰਤਾਂਤ ਆਪ ਨੇ ਸੁਣਿਆ । ਇਕ ਤਾ ਪੇਕਿਆਂ ਦਾ ਸਾਕ, ਢੂਜੇ ਕੌਮੀ ਰਿਆਸਤ, ਇਹਨਾਂ ਖਿਆਲਾਂ ਨੇ ਜੋਸ਼ ਮਾਰ ਕੇ ਇਸ ਨੂੰ ਸੌਹਰੇ ਰੈਹਣਾ ਕਠਨ ਕਰ ਦਿਤਾ । ਅਪਨੇ ਪਤੀ ਸਰਦਾਰ ਜੈਮਲ ਸਿੰਘ ਜੀ ਦੀ ਸੇਵਾ ਵਿਚ ਹਾਜ਼ਰ ਹੋਕੇ ਸਾਰਾ ਵਰਤਾਂਤ ਦੱਸਿਆ ਤੇ ਬੜੀ ਨਿਮ੍ਰਤਾ ਨਾਲ ਪਟਿਆਲੇ ਜਾਣ ਦੀ ਆਗਯਾ ਮੰਗੀ । ਸਰਦਾਰ ਸਾਹਿਬ ਭੀ ਪਟਿਆਲੇ ਦੀ ਅਵੈੜੀ, ਭੈੜੀ ਦਸ਼ਾ ਤੇ ਉਲੱਝੀ ਹੋਈ ਤਾਣੀ ਵੇਖ ਕੇ ਨਾਂਹ ਨਾ ਕਰ ਸਕੇ । ਬੀਬੀ ਜੀ ਪਟਿਆਲੇ ਆਏ ਤੇ ਇਕ ਆਮ ਦਰਬਾਰ ਕਰਨ ਦਾ ਹੁਕਮ ਦਿਤਾ । ਰਿਆਸਤ ਦੇ ਵਜੀਰ, ਅਮੀਰ ਰਈਸ ਤੇ ਸ਼ੁਭ-ਚਿੰਤਕ ਸੱਦੇ ਗਏ । ਬੀਬੀ ਜੀ ਨੇ ਦਰਬਾਰੀਆਂ ਅਤੇ ਸਰਦਾਰਾਂ ਨੂੰ ਸੰਬੋਧਨ ਕਰ ਕੇ ਕਿਹਾ :

“ਵੀਰੋ ! ਜਿਸ ਸਮੇਂ ਹਵਾ ਅਨੁਕੂਲ, ਅਕਾਸ਼, ਹਨੇਰੀ ਤੇ ਬੱਦਲਾਂ ਤੋਂ ਸਾਫ਼ ਸਮੁੰਦਰ ਅਡੋਲ ਹੋਵੇ, ਉਸ ਸਮੇਂ ਜਹਾਜ਼ਾਂ ਦੇ ਮਲਾਹ ਬਾਦ-ਬਾਨ ਖੋਲਦੇ ਤੇ ਲੰਗਰ ਚੁੱਕਦੇ ਹਨ, ਪਰ ਹਾਲਾਤ ਅਤੇ ਕਾਰਨਾ ਨੇ ਸਾਨੂੰ ਜਹਾਜ਼ ਚਲਾਉਣ ਦਾ ਕੰਮ ਉਸ ਸਮੇਂ ਸੌਂਪਿਆ ਹੈ ਜਦ ਕਿ ਉੱਪਰਲੀਆਂ ਗੱਲਾਂ ਵਿਚੋਂ ਇਕ ਭੀ ਗੱਲ ਅਨੁਕੂਲ ਨਹੀਂ ।

“ਤੁਸੀਂ ਆਸੇ ਪਾਸੇ ਨਿਗਾਹ ਮਾਰੋ ਤਾਂ ਪ੍ਰਗਟ ਹੋ ਜਾਏਗਾ, ਕਿ ਨਾਨੂੰ ਮੱਲ

ਦੇ ਵਜੀਗੀ ਸੰਭਾਲਣ ਦੇ ਦਿਨ ਤੋਂ ਰਿਆਸਤ ਅਧੋਗਤੀ ਨੂੰ ਪੁੱਜ ਗਈ ਹੈ। ਵੱਡੀਆਂ ਦਾ ਜ਼ੋਰ, ਪੱਖਪਾਤ ਅਤੇ ਸਾਕ ਅੰਗ ਦੇ ਖਿਆਲ ਸਚਾਈ ਅਤੇ ਇਨਸਾਫ਼ ਉੱਤੇ ਅਸਰ ਪਾ ਚੁੱਕੇ ਹਨ। ਜ਼ਮੀਨਾਂ ਦਾ ਮੁਆਮਲਾ ਰਿਆਸਤ ਦੇ ਖਰਚਾਂ ਲਈ ਪੂਰਾ ਨਹੀਂ ਹੁੰਦਾ। ਪਰਜਾ ਅਕਾਰਨ ਚੱਟੀਆਂ ਨਾਲ ਵੈਰਾਨ ਹੋ ਰਹੀ ਹੈ। ਲੋਕ ਨਿੱਤ ਦੀ ਲੁੱਟ ਖਸੁੱਟ ਦੇ ਹੱਥਾਂ ਉੱਜੜ ਗਏ ਹਨ। ਇਕ ਪਾਸੇ ਮਰਹੱਟੇ, ਦੂਜੇ ਪਾਸੇ ਭੱਟੀ, ਤੀਜੇ ਪਾਸੇ ਰਾਜਪੂਤ ਤੇ ਚੌਥੇ ਪਾਸੇ ਵਲ ਰਿਆਸਤ ਦੇ ਲੂਣ ਹਰਾਮ ਕਰਮਚਾਰੀ ਗਿੱਧਾਂ ਵਾਂਗ ਰਿਆਸਤ ਦੇ ਉੱਤੇ ਝਾਕ ਲਾਈ ਬੈਠੇ ਹਨ ਤੇ ਬੋਟੀ ਬੋਟੀ ਵੰਡਣ ਦੇ ਫਿਕਰ ਵਿਚ ਲੱਗੇ ਹੋਏ ਹਨ।

“ਅਜੇਹੇ ਭਿਆਨਕ ਸਮੇਂ ਜਦ ਕਿ ਮੌਸਮ ਹੱਦ ਤੋਂ ਵਧੀਕ ਦੁੱਖਦਾਈ, ਹਵਾ ਵਿਚ ਅੰਤ ਦਾ ਜ਼ੋਰ, ਅਕਾਸ਼ ਤੇ ਕਾਲੀਆਂ ਘਟਾਂ ਅਤੇ ਸਮੁੰਦਰ ਦੀਆਂ ਭਿਆਨਕ ਲਹਿਰਾਂ ਦੇ ਉੱਠਣ ਨਾਲ, ਸਾਡਾ ਜਹਾਜ਼ ਘੁੰਮਣ ਘੇਰ ਵਿਚ ਫਸਿਆ ਹੋਇਆ, ਮਿੰਟ ਮਿੰਟ ਵਿਚ ਜ਼ਮੀਨ ਅਤੇ ਅਸਮਾਨ ਦੀਆਂ ਖਬਰਾਂ ਲਿਆਉਂਦਾ ਹੈ, ਸਾਨੂੰ ਲੰਗਰ ਚੁੱਕਣ ਦਾ ਅਵਸਰ ਮਲਿਆ ਹੈ। ਕਿਸੇ ਕਵੀ ਨੇ ਇਸ ਤਰ੍ਹਾਂ ਆਖਿਆ ਸੀ, “ਰਾਤ ਹਨੇਰੀ ਘੁੰਮਣ ਘੇਰੀ, ਪਾਣੀ ਠਾਠਾਂ ਮਾਰੇ। ਉਹ ਕੀ ਜਾਣਨ ਹਾਲ ਅਸਾਡਾ, ਜਿਹੜੇ ਵੱਸਣ ਨਦੀ ਕਿਨਾਰੇ।”

ਪਰ ਕਵੀ ਦਾ ਇਹ ਕਥਨ ਸਾਡੀ ਦਸ਼ਾ ਦਾ ਪੂਰਾ ਫੋਟੋ ਨਹੀਂ ਖਿੱਚ ਸਕਿਆ, ਕਿਉਂਕਿ ਸਾਡਾ ਜਹਾਜ਼ ਹਨੇਰੀ ਰਾਤ, ਭਿਆਨਕ ਲਹਿਰਾਂ ਅਤੇ ਘੁੰਮਣ ਘੇਰ ਵਿਚ ਹੀ ਫਸਿਆ ਹੋਇਆ ਨਹੀਂ, ਸਰਦਾਰ ਆਕੀ ਬਣੇ ਬੈਠੇ ਹਨ। ਸਭਨਾਂ ਦੀ ਅਪਨੀ ਅਪਨੀ ਡਫਲੀ ਹੈ ਤੇ ਆਪਨਾ ਅਪਨਾ ਰਾਗ ਹੈ। ਕੋਈ ਕਿਸੇ ਦੀ ਨਹੀਂ ਸੁਣਦਾ, ਕਿਸੇ ਨੂੰ ਕਿਸੇ ਨਾਲ ਪਿਆਰ ਨਹੀਂ। ਸਾਰੇ ਆਪੋ ਅਪਨੇ ਸਵਾਰਬ ਵਿਚ ਫਸੇ ਹੋਏ ਹਨ, ਮਾਨੋ ਸਾਡੇ ਜਹਾਜ਼ ਦੇ ਮੁਸਾਫਰ ਬਾਹਰਲੀਆਂ ਬਲਾਵਾਂ ਨੂੰ ਸਿਰ ਤੇ ਝੁਰਮਟ ਪਾਈ ਵੇਖ ਕੇ ਭੀ ਆਪਸ ਵਿਚ ਇਕ ਦੂਜੇ ਦੀ ਜਾਨ ਦੇ ਵੈਰੀ ਬਣੇ ਹੋਏ ਹਨ। ਅਜਿਹੀ ਹਾਲਤ ਵਿਚ ਜਹਾਜ਼ ਦਾ ਸਹੀ ਸਲਾਮਤ ਕੰਢੇ ਤੇ ਪਹੁੰਚਣਾ ਅੰਖਾਂ ਹੀ ਨਹੀਂ ਖਰਾ ਅੰਖਾਂ ਹੈ।

“ਵੀਰੋ! ਭਾਵੇਂ ਹਾਲਤ ਬੜੀ ਖਰਾਬ ਅਤੇ ਨਿਰਾਸਤਾ ਭਰੀ ਹੈ, ਫਿਰ ਭੀ ਮੈਂ ਵਜੀਗੀ ਦਾ ਕੰਮ ਗੁਰੂ ਦੇ ਭਰੋਸੇ ਅਤੇ ਆਪ ਦੀ ਮੱਦਦ ਦੇ ਖਿਆਲ ਤੋਂ ਅਪਨੇ ਹੱਥਾਂ ਵਿਚ ਲੈ ਲੀਤਾ ਹੈ। ਦਸ਼ਾ ਦੇ ਭਿਆਨਕ ਹੋਣ ਵਿਚ ਕੋਈ ਸ਼ੱਕ ਨਹੀਂ, ਪਰ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ-ਲੇਵਾ ਸਿੱਖਾਂ ਲਈ ਹਿੰਮਤ ਤੇ ਹੌਸਲੇ ਨੂੰ ਹੱਥਾਂ ਛੱਡ ਦੇਣ ਦੀ ਵੀ ਕੋਈ ਗੱਲ ਨਹੀਂ। ਅਕਾਸ਼ ਦੇ ਸਾਫ਼ ਅਤੇ ਹਾਲਤਾਂ ਦੇ ਚੰਗਿਆਂ

ਨਾ ਹੋਣ ਤੇ ਵੀ ਮੈਨੂੰ ਰਿਆਸਤ ਦਾ ਆਉਣ ਵਾਲਾ ਸਮਾਂ ਬੜਾ ਉੱਜਲਾ ਦਿਸ ਰਿਹਾ ਹੈ। ਜੇ ਤੁਸੀਂ ਸਾਰੇ ਇਕ ਦਿਲ ਤੇ ਇਕ ਜ਼ਬਾਨ ਹੋ ਕੇ ਸਾਂਝੇ ਕੰਮ ਲਈ ਕੁਰਬਾਨੀ ਕਰ ਕੇ ਰਿਆਸਤ ਦੀ ਭਲਾਈ ਦਾ ਪ੍ਰਣ ਕਰ ਲਓ, ਤਾਂ ਇਸ ਤਰ੍ਹਾਂ ਨਾਲ ਤੁਸੀਂ ਕੇਵਲ ਅਪਨੇ ਆਪ ਨੂੰ ਹੀ ਸ਼ਰਮਿੰਦਗੀ ਅਤੇ ਤਬਾਹੀ ਤੋਂ ਬਚਾਓਗੇ, ਸਗੋਂ ਰਿਆਸਤ ਪਟਿਆਲੇ “ਜਿਸ ਨੂੰ ਗੁਰੂ ਸਾਹਿਬਾਨ ਨੇ ‘ਤੇਰਾ ਘਰ ਮੇਰਾ ਅਸੈ’ ਦਾ ਵਰਦਾਨ ਦਿਤਾ ਹੋਇਆ ਹੈ” ਦੀ ਸ਼ਾਨ ਨੂੰ ਵਧਾਓਗੇ।

ਸਾਹਿਬ ਕੌਰ ਦੇ ਇਸ ਕਬਨ ਦੇ ਮਗਰੋਂ ਹਰ ਇਕ ਸਰਦਾਰ ਨੇ ਸ਼ੁਭ ਚਿੰਤਕ ਹੋਣ ਅਤੇ ਤਨ ਮਨ ਤੇ ਧਨ ਵਾਰਨ ਦਾ ਪ੍ਰਣ ਕੀਤਾ ਤੇ ਦਰਬਾਰ ਸਮਾਪਤ ਹੋਇਆ।

ਬੀਬੀ ਸਾਹਿਬ ਕੌਰ ਨੇ ਸਭ ਤੋਂ ਪਹਿਲਾਂ ਰਿਆਸਤ ਦੇ ਅੰਦਰਲੇ ਪ੍ਰਬੰਧ ਨੂੰ ਸੁਧਾਰਨ ਵਲ ਧਿਆਨ ਦਿਤਾ। ਸਰਦਾਰ ਤਾਰਾ ਸਿੰਘ ਨੂੰ ਆਪਣਾ ਸਹਾਇਕ ਮਦਾਰੁਲਮਹਾਮ ਬਣਾਇਆ, ਨਾਨੂੰ ਮੱਲ ਦੀ ਨਿਮਕ ਹਰਾਮੀ ਦੀ ਪ੍ਰਵਾਹ ਨਾ ਕਰ ਕੇ ਅਪਨੀ ਰਹਿਮ ਦਿਲੀ ਨਾਲ ਉਸ ਦੇ ਭਤੀਜੇ ਦੀਵਾਨ ਸਿੰਘ ਨੂੰ ਦੀਵਾਨ ਬਣਾਇਆ, ਪਰ ਇਸ ਨਾਲਾਇਕ ਨੇ ਥੋੜ੍ਹੇ ਦਿਨਾਂ ਵਿਚ ਹੀ ਯਕੀਨ ਦਿਵਾ ਦਿਤਾ ਕਿ ਉਹ ਇਸ ਉੱਚੇ ਅਹੁਦੇ ਦੇ ਯੋਗ ਨਹੀਂ, ਇਸ ਲਈ ਉਸ ਦੀ ਥਾ ਦੀਵਾਨ ਰਾਮ ਦਿਆਲ ਦਾ ਪੁੱਤਰ ਦੀਵਾਨ ਗੁਰਦਿਆਲ ਦੀਵਾਨ ਬਣਿਆ।

ਹਰ ਇਕ ਮਹਿਕਮੇ ਦੀ ਦੇਖ ਭਾਲ ਤੇ ਜਾਂਚ ਪੜਤਾਲ ਬੀਬੀ ਸਾਹਿਬ ਕੌਰ ਨੇ ਆਪ ਕਰਨੀ ਸ਼ੁਰੂ ਕੀਤੀ। ਪਰਜਾ ਦੀਆਂ ਫਰਾਯਾਦਾਂ ਅਤੇ ਬੇਨਤੀਆਂ ਸੁਣੀਆਂ ਜਾਣ ਲੱਗੀਆਂ। ਬੇਪ੍ਰਵਾਹ ਤੇ ਵੱਡੀ ਥੋਰੇ ਅਫਸਰਾਂ ਨੂੰ ਕਰੜੀਆਂ ਸਜ਼ਾਵਾਂ ਮਿਲਣ ਲੱਗੀਆਂ, ਜਿਸ ਤੋਂ ਵਿਗੜੇ ਹੋਏ ਦਿਮਾਗ ਦੇ ਨੌਕਰ ਜਾ ਤਾਂ ਆਪ ਹੀ ਨੌਂ ਦੇ ਗਿਆਰਾਂ ਹੋ ਗਏ ਜਾ ਸਿੱਧੇ ਰਸਤੇ ਤੇ ਆ ਗਏ।

ਬੀਬੀ ਸਾਹਿਬ ਕੌਰ ਅਜੇ ਅੰਦਰਲੇ ਪ੍ਰਬੰਧ ਤੋਂ ਹੀ ਚੰਗੀ ਤਰ੍ਹਾਂ ਵਿਹਲੇ ਨਹੀਂ ਹੋਏ ਸਨ ਕਿ ਪਿੰਡ ਘੁਣੀਆਂ ਬਾਜਾ ਦੇ ਜ਼ਿਮੀਦਾਰਾਂ ਦੀ ਲੜਾਈ ਦੀ ਖਬਰ ਪੁੱਜੀ ਤੇ ਮਲੂਮ ਹੋਇਆ ਕਿ ਉਹਨਾਂ ਨੇ ਰਿਆਸਤ ਦੇ ਸ਼ੁਭ ਚਿੰਤਕ ਸਰਦਾਰ ਚੂਹੜ ਸਿੰਘ ਭਦੰਨ ਵਾਲੇ ਨੂੰ ਬਿਨਾਂ ਕਿਸੇ ਕਾਰਨ ਸਾੜ ਸੁਟਿਆ ਹੈ। ਤਿੰਨ ਹਜ਼ਾਰ ਜਵਾਨ ਬਰਨਾਲੇ ਤੋਂ ਭੇਜ ਕੇ ਉਹਨਾਂ ਨੂੰ ਸਜ਼ਾ ਦਿਤੀ ਗਈ ਤੇ ਚੂਹੜ ਸਿੰਘ ਦੇ ਪੁੱਤਰ ਬੀਰ ਸਿੰਘ ਅਤੇ ਦਲੀਪ ਸਿੰਘ ਨੂੰ ਬੀਬੀ ਜੀ ਵਲੋਂ ਸਿਰੋਪਾ ਦਿਤਾ ਗਿਆ।

ਇਲਾਕੇ ਬਾਹਯਾ ਦੇ ਆਕੀ ਹੋਣ ਦੀ ਖਬਰ ਆਈ, ਸਰਦਾਰ ਅਲਬੇਲ ਸਿੰਘ ਜੀ ਨੂੰ ਉਹਨਾਂ ਦੇ ਸੋਧਨ ਲਈ ਭੇਜਿਆ ਜੋ ਇਸ ਇਲਾਕੇ ਨੂੰ ਜਿੱਤ ਕੇ ਮੁੜੇ।

ਮਾਛੀਵਾੜੇ ਦੇ ਰਾਸੀਸ ਦੇ ਆਕੀ ਹੋਣ ਦੀ ਖਬਰ ਮਿਲੀ ਤੇ ਫੌਜ ਭੇਜੀ

ਗਈ, ਜਿਸ ਨੇ ਇਸ ਰਈਸ ਨੂੰ ਭਾਂਜ ਦੇ ਕੇ ਈਨ ਮਨਾਈ ਤੇ ਤਾਬੇਦਾਰ ਬਣਿਆ।

ਦੋ ਸਾਲ ਦੀ ਕਠਨ ਮਿਹਨਤ ਦੇ ਉਪ੍ਰੰਤ ਬੀਬੀ ਸਾਹਿਬ ਕੌਰ ਦੀ ਅਕਲਮੰਦੀ ਅਤੇ ਬਹਾਦਰੀ ਨਾਲ ਰਿਆਸਤ ਦੇ ਸਾਰੇ ਅੰਦਰ ਦੇ ਪ੍ਰਬੰਧ ਠੀਕ ਹੋ ਗਏ, ਫੇਰ ਕਿਸੇ ਨੂੰ ਸਿਰ ਚੁੱਕਣ ਦਾ ਹੌਸਲਾ ਨਾ ਪਿਆ।

### ਰਿਆਸਤ ਜੀਂਦ ਖਤਰੇ ਵਿਚ :

**ਦੰਤ ਜੀਭ ਜਿਉ ਰਾਖ ਹੈ, ਦੁਸ਼ਟ ਅਗਿਸਟ ਸੰਗਾਰ ॥**

ਜਾਰਜ ਟਾਮਸਨ ਇਕ ਫਰਾਂਸੀਸੀ ਨਸਲ ਦਾ ਯੂਰਪੀਨ ਸੀ। ਬੇਕਾਰੀ ਤੋਂ ਤੰਗ ਆ ਕੇ ਘਰੋਂ ਬੇਘਰ ਹੋ ਹਿੰਦੁਸਤਾਨ ਪੁੱਜਾ। ਨੌਕਰੀ ਦੀ ਥੋੜ੍ਹ ਵਿਚ ਕਈ ਥਾਈਂ ਮਿੱਟੀ ਛਾਣੀ, ਪਰ ਤਿੱਖੇ ਸੁਭਾਓ ਅਤੇ ਲਾਲਚ ਨੇ ਉਹਦੇ ਕਿਧਰੇ ਪੈਰ ਨਾ ਲੱਗਣ ਦਿਤੇ।

ਇਹ ਉਹ ਸਮਾਂ ਸੀ, ਜਦ ਕਿ ਹਿੰਦੁਸਤਾਨੀ ਰਈਸਾਂ ਨੂੰ ਅਪਨੀ ਫੌਜ ਨੂੰ ਅੰਗਰੇਜ਼ੀ ਢੰਗ, ਵਾਂਗ ਕਵਾਇਤ ਸਿਖਾਉਣ ਦੀ ਲੋੜ ਮਹਿਸੂਸ ਹੋ ਰਹੀ ਸੀ। ਆਪਾ ਬੰਡਾ ਰਾਉ ਨੇ ਟਾਮਸਨ ਨੂੰ ਫੌਜ ਵਿਚ ਥਾਂ ਦੇ ਕੇ ਕਵਾਇਦ ਸਿਖਾਉਣ ਦੇ ਕੰਮ ਤੇ ਲਾਇਆ।

ਮਰਹੱਟਾ ਫੌਜ ਦੇ ਪੰਜਾਬ ਉਤੇ ਹੱਲਾ ਕਰਨ ਦੇ ਦਿਨਾਂ ਦੇ ਵਿਚ ਟਾਮਸਨ ਨੇ ਆਪਣੀ ਜੰਗੀ ਲਿਆਕਤ ਵਿਖਾਈ, ਜਿਸ ਤੋਂ ਖੁਸ਼ ਹੋ ਕੇ ਆਪਾ ਬੰਡਾ ਨੇ ਝੱਜਰ, ਹਾਂਸੀ ਅਤੇ ਹਿਸਾਰ ਦੇ ਇਲਾਕੇ ਦਾ, ਉਹਨੂੰ ਪ੍ਰਬੰਧਕ ਬਣਾ ਦਿਤਾ।

ਆਪਾ ਬੰਡਾ ਦੇ ਮਗਰੋਂ ਉਸ ਦਾ ਪੁੱਤਰ ਬਾਮਨ ਜੀ ਗੱਦੀ ਤੇ ਬੈਠਾ, ਇਹ ਅਜੇ ਅਣਜਾਨ ਅਤੇ ਸਮੇਂ ਦੀ ਗਰਮੀ ਸਰਦੀ ਤੋਂ ਜਾਣੂ ਨਹੀਂ ਸੀ, ਇਸ ਲਈ ਟਾਮਸਨ ਨੇ ਝਟ ਰੰਗ ਬਦਲਿਆ ਤੇ ਮਰਹੱਟਿਆਂ ਦੀ ਗੁਲਾਮੀ ਦੀ ਪੰਜਾਲੀ ਲਾਹ ਕੇ ਸਵਤੰਤਰ ਹਾਕਮ ਬਣ ਬੈਠਾ। ਆਪਣੇ ਨਾਂ ਤੇ ਜਾਰਜ ਗੜ੍ਹ ਸ਼ਹਿਰ ਦੀ ਨੀਂਹ ਰੱਖੀ, ਕਿਲ੍ਹਾ ਬਨਵਾਯਾ ਤੇ ਇਸ ਥਾਂ ਨੂੰ ਅਪਣੀ ਰਾਜਧਾਨੀ ਬਨਾਇਆ। ੧੨ ਪਿਆਦਾ ਪਲਟਨਾਂ, ਇਕ ਹਜ਼ਾਰ ਸਵਾਰ ਤੇ ਪੰਜਾਹ ਤੋਪਾਂ ਉਸ ਦੇ ਕੋਲ ਸਨ, ਤੇ ਇਹ ਲੜਾਈ ਦੀ ਸਾਮਗਰੀ ਉਸ ਵੇਲੇ ਐਨ. ਵਧੀਕ ਸੀ ਕਿ ਉਸ ਦੇ ਆਸ ਪਾਸ ਦੇ ਕਿਸੇ ਰਈਸ ਕੋਲ ਨਹੀਂ ਸੀ।

ਟਾਮਸਨ ਸਾਹਿਬ ਦਾ ਦਿਲ ਸਿੱਖ ਰਿਆਸਤਾਂ ਤੇ ਲਲਚਾਇਆ ਅਤੇ ਉਹਦੇ ਦਿਮਾਗ ਵਿਚ ਇਹ ਖਿਆਲ ਸਮਾਇਆ ਕਿ ਇਹਨਾਂ ਰਿਆਸਤਾਂ ਨੂੰ ਅੱਡ ਅੱਡ ਕਰ ਕੇ ਅਪਨੇ ਅਧੀਨ ਕੀਤਾ ਜਾਵੇ।

ਅਹਿਮਦਸ਼ਾਹ ਦੇ ਹਿੰਦੁਸਤਾਨ ਤੇ ਹੱਲਾ ਕਰਨ ਦੀ ਹਵਾਈ ਉੱਡੀ, ਉਸ

ਨੇ ਪਹਿਲੇ ਹਮਲਿਆਂ ਨਾਲ ਮੁਲਕ ਨੂੰ ਜਿੰਨਾ ਵੈਰਾਨ ਕੀਤਾ ਤੇ ਜਾਨ ਮਾਲ ਦਾ ਨੁਕਸਾਨ ਪੁਰਾਇਆ, ਕੋਈ ਅਣਖ ਤੇ ਅਕਲ ਵਾਲਾ ਉਸ ਨੂੰ ਨਹੀਂ ਭੁਲਾ ਸਕਦਾ ਸੀ। ਸਿੱਖ ਰਈਸ ਲਾਹੌਰ ਇਕੱਤਰ ਹੋਏ, ਤਾਂ ਜੋ ਆਉਣ ਵਾਲੀਆਂ ਕਠਿਨਾਈਆਂ ਤੋਂ ਮੁਲਕ ਨੂੰ ਬਚਾਉਣ ਦਾ ਕੋਈ ਪ੍ਰਬੰਧ ਕੀਤਾ ਜਾਵੇ। ਟਾਮਸਨ ਕਿਸੇ ਅਜਿਹੇ ਸਮੇਂ ਦੀ ਖੋਜ ਵਿਚ ਬਿੱਲੀ ਵਾਂਗ ਛਹਿ ਲਾਈ ਬੈਠਾ ਸੀ, ਇਟ ਆਪਣੀ ਥਾਂ ਤੋਂ ਛਾਲ ਮਾਰ ਕੇ ਉੱਠਿਆ ਤੇ ਰਿਆਸਤ ਜੀਂਦ ਨੂੰ ਆ ਘੇਰਿਆ ।

ਰਿਆਸਤ ਜੀਂਦ ਦੇ ਵਾਲੀ ਮਹਾਰਾਜਾ ਸਾਹਿਬ ਭਾਗ ਸਿੱਘ ਨੂੰ ਲਾਹੌਰ ਵਿਚ ਇਹ ਖਬਰ ਪੁੱਜੀ ਤੇ ਉਹ ਇਟ ਪਹੁੰਚ ਗਏ, ਲੜਾਈ ਆਰੰਭ ਹੋ ਗਈ, ਤਲਵਾਰਾਂ ਚਲਣ ਲੱਗੀਆਂ ਤੇ ਕੱਟਾਂ ਵੱਚ ਹੋਣ ਲੱਗੀ। ਟਾਮਸਨ ਫੌਜ ਨੂੰ ਲੁੱਟ ਅਤੇ ਇਨਾਮ ਦੇ ਲਾਲਚ ਦੇ ਕੇ ਹੌਸਲਾ ਵਧਾ ਰਿਹਾ ਸੀ, ਰਾਜਾ ਭਾਗ ਸਿੱਘ ਜੀ ਦੇਸ਼ ਭਰਾਤੀ ਅਤੇ ਸੁਤੰਤ੍ਰਤਾ ਦੇ ਨਾਮ ਤੇ ਜੁਆਨਾਂ ਨੂੰ ਕੁਰਬਾਨ ਹੋਣ ਲਈ ਪੇਰ ਰਹੇ ਸਨ। ਇਸ ਵਿਚ ਸੰਦੇਹ ਨਹੀਂ ਕਿ ਜੀਂਦ ਦੀ ਫੌਜ ਨੇ ਬੜੀ ਦਲੇਰੀ ਕੀਤੀ ਅਤੇ ਬਹਾਦਰੀ ਨਾਲ ਲੜੀ ਪਰ (੧) ਟਾਮਸਨ ਦੀ ਫੌਜ ਨੇ ਕਵਾਇਦ ਸਿੱਖੀ ਹੋਈ ਸੀ (੨) ਟਾਮਸਨ ਨੇ ਰਾਜਾ ਸਾਹਿਬ ਦੇ ਮਗਰੋਂ ਅਚਨਚੇਤ ਹੱਲਾ ਕੀਤਾ ਸੀ, ਤੇ ਜੰਗੀ ਤਿਆਰੀ ਤਾਂ ਇਕ ਪਾਸੇ ਰਹੀ, ਜੀਂਦ ਦੀ ਫੌਜ ਨੂੰ ਅਪਨਾ ਆਪ ਸੰਭਾਲਣ ਦਾ ਸਮਾਂ ਭੀ ਨਹੀਂ ਮਿਲਿਆ ਸੀ, ਇਸ ਲਈ ਉਹ ਟਾਮਸਨ ਨੂੰ ਕਈ ਦਿਨ ਲੜਾਈ ਵਿਚ ਡਟੇ ਰੱਖਣ ਲਈ ਤਿਆਰ ਤਾਂ ਹੋ ਗਏ, ਪਰ ਕੋਈ ਅਜਿਹੀ ਤਕਢੀ ਲੜਾਈ ਨਾ ਕਰ ਸਕੇ, ਜਿਸ ਕਰਕੇ ਟਾਮਸਨ ਦੇ ਪਿੱਛੇ ਮੁੜਨ ਦਾ ਖਿਆਲ ਕੀਤਾ ਜਾ ਸਕਦਾ ਹੈ ।

ਬੀਬੀ ਸਾਹਿਬ ਕੌਰ ਜੀ ਆਖਣ ਨੂੰ ਤਾਂ ਪਟਿਯਾਲੇ ਵਿਚ ਬੈਠੇ ਸਨ, ਪਰ ਉਹਨਾਂ ਦੀ ਸੁਰਤ ਜੀਂਦ ਦਰਬਾਰ ਵਲ ਲੱਗੀ ਹੋਈ ਸੀ। ਹਲਕਾਰਿਆਂ ਦਾ ਅਜਿਹਾ ਪ੍ਰਬੰਧ ਕਰ ਛੱਡਿਆ ਸੀ ਕਿ ਲੜਾਈ ਦਾ ਰੋਜ਼ ਦਾ ਰੋਜ਼ ਹਾਲ ਮਲੂਮ ਹੁੰਦਾ ਰਹਿੰਦਾ ਸੀ। ਪੰਦ੍ਰਵੇਂ ਦਿਨ ਜੋ ਹਲਕਾਰਾ ਆਯਾ, ਉਸ ਨੇ ਦਸਿਆ ਕਿ ਜੀਂਦ ਦੀ ਫੌਜ ਵਿਚ ਘਾਟਾ ਭਾਸਣ ਲੱਗ ਪਿਆ ਹੈ ਤੇ ਲੜਾਈ ਦੀਆਂ ਚੀਜ਼ਾਂ ਮੁੱਕਣ ਦਾ ਡਰ ਬਹੁਤ ਵਧਣ ਲੱਗਾ ਹੈ। ਕਿਸੇ ਪਾਸਿਉਂ ਮਦਦ ਪੁੱਜਣ ਦੀ ਅਜੇ ਆਸ ਨਹੀਂ, ਇਸ ਕਰ ਕੇ ਜੀਂਦ ਦਾ ਅਗਲਾ ਸਮਾਂ ਬਹੁਤ ਭਿਆਨਕ ਹੈ, ਤੇ ਉਸ ਦਾ ਬਚਣਾ ਮੁਸ਼ਕਲ ਜਾਪਦਾ ਹੈ ।

ਬੀਬੀ ਸਾਹਿਬ ਕੌਰ ਇਹ ਗੱਲ ਸੁਣ ਕੇ ਕੰਬ ਉੱਠੀ। ਜੀਂਦ ਇਕ ਸਿੱਖ ਰਿਆਸਤ ਸੀ, ਉਸ ਨੂੰ ਉੱਜੜਦਿਆਂ ਦੇਖ ਕੇ ਚੁੱਪ ਧਾਰ ਕੇ ਬੈਠੇ ਰਹਿਣਾ ਸਾਹਿਬ ਕੌਰ ਲਈ ਬੜਾ ਕਠਨ ਸੀ, ਨਾਲ ਹੀ ਜੀਂਦ ਤੇ ਪਟਿਆਲੇ ਦਾ ਵਡਕਾ ਇਕੋ ਹੀ ਸੀ। ਇਸ ਖੂਨੀ ਨਾਤੇ ਤੇ ਖੂਨ ਦੇ ਸਬੰਧ ਤੋਂ ਖੂਨ ਨੇ ਜੋਸ਼ ਮਾਰਿਆ

ਜੇਕਰ ਪੀੜ ਹੋਵੇ ਇਕ ਉੱਗਲੀ ਨੂੰ, ਦੁੱਖਣ ਸਾਰੇ ਹੀ ਅੰਗ ਸਰੀਰ ਦੇ ਜੀ।

ਵਾਲੀ ਗੱਲ ਹੋ ਗਈ। ਉਸ ਵੇਲੇ ਆਪਣੇ ਫੌਜੀ ਅਫਸਰ ਨੂੰ ਸਦਵਾਇਆ, ਫੌਜ ਦੀ ਤਿਆਰੀ ਦਾ ਤੁਰਮ ਵੱਜਿਆ ਤੇ ਬੀਬੀ ਸਾਹਿਬ ਕੌਰ ਅਪਨੇ ਭਾਰੇ ਲਸ਼ਕਰ ਦੀ ਕਮਾਨ ਹੱਥ ਲੈ ਕੇ ਸ਼ੇਰ ਵਾਂਗ ਗੱਜਦੀ ਜੀਂਦ ਪੁੱਜੀ।

ਟਾਮਸਨ ਆਪਣੇ ਵਲੋਂ ਜੀਂਦ ਨੂੰ ਜਿੱਤ ਚੁੱਕਾ ਸੀ ਤੇ ਉਹ ਬੋੜੇ ਘੰਟੇ ਮਗਰੋਂ ਜੀਂਦ ਦੇ ਤਖਤ ਉਤੇ ਬੈਠਾਉਣ ਦੇ ਸੁਪਨੇ ਵੇਖ ਰਿਹਾ ਸੀ। ਜੀਂਦ ਦੀ ਫੌਜ ਦੀ ਹਾਲਤ ਇੰਨੀ ਭੈੜੀ ਹੋ ਚੁੱਕੀ ਸੀ ਕਿ ਟਾਮਸਨ ਦੀ ਏਹ ਕੋਈ ਅਨਹੋਣੀ ਆਸ ਨਹੀਂ ਸੀ, ਉਸ ਦੀ ਜਿੱਤ ਨਿਸਚਤ ਦਿੱਸਦੀ ਸੀ। ਸਾਹਿਬ ਕੌਰ ਨੂੰ ਆਉਂਦਿਆਂ ਵੇਖ ਕੇ ਉਸ ਨੂੰ ਆਪਣੀ ਬਣੀ ਬਣਾਈ ਖੇਡ ਵਿਗੜਦੀ ਦਿੱਸੀ। ਘਾਬਰ ਕੇ ਉੱਠਿਆ, ਘੋੜੇ ਤੇ ਚੜ੍ਹਿਆ ਅਤੇ ਲੜਾਈ ਦੇ ਮੈਦਾਨ ਵਿਚ ਆਇਆ।

ਸਾਹਿਬ ਕੌਰ ਨੇ ਟਾਮਸਨ ਨੂੰ ਆਉਂਦਿਆਂ ਦੇਖ ਕੇ ਸਰਦਾਰ ਲਾਲ ਸਿੰਘ ਤੇ ਜਸਵੰਤ ਸਿੰਘ ਨੂੰ ਫੌਜ ਦੇ ਕੇ ਉਸ ਦੀ ਫੌਜ ਨਾਲ ਲੜਨ ਭੇਜਿਆ ਤੇ ਆਪ ਇਕ ਹਜ਼ਾਰ ਜਵਾਨ ਲੈ ਕੇ ਇਸ ਤਰ੍ਹਾਂ ਟਾਮਸਨ ਤੇ ਹੱਲਾ ਕੀਤਾ ਕਿ ਉਸ ਨੂੰ ਉਸ ਦੀ ਫੌਜ ਤੋਂ ਅੱਡ ਕਰ ਕੇ ਚੁਗਿਗਦਿਉਂ ਘੇਰ ਲਿਆ।

ਟਾਮਸਨ ਤੇ ਉਹਦੇ ਸਾਬੀਆਂ ਨੂੰ ਆਪਣੀ ਪੁਜ਼ੀਸ਼ਨ ਜਾਨਣ ਵਿਚ ਚਿਰ ਨਹੀਂ ਲੱਗਾ ਤੇ ਨਾ ਹੀ ਸਾਹਿਬ ਕੌਰ ਦੀ ਚਾਲ ਦੇ ਪੂਰਾ ਹੋਣ ਵਿਚ ਉਹਨਾਂ ਨੂੰ ਕੋਈ ਸ਼ੱਕ ਰਿਹਾ। ਇਸ ਲਈ ਉਹ ਜਾਨ ਤੋੜ ਕੇ ਲੜਨ ਲੱਗੇ, ਪਰ ਸਾਹਿਬ ਕੌਰ ਦੀ ਚਮਕਦੀ ਤਲਵਾਰ ਐਨ ਛੇਤੀ ਉਹਨਾਂ ਨੂੰ ਵੱਡਦੀ ਜਾ ਰਹੀ ਸੀ ਕਿ ਟਾਮਸਨ ਨੂੰ ਨੱਸ ਜਾਣ ਤੋਂ ਛੁੱਟ ਬਚਣ ਦਾ ਕੋਈ ਰਾਹ ਨਾਂ ਦਿਸਿਆ। ਸਿਰ ਤੇ ਪੈਰ ਰੱਖ ਕੇ ਦੌੜਿਆ। ਭੱਜਣ ਵਿਚ ਉਸ ਦੇ ਸਾਬੀਆਂ ਨੇ ਭੀ ਸਾਥ ਦਿਤਾ, ਕਈ ਮੀਲਾਂ ਤਕ ਸਾਹਿਬ ਕੌਰ ਦੀ ਫੌਜ ਦੇ ਅਨਗਿਣਤ ਵਾਰਾਂ ਨੇ ਟਾਮਸਨ ਦੀ ਫੌਜ ਦੇ ਆਹੂ ਲਾਹੇ ਤੇ ਰਿਆਸਤ ਦੀ ਹੱਦੋਂ ਬਾਹਰ ਕੱਢ ਦਿੱਤਾ।

### ਗਰਿਦਵਾਰ ਦਾ ਖੂਨੀ ਸਾਕਾ :

ਹਿੰਦੂ ਸਾਸਤ੍ਰ ਗੰਗਾ ਦਾ ਅਸ਼ਨਾਨ ਆਦਮੀ ਲਈ ਬੜਾ ਉੱਤਮ ਦੱਸਦੇ ਹਨ, ਤੇ ਹਰ ਬਾਰਾਂ ਵਰ੍ਹੇ ਮਗਰੋਂ ਹੋਣ ਵਾਲੇ ਕੁੰਭ ਸਮੇਂ ਗੰਗਾ ਅਸ਼ਨਾਨ ਹਿੰਦੂ ਮੱਤ ਅਨੁਸਾਰ ਬਹੁਤ ਹੀ ਮਹੱਤਤਾ ਰੱਖਦਾ ਹੈ।

ਗਰਿਦਵਾਰ ਕੁੰਭ ਦਾ ਮੇਲਾ ਲੱਗਾ, ਕਈ ਲੱਖ ਆਦਮੀਆਂ ਦੀ ਭੀੜ ਸੀ, ਹਿੰਦੂਆਂ ਦੇ ਲੱਗ ਭਗ ਹਰ ਫਿਰਕੇ ਦੇ ਸਾਂਧੂ ਫਕੀਰ ਬਹੁਤ ਸਾਰੀ ਗਿਣਤੀ ਵਿਚ ਇਕੱਠੇ ਹੋਏ। ਹਰ ਸੰਪ੍ਰਦਾ ਦੇ ਹਿੰਦੂਆਂ ਨੇ ਆਪਣੀ ਸ਼ਾਨ ਦਿਖਾਉਣ ਲਈ ਜਲੂਸ

ਕੱਢਣੇ ਚਾਹੇ; ਤਾਂ ਕਿ ਆਪਣਾ ਦਬ ਦਬਾ ਲੋਕਾਂ ਤੇ ਬੈਠਾ ਸਕਣ ।

ਉਦਾਸੀ ਸਿੱਖ ਹਨ, ਇਕ ਉਦਾਸੀ ਅਤੇ ਆਮ ਸਿੱਖਾਂ ਵਿਚ ਫਰਕ ਸਿਰਫ ਐਨਾ ਹੈ, ਕਿ ਆਮ ਸਿੱਖ ਮਜ਼ਹਬ ਦੇ ਪ੍ਰਚਾਰ ਦਾ ਕੰਮ ਆਪਣਾ ਜ਼ਰੂਰੀ ਫਰਜ਼ ਸਮਝ ਕੇ ਵੀ ਗ੍ਰਹਸਤੀ ਹੁੰਦਾ ਹੈ, ਤੇ ਕਮਾਈ ਕਰਕੇ ਖਾਂਦਾ ਹੈ । ਪਰ ਇਕ ਉਦਾਸੀ ਸੰਸਾਰ ਤਿਆਗ ਕੇ ਸਿੱਖੀ ਪ੍ਰਚਾਰ ਦੇਸ਼ ਦੇਸ਼ਤੰਗਾਂ ਵਿਚ ਤੇ ਦੀਪਾਂਤਰਾਂ ਵਿਚ ਕਰਨ ਦਾ ਬੋਝ ਆਪਣੇ ਉੱਤੇ ਲੈਂਦਾ ਹੈ । ਨਿਸਚੇ ਦੇ ਨੁਕਤੇ ਤੋਂ ਇਕ ਸਿੱਖ ਅਤੇ ਇਕ ਉਦਾਸੀ ਵਿਚ ਕੋਈ ਫਰਕ ਨਹੀਂ ।

ਪਿੱਛਲੇ ਸਮੇਂ ਵਿਚ ਉਦਾਸੀ ਮਹਾਤਮਾ ਨੇ ਅਣਗਿਣਤ ਅੰਕੜਾਂ ਸਹਿ ਕੇ ਬੜੀਆਂ ਮੁਸ਼ਕਲਾਂ ਵਿਚ ਭੀ ਆਪਣੇ ਫਰਜ਼ ਨੂੰ ਚੰਗੀ ਤਰ੍ਹਾਂ ਨਿਭਾਇਆ ਤੇ ਦੂਜਿਆਂ ਨੂੰ ਸਿੱਖੀ ਦਾ ਸ਼ਰਧਾਲੂ ਬਨਾਇਆ ।

ਸਿੱਖ ਮਜ਼ਹਬ ਗੰਗਾ ਅਸ਼ਨਾਨ ਕਰਨ ਵਿਚ ਖਾਸ ਆਤਮਕ ਲਾਭ ਨਹੀਂ ਮਨਦਾ ਤੇ ਨਾ ਹੀ ਸਿੱਖਾਂ ਦਾ ਇਸ ਗੱਲ ਤੇ ਭਰੋਸਾ ਹੈ, ਕਿ ਗੰਗਾ ਨਹਾਉਣ ਨਾਲ ਆਦਮੀ ਦੀ ਮੁਕਤੀ ਹੁੰਦੀ ਹੈ ।

ਹਿੰਦੁਸਤਾਨ ਵਿਚ ਵਧੀਕ ਵਸੋਂ ਹਿੰਦੂਆਂ ਦੀ ਹੈ, ਇਸ ਲਈ ਉਦਾਸੀ ਸਾਧੂਆਂ ਨੂੰ ਪ੍ਰਚਾਰ ਦਾ ਕੰਮ ਬਹੁਤਾ ਹਿੰਦੂਆਂ ਵਿਚ ਕਰਨਾ ਪੈਂਦਾ ਸੀ, ਇਸ ਲਈ ਉਦਾਸੀਆਂ ਦੇ ਆਗੂਆਂ ਨੇ ਇਸ ਸਮੇਂ ਤੋਂ ਲਾਭ ਉੱਠਾਉਣ ਦਾ ਫੈਸਲਾ ਕੀਤਾ, ਤੇ ਏਹ ਭੀ ਬਹੁਤ ਸਾਰੀ ਗਿਣਤੀ ਵਿਚ ਹਰਿਦੁਆਰ ਪਹੁੰਚ ਗਏ ।

ਬਾਬਾ ਪ੍ਰੀਤਮ ਦਾਸ ਤੇ ਸੰਤੋਖ ਦਾਸ ਉਦਾਸੀ ਸਾਧੂਆਂ ਵਿਚ ਖਾਸ ਉੱਘੇ ਆਦਮੀ ਸਨ। ਆਪਣੇ ਸੈਂਕੜੇ ਚੇਲੇ ਚਾਟੜਿਆਂ ਦੇ ਨਾਲ ਇਹ ਭੀ ਜਾ ਪਹੁੰਚੇ । ਹਿੰਦੂ ਸਾਧੂ ਸਿੱਖ ਸਾਧੂਆਂ ਨੂੰ ਦੇਖ ਦੇਖ ਕੇ ਸੜਨ ਲਗੇ । ਬਾਬਾ ਪ੍ਰੀਤਮ ਦਾਸ ਤੇ ਸੰਤੋਖ ਦਾਸ ਨੇ ਭਾਵੇਂ ਹਿੰਦੂਆਂ ਵਿਚ ਰਹਿਣ ਦੇ ਕਾਰਨ ਕਈ ਉਹਨਾਂ ਦੀਆਂ ਗੀਤਾਂ ਜੋ ਸਿੱਖ ਧਰਮ ਦੇ ਵਿਰੁੱਧ ਸਨ, ਧਾਰਨ ਕੀਤੀਆਂ ਹੋਈਆਂ ਸਨ, ਤਾਂ ਭੀ ਹਿੰਦੂਆਂ ਨੇ ਉਹਨਾਂ ਦਾ ਰਾਈ ਜਿੰਨਾ ਲਿਹਾਜ਼ ਨਾ ਕੀਤਾ । ਗੱਲ ਗੱਲ ਤੇ ਉਹਨਾਂ ਨਾਲ ਲੜਨ ਤੇ ਅੜਨ ਲਗੇ, ਕਦੀ ਪਿੰਡੇ ਤੇ ਬਹੂਤੀ ਮਲਨ ਦਾ ਝਗੜਾ ਤੇ ਕਦੀ ਕਮਰ ਬੰਦ ਸੰਗਲ ਦਾ ਝਗੜਾ ਖੜਾ ਹੋ ਜਾਂਦਾ ਸੀ ।

ਉਹ ਦਿਨ ਆਇਆ ਜਿਸ ਦਿਨ ਦਾ ਖਾਸ ਮਹਾਤਮ ਦਸਿਆ ਜਾਂਦਾ ਹੈ, ਹਰ ਸੰਪ੍ਰਦਾ ਦੇ ਸਾਧੂਆਂ ਨੇ ਆਪਣੇ ਆਪਣੇ ਜਲੂਸ ਕੱਢਣੇ ਦੀ ਤਿਆਗੀ ਕੀਤੀ, ਉਦਾਸੀ ਸਾਧੂਆਂ ਨੇ ਭੀ ਜਲੂਸ ਕੱਢਿਆ । ਜਿਥੇ ਹਿੰਦੂ ਸਾਧੂ ਜਲੂਸ ਕੱਢਣ ਉਥੇ ਸਿੱਖ ਸਾਧੂ ਭੀ ਜਲੂਸ ਕੱਢ ਸਕਣ ? ਇਹ ਗੱਲ ਹਿੰਦੂ ਫ਼ਕੀਰਾਂ ਲਈ ਅਸਹਿ ਹੋ ਗਈ । ਸੰਨਿਆਸੀ ਧੁੱਖ ਬੈਠੇ । ਬੈਰਾਗੀ ਸੜ ਭੁੱਜ ਗਏ ਤੇ ਸਾਰਿਆਂ ਨੇ ਇਕੱਠੇ

ਹੋ ਕੇ ਲੜਾਈ ਝਗੜੇ ਤੇ ਲੱਕ ਬੱਧਾ, ਇਕ ਦਮ ਲਾਠੀਆਂ ਲਈਆਂ, ਤਲਵਾਰਾਂ ਚੁੱਕੀਆਂ ਤੇ ਉਦਾਸੀਆਂ ਤੇ ਟੁੱਟ ਪਏ, ਉਦਾਸੀ ਖਾਲੀ ਹੱਥੀਂ ਸਨ ਤੇ ਏਹਨਾਂ ਤੇ ਅਚਣਚੇਤ ਹੱਲਾ ਹੋਇਆ ਸੀ, ਇਸ ਲਈ ਕੁਦਰਤੋਂ ਹੀ ਇਨ੍ਹਾਂ ਦੀਆਂ ਜਾਨਾਂ ਦਾ ਬਹੁਤ ਨੁਕਸਾਨ ਹੋਇਆ। ਸੈਂਕੜੇ ਮਾਰੇ ਗਏ ਤੇ ਹਜ਼ਾਰਾਂ ਫੁੱਟੜ ਹੋਏ, ਬਾਕੀ ਨੱਸ ਗਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੋ ਉਦਾਸੀਆਂ ਪਾਸ ਸੀ, ਉਹ ਬੈਰਾਗੀਆਂ ਅਤੇ ਸੰਨਿਆਸੀਆਂ ਦੇ ਹੱਥ ਆ ਗਿਆ। ਇਨ੍ਹਾਂ ਗੁੱਸੇ ਦੇ ਸੜੇ ਹੋਇਆ ਨੇ ਇਨ੍ਹਾਂ ਧਰਮ ਦੇ ਪ੍ਰਤਲਿਆਂ ਸਾਧੂਆਂ ਨੇ ਤਲਵਾਰਾਂ ਧੂਹ ਕੇ ਬੀੜ ਤੇ ਵਾਰ ਕੀਤਾ ਤੇ ਪਤਰੇ ਕੱਟੋ ਕੇ ਰੱਖ ਦਿਤੇ।

ਇਹ ਖਬਰ ਸੱਭ ਪਾਸੇ ਖਿਲਰ ਗਈ। ਬਾਬਾ ਪ੍ਰੀਤਮ ਦਾਸ ਤੇ ਸੰਤੋਖ ਦਾਸ ਨੇ ਭਾਵੇਂ ਕਈ ਕੁਰੀਤੀਆਂ ਕੀਤੀਆਂ, ਤੇ ਉਹਨਾਂ ਨੇ ਆਪਣੀ ਸ਼ਕਲ ਵਕਲ ਭੀ ਹਿੰਦੂ ਸਾਧੂਆਂ ਵਾਲੀ ਬਣਾਈ ਹੋਈ ਸੀ, ਪਰ ਅੰਤ ਉਹ ਸਿੱਖ ਸਨ। ਉਹਨਾਂ ਦਾ ਦੁੱਖ ਦੂਜੇ ਸਿੱਖਾਂ ਦਾ ਦੁੱਖ, ਤੇ ਉਹਨਾਂ ਦਾ ਕਲੇਸ਼ ਦੂਜੇ ਸਿੱਖਾਂ ਨੂੰ ਬੇਅਰਾਮ ਕਰਨ ਵਾਲੀ ਗੱਲ ਸੀ। ਉਦਾਸੀਆਂ ਦੇ ਲਹੂ ਵੀਟੇ ਜਾਣ ਦੀ ਖਬਰ ਨੇ ਸਿੱਖਾਂ ਵਿਚ ਜੋਸ਼ ਪੈਦਾ ਕਰ ਦਿੱਤਾ ਤੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਕੰਬ ਉਠੇ।

ਬੀਬੀ ਸਾਹਿਬ ਕੌਰ ਜੀ ਉਸ ਸਮੇਂ ਭਦੰਡ ਦੇ ਲਾਗੇ ਹੀ ਸਨ, ਜਦ ਉਦਾਸੀਆਂ ਦੀ ਕਤਲਾਮ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਖਬਰ ਉਹਨਾਂ ਦੇ ਕੰਨੀ ਪਈ। ਕੌਮੀ ਹਤਕ ਨਾ ਸਹਾਰ ਸਕੇ, ਆਪਣੇ ਥੋੜ੍ਹੇ ਜਿਹੇ ਸਾਬੀਆਂ ਨੂੰ ਨਾਲ ਲੈ ਕੇ ਹਰਿਦਵਾਰ ਪੁੱਜੇ।

ਸਾਹਿਬ ਕੌਰ ਦੇ ਆਉਣ ਦੀ ਖਰਬ ਸੁਣਦਿਆਂ ਹੀ ਸਾਧੂਆਂ ਨੇ ਆਓ ਵੇਖਿਆ ਨਾ ਤਾਓ, ਧੂਣੀਆਂ ਵਿਚੋਂ ਬਲਦੀਆਂ ਲੱਕੜਾ ਖਿੱਚ ਕੇ ਆ ਪਏ। ਸਾਹਿਬ ਕੌਰ ਨੇ ਇਨ੍ਹਾਂ ਨੂੰ ਸਿੱਧੇ ਰਸਤੇ ਪਾਉਣ ਲਈ ਸਮਝਾਉਣਾ ਚਾਹਿਆ, ਪਰ ਉਦਾਸੀਆਂ ਨੂੰ ਕੁਟ ਕੇ ਸੰਨਿਆਸੀਆਂ ਤੇ ਬੈਰਾਗੀਆਂ ਦੇ ਦਿਮਾਗ ਸਤਵੇਂ ਅਕਾਸ਼ ਨੂੰ ਚੜ੍ਹ ਗਏ ਸੀ। ਭਲਾ ਉਹ ਹੁਣ ਇਨ੍ਹਾਂ ਦੀ ਗੱਲ ਕਦ ਸੁਣਦੇ ਸਨ? ਸਾਹਿਬ ਕੌਰ ਨੇ ਸਮਝ ਲਿਆ ਕਿ ਲੱਤਾਂ ਦੇ ਭੂਤ ਬਾਤਾਂ ਨਾਲ ਵਸ ਨਹੀਂ ਆਉਣਗੇ। ਆਪਣੇ ਸਾਬੀਆਂ ਨੂੰ ਹਥਿਆਰ ਚੁੱਕਣ ਤੇ ਅੱਗੇ ਵਧਣ ਦਾ ਹੁਕਮ ਦਿਤਾ। ਸੰਨਿਆਸੀ ਤੇ ਬੈਰਾਗੀ ਤਲਵਾਰਾਂ; ਬੰਦੂਕਾਂ ਤੇ ਲਾਠੀਆਂ ਆਦਿਕ ਨਾਲ ਤਿਆਰ ਸਨ, ਉਹ ਭੀ ਛਾਤੀ ਡਾਹ ਕੇ ਅੱਗੇ ਹੋਏ। ਜਦ ਖਾਲਸੇ ਨੇ ਪਹਿਲੇ ਵਾਰ ਵਿਚ ਸੈਂਕੜੇ ਬੈਰਾਗੀਆਂ ਤੇ ਸੰਨਿਆਸੀਆਂ ਨੂੰ ਧਰਤੀ ਤੇ ਵਿਛਾ ਦਿੱਤਾ, ਜੋ ਬਚੇ ਉਹ ਗੱਲ ਵਿਚ ਕੱਪੜਾ ਤੇ। ਮੁੰਹ ਘਾਹ. ਲੈ ਕੇ ਹੱਥ ਜੋੜ ਕੇ ਸ਼ਰਨ ਆਏ।

ਸਾਹਿਬ ਕੌਰ ਨੇ ਆਪਣੇ ਬਾਹੂ ਬਲ ਨਾਲ ਪੰਥ ਦੀ ਲਾਜ ਰੱਖ ਲਈ,

ਸੰਨਿਆਸੀਆਂ ਤੇ ਬੈਰਾਗੀਆਂ ਨੂੰ ਕੀਤੇ ਦਾ ਫਲ ਭੁਗਤਾਇਆ, ਲੋਕਾਂ ਦੇ ਮਜ਼ਹਬੀ ਹੱਕਾਂ ਦਾ ਅਦਬ ਕਰਨਾ ਸਿਖਾਇਆ, ਉਦਾਸੀਆਂ ਦਾ ਨਿਆਂ ਕੀਤਾ ਤੇ ਉਨ੍ਹਾਂ ਦਾ ਜਲੂਸ ਕਢਕਾਇਆ। ਉਸ ਦਿਨ ਤੋਂ ਲੈ ਕੇ ਫਿਰ ਕਿਸੇ ਨੂੰ ਸਿੱਖਾਂ ਦੇ ਜਲੂਸ ਵਿਚ ਦਖਲ ਦੇਣ ਦਾ ਹੌਸਲਾ ਨਹੀਂ ਪਿਆ।

### ਮਰਹੱਟਿਆਂ ਦੀ ਚੜ੍ਹਾਈ :

ਲੋਭੀ ਕਾ ਵੇਸਾਹੁ ਨਾ ਕੀਜੈ, ਜੇ ਕਾ ਪਾਰ ਵਸਾਇ ॥

ਸੰਨ ੧੯੯੪ ਈਸਵੀ ਸਿਆਲੇ ਦਾ ਬਹਾਰ ਹੈ, ਸਰਦੀ ਜੋਬਨ ਤੇ ਹੈ, ਕੁਝ ਦਿਨਾਂ ਤੋਂ ਤੇਜ਼ ਚਲਣ ਵਾਲੀ ਹਵਾ ਨੇ ਕਟਕਾਂ ਦੀ ਠੰਢ ਕੀਤੀ ਹੋਈ ਹੈ, ਸ਼ਾਇਦ ਇਹੋ ਕਾਰਨ ਹੈ ਕਿ ਅੱਜ ਇਸ ਸਮੇਂ ਤਕ ਸੂਰਜ ਨੇ ਭੀ ਡਰਦਿਆਂ ਸਿਰ ਨਹੀਂ ਕੱਢਿਆ।

ਕੈਂਬਲੋਂ ਜੋ ਸੜਕ ਪਟਿਆਲੇ ਵਿਚ ਆਉਂਦੀ ਹੈ, ਉਸ ਤੇ ਘੋੜੇ ਦੀ ਟਾਪ ਦੀ ਆਵਾਜ਼ ਆਈ। ਇਕ ਸਵਾਰ ਸਰਪਟ ਦੌੜਾਉਂਦਾ ਸ਼ਹਿਰ ਵਿਚ ਵੜਿਆ ਤੇ ਸਿੱਧਾਰਾਜ਼ ਮਹੱਲ ਦੇ ਦਰਵਾਜ਼ੇ ਤੇ ਪੁੱਜਾ। ਘੋੜਾ ਆਪਣੇ ਆਪ ਖੜੋ ਗਿਆ, ਸਵਾਰ ਹੇਠ ਉੱਤਰਿਆ ਤੇ ਦਰਬਾਨ ਨੂੰ ਪੁੱਛਿਆ :

ਸਵਾਰ--ਬੀਬੀ ਸਾਹਿਬ ਇਸ ਸਮੇਂ ਇਥੇ ਹਨ ?

ਦਰਬਾਨ--ਤੁਸੀਂ ਕੌਣ ਹੋ ?

ਸਵਾਰ--ਮੈਂ ਰਿਆਸਤ ਦਾ ਹਰਕਾਰਾ ਹਾਂ ਤੇ ਇਕ ਜ਼ਰੂਰੀ ਸੁਨੇਹਾ ਮੇਰੇ ਕੋਲ ਹੈ।

ਦਰਬਾਨ--ਹਰਕਾਰਾ ਹੋਣ ਦੀ ਨਿਸ਼ਾਨੀ ?

ਸਵਾਰ ਨੇ ਚੋਗੇ ਦੇ ਅੰਦਰਲੀ ਵਾਸਕਟ ਦੀ ਖੀਸੇ ਵਿਚ ਹੱਥ ਪਾਇਆ, ਇਕ ਕਾਗਜ਼ ਕੱਢਿਆ ਤੇ ਦਰਬਾਨ ਨੂੰ ਦਸਿਆ। ਦਰਬਾਰ ਨੇ ਉਹ ਕਾਗਜ਼ ਇਕ ਗੋਲੀ ਦੇ ਹੱਥ ਫੜਾਇਆ ਜੋ ਲੈ ਕੇ ਅੰਦਰ ਗਈ ਤੇ ਓਹਨੀਂ ਪੈਰੀਂ ਮੁੜ ਆਈ ਤੇ ਆਖਿਆ :

“ਹੁਕਮ ਹੋਇਆ ਹੈ ਕਿ ਬਾਰਾਂ ਦਰੀ ਵਿਚ ਲੈ ਆਓ ।

ਪਹਿਰੇਦਾਰ ਸਵਾਰ ਨੂੰ ਨਾਲ ਲੈ ਕੇ ਬਾਰਾਂਦਰੀ ਵਿਚ ਗਿਆ। ਬੂਹੇ ਦੇ ਅੰਦਰ ਪੈਰ ਰੱਖਦਿਆਂ ਹੀ ਬੀਬੀ ਜੀ ਸਾਹਮਣੇ ਖੜੋਤੇ ਦਿਸੇ। ਹਰਕਾਰੇ ਨੇ ਦੋਵੇਂ ਹੱਥ ਜੋੜ ਕੇ “ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ” ਬੁਲਾਈ, ਉੱਤਰ ਵਿਚ ਬੀਬੀ ਸਾਹਿਬ ਨੇ ਭੀ ਫਤਿਹ ਬੁਲਾਈ ਤੇ ਪੁੱਛਿਆ ਕਿ :

ਤੁਸੀਂ ਪਟਿਆਲੇ ਕਦ ਪੁੱਜੇ ?

ਹਰਕਾਰਾ-ਹੁਣੇ ਹੀ ਆ ਰਿਹਾ ਹਾਂ ।

ਸਾਹਿਬ ਕੌਰ-ਕੈਂਬਲ ਵਾਲਿਆਂ ਨੇ ਕੀ ਫੈਸਲਾ ਕੀਤਾ ਹੈ ?

ਹਰਕਾਰਾ-ਕੈਂਬਲ ਦੇ ਰਈਸ ਨੇ ਮਰਹੱਟਿਆਂ ਅੱਗੇ ਸਿਰ ਨੀਵਾਂ ਕਰ ਦਿੱਤਾ ਹੈ ਪੇਸ਼ਗੀ ਨਜ਼ਗਾਨਾ ਦੇ ਕੇ ਪਿੱਛਾ ਛੁਡਾਣਾ ਹੀ ਚੰਗਾ ਜਾਣਿਆ ਹੈ ।

ਸਾਹਿਬ ਕੌਰ-(ਦੰਦਾ ਹੇਠ ਉੱਗਲ ਲੈ ਕੇ) ! ਕੈਂਬਲ ਵਾਲਿਆਂ ਦੀ ਅਣਖ ਨੇ ਇਹ ਗੱਲ ਪ੍ਰਵਾਨ ਕਰ ਲਈ ?

ਹਰਕਾਰਾ-ਓਥੇ ਅਣਖ ਦਾ ਸਵਾਲ ਹੀ ਨਹੀਂ ਸੀ, ਹੁਣ ਤਾਂ “ਮਰਦਾ ਕੀ ਨਹੀਂ ਕਰਦਾ” ਵਾਲੀ ਗੱਲ ਬਣ ਗਈ ਸੀ, ਜੇ ਉਨ੍ਹਾਂ ਨੂੰ ਕਿਸੇ ਪਾਸਿਓ ਭੀ ਮਦਦ ਮਿਲ ਜਾਂਦੀ ਤਾਂ ਉਹ ਕਦੇ ਅਜਿਹਾ ਨਾ ਕਰਦੇ। ਜਦ ਉਨ੍ਹਾਂ ਨੇ ਇਕ ਪਾਸੇ ਮਰਹੱਟਿਆਂ ਦੀ ਫੌਜੀ ਤਾਕਤ ਵੇਖੀ ਤੇ ਦੂਜੇ ਪਾਸੇ ਆਪਣਾ ਕੋਈ ਭੀ ਬੇਲੀ ਨਾ ਛਿੱਠਾ ਤਾਂ ਲਹੂ ਦੇ ਘੁੱਟ ਭਰ ਕੇ ਰਹਿ ਗਏ। ਇਸ ਤਰ੍ਹਾਂ ਬੇਵਸੀ ਅਤੇ ਨਿਰਾਸਤਾ ਵਿਚ ਉਹਨਾਂ ਨੇ ਉਹ ਕੁਝ ਕੀਤਾ ਜੋ ਉਹ ਕਰਨਾ ਨਹੀਂ ਚਾਹੁੰਦੇ ਸਨ ਤੇ ਉਹਨਾਂ ਨੂੰ ਕਰਨਾ ਨਹੀਂ ਚਾਹੀਦਾ ਸੀ ।

ਸਾਹਿਬ ਕੌਰ-ਹੁਣ ਮਰਹੱਟਿਆਂ ਫੌਜ ਕਿਧਰ ਜਾਣਾ ਚਾਹੁੰਦੀ ਹੈ ?

ਹਰਕਾਰਾ-ਅੰਟਾ ਰਾਓ ਦਾ ਖਿਆਲ ਪਟਿਆਲੇ ਤੇ ਅਚਣਚੇਤ ਹੱਲਾ ਕਰਨ ਦਾ ਹੈ। ਉਹ ਚਾਹੁੰਦਾ ਹੈ ਕਿ ਇਸ ਤਰ੍ਹਾਂ ਬੇਖਬਰੀ ਵਿਚ ਆ ਦਬਾਵੇ ਕਿ ਅਸੀਂ ਕੁਝ ਧਰ ਕਰ ਨਾ ਸਕੀਏ ।

ਸਾਹਿਬ ਕੌਰ-ਪਟਿਆਲੇ ਤੇ ਹੱਲੇ ਦੀ ਕਦ ਤਿਆਰੀ ਹੋਈ ?

ਹਰਕਾਰਾ-ਅੰਜ ਰਾਤੀਂ ਮਰਹੱਟੇ ਸਰਦਾਰਾਂ ਦੀ ਇਕ ਖਾਸ ਸਭਾ ਹੋਈ ਸੀ, ਜਿਸ ਵਿਚ ਲਛਮਨ ਰਾਓ ਨੇ ਬੜੇ ਜ਼ੋਰ ਸ਼ੋਰ ਨਾਲ ਪਟਿਆਲੇ ਤੇ ਹੱਲਾ ਕਰਨ ਦੀ ਰਾਇ ਦਿੱਤੀ, ਉਸ ਨੇ ਆਖਿਆ ਕਿ ਅੰਜ ਤੋਂ ਪਹਿਲੇ ਚੁਥਾਈ ਦਰਜਨ ਦੇ ਲੱਗ ਭਰਾ ਹੱਲੇ ਪਟਿਆਲੇ ਤੇ ਹੋਏ, ਪਰ ਉਹ ਬਚ ਗਏ। ਓਥੋਂ ਦਾ ਰਈਸ ਬਾਕੀ ਦੇ ਰਈਸਾਂ ਨਾਲੋਂ ਧਨੀ ਹੈ। ਇਸ ਲਈ ਐਤਕੀ ਅਜੇਹੀ ਦਲੇਗੀ ਅਤੇ ਬਹਾਦਰੀ ਨਾਲ ਹੱਲਾ ਹੋਣਾ ਚਾਹੀਦਾ ਹੈ, ਕਿ ਪਿੱਛਲੀਆਂ ਭਾਂਜਾਂ ਦਾ ਦਾਗ ਧੋਤਾ ਜਾਏ। ਸਾਨੂੰ ਬਹੁਤ ਸਾਗੀ ਰਕਮ ਹੱਥ ਲੱਗੇ ਤੇ ਸਾਡੇ ਸਿਪਾਹੀ ਭੀ ਚੰਗੀ ਤਰ੍ਹਾਂ ਹੱਥ ਰੰਗ ਸਕਣ।

ਰਾਤ ਦੀ ਸਭਾ ਦੇ ਹਾਲ ਤੋਂ ਮਲੂਮ ਹੁੰਦਾ ਸੀ ਕਿ ਪਟਿਆਲੇ ਤੇ ਹੱਲਾ ਕਰਨ ਦਾ ਖਿਆਲ ਤਾਂ ਬਹੁਤ ਦਿਨਾਂ ਤੋਂ ਉਹਨਾਂ ਦੇ ਦਿਲਾਂ ਵਿਚ ਲਹਿਰਾਂ ਮਾਰਦਾ ਸੀ, ਪਰ ਅੰਜ ਰਾਤੀਂ ਅੰਤਮ ਫੈਸਲਾ ਇਧਰ ਹੀ ਵੱਧਣ ਦਾ ਹੋਇਆ ਹੈ, ਤੇ ਹੁਣ ਉਹ ਸਿੱਧੇ ਪਟਿਆਲੇ ਵੱਲ ਆਉਣਗੇ ।

ਸਾਹਿਬ ਕੌਰ-ਹੁਣ ਇਧਰ ਆਉਣਗੇ ?

ਹਰਕਾਰਾ—ਜੀ ਹਜ਼ੂਰ !

### ਤਲਵਾਰ ਦੀ ਧਾਰ ਤੇ :

ਬਚੋਗੇ ਨ ਤੁਮ, ਨਾ ਸਾਬੀ ਤੁਮੁਗੇ। ਜੋ ਛੂਬੇਗੀ ਕਿਸ਼ਤੀ ਤੋਂ ਛੂਬੇਗੇ ਸਾਰੇ।  
 ਪਟਿਆਲੇ ਵਿਚ ਸ਼ਾਹੀ ਦਰਬਾਰ ਲੱਗਾ ਹੈ, ਐਹ ਲਕਾਰ ਸਰਦਾਰ, ਦਰਬਾਰੀ  
 ਅਤੇ ਫੌਜੀ ਅਫਸਰ ਆਪਣੀ ਆਪਣੀ ਥਾਂ ਬੈਠੇ ਹਨ। ਦਰਬਾਰ ਦੀ ਸ਼ਾਨ ਵੇਖਣ  
 ਯੋਗ ਹੈ। ਸਰਦਾਰਾਂ ਦੇ ਉੱਚੇ ਉੱਚੇ ਕੱਦ, ਸੁੰਦਰ ਸਰੀਰ, ਚੌੜੀਆਂ ਛਾਤੀਆਂ,  
 ਭਰਵੇਂ ਚਿਹਰੇ, ਮੋਟੀਆ ਲਾਲ ਅੱਖਾਂ ਤੇ ਕੁੰਡੀਆਂ ਮੁੱਛਾਂ ਵੇਖਣ ਵਾਲਿਆਂ ਨੂੰ  
 ਭੈ ਭੀਤ ਕਰਦੀਆਂ ਹਨ। ਦੁਸ਼ਕਾਂ ਦੀਆਂ ਅੱਖਾਂ ਬੂਹੇ ਵੱਲ ਲੱਗ ਰਹੀਆਂ ਹਨ।  
 ਅਜਿਹਾ ਦਿਸਦਾ ਹੈ ਕਿ ਕਿਸੇ ਦੇ ਆਉਣ ਦੀ ਉੱਡੀਕ ਹੈ, ਚੋਬਦਾਰ ਨੇ ਆਵਾਜ਼  
 ਦਿਤੀ ਕਿ ‘ਪ੍ਰਿਥੀਪਾਲ ਜੀ ਆਉਂਦੇ ਹਨ।’

ਚੋਬਦਾਰ ਦੀ ਆਵਾਜ਼ ਸੁਣਦਿਆਂ ਸਾਰ ਸਾਰੇ ਆਪਣੀ ਆਪਣੀ ਥਾਂ  
 ਸਤਿਕਾਰ ਲਈ ਖੜੇ ਹੋ ਗਏ, ਮਹਾਰਾਜਾ ਸਾਹਿਬ ਸਿੰਘ ਅਤੇ ਬੀਬੀ ਸਾਹਿਬ ਕੌਰ  
 ਦੇ ਦਰਬਾਰ ਵਿਚ ਚਰਨ ਪਾਉਂਦਿਆਂ ਹੀ ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਨਾਲ  
 ਅਕਾਸ਼ ਗੂੰਜ ਉੱਠਿਆ, ਜਦ ਤਕ ਮਹਾਰਾਜ਼ ਸਾਹਿਬ ਅਤੇ ਬੀਬੀ ਸਾਹਿਬਾ  
 ਆਪਣੀ ਆਪਣੀ ਥਾਂ ਤੇ ਨਹੀਂ ਜਾ ਬੈਠੇ, ਬੜੇ ਜ਼ੋਰ ਨਾਲ ਅਸਮਾਨ ਤੋੜ ਜੈਕਾਰੇ  
 ਗਜਦੇ ਰਹੇ।

ਸਰਦਾਰ ਤਾਰਾ ਸਿੰਘ ਨਾਇਬ ਨਾਜ਼ਮ ਨੇ ਖੜੋ ਕੇ ਆਖਿਆ :

“ਸਰਦਾਰ ਸਾਹਿਬਾਨ ਜੀ! ਆਪ ਤੋਂ ਇਹ ਗੱਲ ਗੁੱਝੀ ਨਹੀਂ ਕਿ ਅੰਟਾ  
 ਰਾਓ ਤੇ ਲਛਮੀ ਰਾਓ ਮਰਹੁੰਟੇ ਸਰਦਾਰ ਕੀੜੀ ਦਲ ਲਸ਼ਕਰ ਨਾਲ ਲੈ ਕੇ ਮੁਲਕ  
 ਮੱਲਦੇ ਤੇ ਲੁੱਟ ਮਾਰ ਕਰਦੇ ਚਲੇ ਆ ਰਹੇ ਹਨ। ਦਰਯਾ ਜਮਨਾ ਤੋਂ ਓਹ ਉਰਾਰ  
 ਹੋ ਗਏ ਹਨ। ਸਾਡੇ ਆਲੇ ਦੁਆਲੇ ਦੀਆਂ ਸਾਰੀਆਂ ਛੋਟੀਆਂ ਵੱਡੀਆਂ ਰਿਆਸਤਾਂ  
 ਨੇ ਇਕ ਇਕ ਕਰਕੇ ਉਹਨਾਂ ਦੀ ਅਧੀਨਗੀ ਅਤੇ ਤਾਬੇਦਾਰੀ ਪ੍ਰਵਾਨ ਕਰ ਲਈ  
 ਹੈ ਤੇ ਕੈਂਬਲ ਦੇ ਰਈਸ ਨੇ ਭੀ ਉਹਨਾਂ ਦੇ ਅੱਗੇ ਸਿਰ ਨਿਵਾ ਦਿਤਾ ਹੈ। ਹੁਣ  
 ਮਰਹੁੰਟੇ ਸਰਦਾਰ ਜੋਸ਼ ਖਰੋਸ਼ ਨਾਲ ਪਟਿਆਲੇ ਤੇ ਹੱਲਾ ਕਰਨਾ ਚਾਹੁੰਦੇ ਹਨ। ਜਦ  
 ਉਹਨਾਂ ਨੇ ਰਿਆਸਤ ਪਟਿਆਲੇ ਦੀ ਹੱਦ ਵਿਚ ਪੈਰ ਰੱਖਿਆ, ਉਸ ਵੇਲੇ ਆਪਾ  
 ਧਾਪੀ ਮੱਚ ਜਾਏਗੀ। ਇਸ ਲਈ ਆਪਣੇ ਮੁਲਕ ਦੀ ਰੱਖਿਆ ਲਈ ਸਾਨੂੰ ਤਿਆਰ  
 ਹੋ ਜਾਣਾ ਚਾਹੀਦਾ ਹੈ, ਤਾਂ ਜੋ ਅਸੀਂ ਵੈਰੀ ਦੇ ਹੱਥੋਂ ਛੁਟਕਾਰਾ ਪਾ ਸਕੀਏ।

ਸਰਦਾਰ ਤਾਰਾ ਸਿੰਘ ਦੇ ਉਪੰਤ ਬੀਬੀ ਸਾਹਿਬ ਕੌਰ ਨੇ ਦਰਬਾਰੀਆਂ ਦਾ  
 ਧਿਆਨ ਦੁਆ ਕੇ ਢੁਗਮਾਇਆ :

“ਮੇਰੇ ਪਿਆਰੇ ਭਰਾਓ! ਸਹ ਜਾਤੀਓ ਤੇ ਵਤਨੀਓ! ਨਾਨੂੰ ਮੱਲ ਵਜੀਰ ਦੀਆਂ ਸ਼ਤਰੰਜ ਦੀਆਂ ਚਾਲਾਂ ਤੋਂ ਮਰਹੱਟਿਆਂ ਦੇ ਮੂੰਹ ਨੂੰ ਲਹੂ ਲੱਗ ਗਿਆ ਹੈ। ਰਿਆਸਤ ਪਟਿਆਲਾ ਨੂੰ ਵੇਖ ਕੇ ਉਹਨਾਂ ਦੇ ਮੂੰਹ ਵਿਚ ਪਾਣੀ ਭਰ ਆਇਆ ਹੈ। ਏਹੋ ਕਾਰਨ ਹੈ ਕਿ ਉਹ ਨਿਤ ਨਵੇਂ ਸੂਰਜ ਪਟਿਆਲੇ ਤੇ ਚੜ੍ਹਾਈ ਕਰਦੇ ਦਿਸਦੇ ਹਨ। ਉਹਨਾਂ ਦੀ ਇਹ ਮਰਜ਼ੀ ਹੈ ਕਿ ਇਥੋਂ ਦਾ ਸਾਰਾ ਮਾਲ ਅਸਬਾਬ ਕਾਬੂ ਕਰ ਲੈਣ। ਸਾਡੀ ਸੁਤੰਤ੍ਰਤਾ ਖੋਰ ਲੈਣ ਅਤੇ ਇਸ ਰਿਆਸਤ ਨੂੰ ਭੀ ਗੁਲਾਮੀ ਦੀਆਂ ਜੰਜ਼ੀਰਾਂ ਨਾਲ ਜਕੜ ਦਿਤਾ ਜਾਵੇ।

ਮੇਰੇ ਵਤਨੀਓ! ਮੈਂ ਤੁਹਾਡੇ ਕੋਲੋਂ ਪੁੱਛਣਾਂ ਚਾਹੁੰਦੀ ਹਾਂ ਕਿ ਉਹ ਧਰਤੀ ਜਿਸ ਤੇ ਅਸੀਂ ਪੈਦਾ ਹੋਏ, ਜਿਸ ਦੇ ਅੰਨ ਪਾਣੀ ਨਾਲ ਅਸੀਂ ਪਲੇ ਤੇ ਜਿਸ ਦੀ ਚੱਪਾ ਚੱਪਾ ਬਾਂ ਨਾਲ ਸਾਡੀਆਂ ਮਜ਼ਹਬੀ ਅਤੇ ਕੌਮੀ ਕਬਾ ਕਹਾਣੀਆਂ ਦਾ ਸੰਬੰਧ ਹੈ, ਕੀ ਉਸ ਤੋਂ ਸਾਨੂੰ ਕੱਢਿਆ ਜਾ ਸਕਦਾ ਹੈ? ਤੇ ਕੀ ਅਸੀਂ ਜਿਉਂਦੇ ਜੀ ਇਥੋਂ ਨਿਕਲ ਜਾਵਾਂਗੇ? ਕੀ ਤੁਹਾਡੀ ਇਜ਼ਤ ਤੇ ਅਣਖ ਇਸ ਗੱਲ ਦੀ ਆਗਿਆ ਦੇਂਦੀ ਹੈ, ਕਿ ਉਹ ਜਨਮ ਭੂਮੀ ਜਿਸ ਨੂੰ ਸਾਡੇ ਵੱਡਿਆਂ ਨੇ ਬੇਅੰਤ ਮੁਸੀਬਤਾਂ ਉਠਾ, ਤਕਲੀਫ਼ਾਂ ਝੱਲ ਕੇ ਤੇ ਕੁਰਬਾਨੀਆਂ ਕਰਕੇ ਲਿਆ, ਉਹ ਦੂਜਿਆਂ ਦੇ ਹੱਥ ਚਲੀ ਜਾਵੇ?

“ਕੀ ਤੁਹਾਡੀ ਕੌਮੀ ਆਨ, ਬਾਨ ਅਤੇ ਸ਼ਾਨ ਮੰਨੇਗੀ, ਕਿ ਉਹ ਮੁਲਕ ਜਿਸ ਤੇ ਤੁਸੀਂ ਇਸ ਵੇਲੇ ਹਾਕਮ ਬਣ ਕੇ ਰਹਿੰਦੇ ਹੋ, ਥੋੜ੍ਹਾ ਚਿਰ ਮਗਰੋਂ ਗੁਲਾਮੀ ਦੀ ਜੀਵਨ ਬਤੀਤ ਕਰਨ ਲੱਗੇ?

ਚੇਤੇ ਰੱਖੋ! ਗੁਲਾਮੀ ਕੌਮਾਂ ਦਾ ਨਾਮ ਨਿਸ਼ਾਨ ਮਿਟਾ ਦੇਂਦੀ ਹੈ। ਅਧੀਨਤਾ ਵਿਚ ਅਣਖ ਨਹੀਂ ਰਹਿੰਦੀ ਤੇ ਨਾ ਹੀ ਗੁਲਾਮਾਂ ਦੀ ਕੋਈ ਇੱਜ਼ਤ ਆਬੂ ਅਤੇ ਪਤ ਹੁੰਦੀ ਹੈ। ਅਧੀਨ ਕੌਮਾਂ ਦੀ ਜ਼ਿੰਦਗੀ ਖੁਵਾਰੀ ਦੀ ਜ਼ਿੰਦਗੀ ਹੈ, ਗੁਲਾਮੀ ਦਾ ਜੀਵਨ ਬੇਇੱਜਤੀ ਦਾ ਜੀਵਨ ਹੈ। ਬਦੇਸ਼ੀ ਹਾਕਮ ਪਰਜਾ ਦੀ ਮਰਜ਼ੀ ਤੇ ਖੁਸ਼ੀ ਦਾ ਖਿਆਲ ਨਹੀਂ ਰੱਖਦੇ, ਤੇ ਨਾ ਹੀ ਉਹਨਾਂ ਦੇ ਸੁੱਖ ਅਤੇ ਆਰਾਮ ਨਾਲ ਉਹਨਾਂ ਦਾ ਕੁਛ ਮਤਲਬ ਹੁੰਦਾ ਹੈ। ਉਹ ਹਰ ਗੱਲ ਵਿਚ ਆਪਣੇ ਆਰਾਮ ਅਤੇ ਲੋੜਾਂ ਨੂੰ ਮੁੱਖ ਜਾਣਦੇ ਹਨ।

“ਇਹ ਇਕ ਸਚਾਈ ਹੈ ਕਿ ਬਦੇਸ਼ੀ ਹਾਕਮ ਪਰਜਾ ਨੂੰ ਆਦਮੀ ਨਹੀਂ ਸਮਝਦੇ। ਇਹ ਪਰਜਾ ਤੋਂ ਆਸ ਰੱਖਦੇ ਹਨ, ਕਿ ਉਹ ਜਹਾਨ ਵਿਚ ਇਨ੍ਹਾਂ ਦੀ ਸੇਵਾ ਅਤੇ ਐਸ਼ਾ ਆਰਾਮ ਦੀਆਂ ਚੀਜ਼ਾਂ ਕੱਠੀਆਂ ਕਰਨ ਲਈ ਪੈਦਾ ਹੋਣ। ਇਨ੍ਹਾਂ ਲਈ ਪਲਨ, ਇਨ੍ਹਾਂ ਲਈ ਕਮਾਈ ਕਰਨ ਤੇ ਇਨ੍ਹਾਂ ਲਈ ਜੀਉਣ। ਲੋੜ ਪਵੇ ਤਾ ਬਿਨਾਂ ਕਿਸੇ ਹੀਲ ਹੁੱਜਤ ਦੇ ਇਹਨਾਂ ਲਈ ਆਪਣੀਆਂ ਜਾਨਾਂ ਦੇ ਦੇਣ, ਪਰ

ਸੀ ਤਕ ਨਾ ਕਰਨ ਤੇ ਇਕ ਅੱਖਰ ਤੱਕ ਵੀ ਜ਼ਬਾਨੋਂ ਨਾ ਕੱਢਣ।”

“ਕੀ ਇਸ ਤਰ੍ਹਾਂ ਦੀ ਲਾਨੂਤ ਭਰੀ ਤੇ ਖਵਾਰੀ ਦੀ ਜਿੰਦਗੀ ਭੋਗਣ ਨੂੰ ਤੁਸੀਂ ਤਿਆਰ ਹੋ ? ਕੀ ਤੁਸੀਂ ਆਪਣੀ ਸੁਤੰਤ੍ਰਤਾ ਗਵਾ ਕੇ ਦੂਜਿਆਂ ਦੀਆਂ ਠੋਕਰਾਂ ਖਾ ਕੇ ਜੀਉਂਦੇ ਰਹਿਣਾ ਪਸੰਦ ਕਰਦੇ ਹੋ ?” (ਨਹੀਂ ਕਦੇ ਨਹੀਂ ਦੀਆਂ ਆਵਾਜ਼ਾਂ)।

“ਜੇ ਨਹੀਂ ਤਾਂ ਆਪਣੀ ਸੁਤੰਤ੍ਰਤਾ ਨੂੰ ਕਾਇਮ ਰੱਖਣ ਲਈ ਉਸ ਦਾ ਮੁੱਲ ਕੁਰਬਾਨੀ ਦੀ ਸ਼ਕਲ ਵਿਚ ਦੇਣਾ ਪਵੇਗਾ, ਜਿਸ ਲਈ ਹੁਣ ਤਿਆਰ ਹੋ ਜਾਓ। ਜਦੋਂ ਧਰਮ ਖਤਰੇ ਵਿਚ ਹੋਵੇ, ਕੌਮ ਦੇ ਸਿਰ ਤੇ ਮੁਸੀਬਤਾਂ ਦੀ ਘਟਾ ਆਈ ਹੋਵੇ, ਤੇ ਜਦੋਂ ਮਾਤਰੀ ਭੂਮੀ ਦੀ ਸੁਤੰਤ੍ਰਤਾ ਖੁਸ਼ ਰਹੀ ਹੋਵੇ, ਤਾਂ ਹਰ ਬੁਧੀਵਾਨ ਤੇ ਅਕਲ ਵਾਲਾ ਆਦਮੀ, ਮਰਦ ਹੋਵੇ ਭਾਵੇਂ ਇਸਤ੍ਰੀ, ਬੁੱਢਾ ਹੋਵੇ ਜਾਂ ਜਵਾਨ, ਸਾਰਿਆਂ ਲਈ ਸੁੱਖ ਅਤੇ ਆਰਾਮ ਹਰਾਮ ਹੋ ਜਾਂਦਾ ਹਨ। ਖਾਣਾ ਪੀਣਾ ਸੌਣਾ ਤੇ ਖੁਸ਼ੀ ਅਯੋਗ ਹੋ ਜਾਂਦੇ ਹਨ। ਉਸ ਸਮੇਂ ਉਹਨਾਂ ਸਾਰਿਆਂ ਦਾ ਇਕੋ ਹੀ ਫਰਜ਼ ਹੁੰਦਾ ਹੈ, ਕਿ ਆਪਣਾ ਜੀਵਨ ਅਤੇ ਸਾਰੇ ਸਾਮਾਨ ਆਪਣੀ ਕੌਮ ਦੇ ਹਵਾਲੇ ਕਰ ਦੇਣ ਤੇ ਪ੍ਰਣ ਕਰ ਲੈਣ ਕਿ ਜੇ ਦੁਨੀਆਂ ਵਿਚ ਜੀਉਂਦੇ ਰਹਿਣਾ ਹੈ, ਤਾਂ ਇੱਜਤ ਨਾਲ ਜੇ ਮਰਨਾ ਹੈ, ਤਾਂ ਇੱਜਤ ਨਾਲ। ਧਿਆਨ ਨਾਲ ਸੁਣ ਲਓ, ਲਛਮਣ ਰਾਓ ਤੇ ਅੰਟਾ ਰਾਓ ਮਰਹੁੰਟੇ ਸਰਦਾਰ ਬੜਾ ਭਾਰਾ ਲਸ਼ਕਰ ਲੈ ਕੇ ਅਥਾਹ ਸਮੁੰਦਰ ਵਾਂਗ ਠਾਠਾਂ ਮਾਰਦੇ ਵਧਦੇ ਚਲੇ ਆ ਰਹੇ ਹਨ। ਪਲੋ ਪਲੀ ਵਿਚ ਉਸ ਲਸ਼ਕਰ ਦੀਆਂ ਛੱਲਾਂ ਤੁਹਾਨੂੰ ਘੇਰ ਲੈਣਗੀਆਂ। ਜੇ ਮੁਲਕ ਲਈ ਆਪ ਦੇ ਦਿਲ ਵਿਚ ਧਿਆਰ ਹੈ, ਜੇ ਜਨਮ ਭੂਮੀ ਲਈ ਤੁਹਾਡੇ ਦਿਲ ਵਿਚ ਮੁਹੱਬਤ ਹੈ, ਜੇ ਆਪਣੀ ਕੌਮੀਆਂ ਆਨ ਬਾਨ ਅਤੇ ਸ਼ਾਨ ਨੂੰ ਕਾਇਮ ਰੱਖਣ ਲਈ ਤੁਹਾਡੀਆਂ ਰਗਾਂ ਵਿਚ ਲਹੂ ਜੋਸ਼ ਮਾਰ ਰਿਹਾ ਹੈ, ਜੇ ਧਰਮ ਦੇ ਬਦਲੇ ਤੁਹਾਡਾ ਦਿਲ ਮਰ ਮਿਟਨ ਲਈ ਫੜਕ ਰਿਹਾ ਹੈ ਤਾਂ ਆਓ! ਇਸ ਆਜ਼ਾਦੀ ਦੀ ਲੜਾਈ, ਹੱਕ ਅਤੇ ਸਚਾਈ ਦੇ ਜੰਗ, ਆਪਣੇ ਹੱਕਾਂ ਦੇ ਬਚਾਓ ਤੇ ਧਰਮ ਯੁੱਧ ਵਿਚ ਮਿਲ ਕੇ ਮੁਲਕ ਅਤੇ ਕੌਮ ਦੀ ਇੱਜਤ ਰੱਖ ਲਓ।”

“ਮਰਹੁੰਟਿਆਂ ਦੀ ਚੜ੍ਹਾਈ ਦੀ ਖਬਰ ਸੁਣ ਕੇ ਸਾਹਿਬ ਕੌਰ ਘਰ ਨਹੀਂ ਬੈਠ ਸਕਦੀ, ਹੁਣ ਸਾਹਿਬ ਕੌਰ ਘਰ ਦੀ ਦਰ ਵੱਟਣ ਦੇ ਪੈਰ ਨਹੀਂ ਪਾਵੇਗੀ, ਜੇ ਪਾਵੇਗੀ ਤਾਂ ਓਦੋਂ ਆਪਣੀ ਚਮਕਦੀ ਤਲਵਾਰ ਨਾਲ ਆਪਣੇ ਮੁਲਕ, ਮਜ਼ਬੂਤ ਅਤੇ ਕੌਮ ਦੇ ਵੈਰੀਆਂ ਨੂੰ ਮਲ ਦਲ ਕੇ ਜਿੱਤ ਕੇ ਮੁੜੇਗੀ। ਨਹੀਂ ਤਾਂ ਆਪਣੇ ਧਿਆਰੇ ਵਤਨ ਦੇ ਬਦਲੇ ਤੇ ਜਨਮ ਭੂਮੀ ਦੀ ਪਵਿੱਤ੍ਰਤਾ ਦੇ ਸਦਕੇ ਆਪਣੇ ਸਰੀਰ ਦੇ ਲਹੂ ਦੀ ਅੰਤਮ ਬੁੰਦ ਵੀ ਲੜਾਈ ਦੇ ਮੈਦਾਨ ਵਿਚ ਭੇਟਾ ਕਰ ਦੇਵੇਗੀ,

ਕਿਉਂਕਿ ਇਸ ਸਮੇਂ ਇੜਤ ਅਤੇ ਆਜ਼ਾਦੀ ਤਲਵਾਰ ਦੀ ਧਾਰ ਤੇ ਹੈ ।”

ਸਾਹਿਬ ਕੌਰ ਦੇ ਇਸ ਕਥਨ ਤੋਂ ਦਰਬਾਰੀਆਂ ਦੇ ਦਿਲਾਂ ਵਿਚ ਵਤਨੀ ਪਿਆਰ ਦੀਆਂ ਲਹਿਰਾਂ ਠਾਠਾਂ ਮਾਰਨ ਲੱਗੀਆਂ, ਕੌਮੀ ਪਿਆਰ ਦੇ ਵਲਵਲੇ ਭੜਕ ਉੱਠੇ, ਚੇਹਰੇ ਲਾਲ ਹੋ ਗਏ, ਅੱਖਾਂ ਵਿਚ ਲਹੂ ਉਤਰ ਆਇਆ, ਬਾਹਾਂ ਫਰਕਨ ਲੱਗੀਆਂ ਤੇ ਜੰਗ ਲਈ ਤਿਆਰ ਹੋ ਗਏ ।

### ਜੰਗ ਦਾ ਸੱਦਾ :

ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਊ ॥

ਖੇਡੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਊ ॥੧॥

ਮਰਦਾਨਪੁਰੇ ਦੀ ਥਾਂ ਦੋਹਾਂ ਪਾਸਿਆਂ ਦੀ ਬਹਾਦਰੀ ਦੀ ਪਰਖ ਲਈ ਨਿਯਤ ਹੋਈ। ਇਕ ਪਾਸੇ ਅੰਟਾ ਰਾਓ ਲਛਮਣ ਰਾਓ ਮਰਹਟੇ ਸਰਦਾਰ ੨੯ ਤੋਂ ੩੦ ਹਜ਼ਾਰ ਤਕ ਗਿਣਤੀ ਦੇ ਤਕੜੇ ਜਵਾਨ ਤੇ ਹਥਿਆਰਬੰਦ ਫੌਜ ਲਈ ਜੰਗ ਵਾਸਤੇ ਤਿਆਰ ਹਨ। ਦੂਜੇ ਪਾਸੇ ਸਾਹਿਬ ਕੌਰ ਦੇ ਹੁਕਮ ਵਿਚ ਸੱਤ ਹਜ਼ਾਰ ਦੇਸ਼ ਸੇਵਕ ਅਤੇ ਕੌਮੀ ਸ਼ਹੀਦ ਸਿਰ ਤਲੀ ਤੇ ਰੱਖੀ ਖੜ੍ਹੇ ਹਨ। ਸ੍ਰਦਾਰ ਜੋਧ ਸਿੰਘ ਕਲਸੀਆਂ, ਸ੍ਰਦਾਰ ਤਾਰਾ ਸਿੰਘ ਘੇਬਾ, ਸ੍ਰਦਾਰ ਦੀਪ ਸਿੰਘ ਭਦੌੜ, ਸ੍ਰਦਾਰ ਗੰਗਾ ਸਿੰਘ ਥਾਨੇਸਰ ਤੇ ਮਹਾਰਾਜਾ ਭਾਗ ਸਿੰਘ ਸਾਹਿਬ ਜੀਂਦ ਦੇ ਨਾਮ ਖਾਸ ਕਰਕੇ ਦੱਸਣ ਯੋਗ ਹਨ, ਜੋ ਇਸ ਕੌਮੀ ਜੰਗ ਦੀ ਖਬਰ ਸੁਣਦਿਆਂ ਹੀ ਇੜਤ ਅਤੇ ਆਬਹੂ ਤੇ ਕੌਮ ਦੀ ਸ਼ਾਨ ਲਈ ਆ ਪੁੱਜੇ ਹਨ।

ਇਸ ਤੋਂ ਪਹਿਲੇ ਕਿ ਤਲਵਾਰਾਂ ਮਿਆਨਾਂ ਵਿਚੋਂ ਨਿਕਲ ਕੇ ਮਨੁੱਖੀ ਸਰੀਰਾਂ ਦੇ ਆਹੂ ਲਾਹੁਣ ਵਿਚ ਲੱਗਣ, ਸਾਹਿਬ ਕੌਰ ਨੇ ਮਰਹਟੇ ਸਰਦਾਰਾਂ ਵੱਲ ਇਕ ਹਰਕਾਰਾ ਭੇਜਿਆ, ਜਿਸ ਰਾਹੀਂ ਕਹਿ ਭੇਜਿਆ ਕਿ :

“ਸਾਡਾ ਤੁਹਾਡਾ ਨਾ ਅੱਗੇ ਕੋਈ ਝਗੜਾ ਸੀ ਤੇ ਨਾ ਹੁਣ ਹੈ, ਅਜੇਹੀ ਹਾਲਤ ਵਿਚ ਵੀ ਤੁਹਾਡੀ ਪਟਿਆਲੇ ਤੇ ਚੜ੍ਹਾਈ ਤਮਾ ਅਤੇ ਲਾਲਚ ਦੇ ਵੱਸ ਵਿਚ ਪੈ ਕੇ ਮੁਲਕ ਦਾ ਨਾਸ ਕਰਨ ਅਤੇ ਪਰਜਾ ਨੂੰ ਵੈਰਾਨ ਕਰਨ ਤੋਂ ਛੁੱਟ ਹੋਰ ਕੋਈ ਮਤਲਬ ਨਹੀਂ ਰੱਖਦੀ ।”

“ਪਟਿਆਲਾ ਇਕ ਸਿਖ ਰਿਆਸਤ ਹੈ, ਜਿਸ ਦੀ ਇੜਤ ਅਤੇ ਕੌਮੀ ਅਣਖ ਇਸ ਗੱਲ ਦੀ ਆਗਿਆ ਨਹੀਂ ਦੇ ਸਕਦੀ, ਕਿ ਬਿਨੁਂ ਕਿਸੇ ਕਾਰਨ ਦੇ ਉਸਦੀ ਪਰਜਾ ਵੈਰਾਨ ਅਤੇ ਨਾਸ ਕੀਤੀ ਜਾਵੇ, ਨਾਹੱਕ ਲੁੱਟਿਆ ਪੁੱਟਿਆ ਤੇ ਕੁੱਟਿਆ ਜਾਵੇ ਅਤੇ ਅਸੀਂ ਚੁਪ ਚਾਪ ਬੈਠੇ ਰਹੀਏ, ਇਸ ਲਈ ਤੁਹਾਡੇ ਵਾਸਤੇ ਦੋ ਹੀ ਗੱਲਾਂ ਹਨ, ਕਿ ਜਾਂ ਤਾਂ ਤੁਸੀਂ ਆਪਣੀ ਫੌਜ ਲੈ ਕੇ ਮੁੜ ਜਾਓ ਜਾਂ ਮੈਦਾਨ

ਵਿਚ ਨਿੱਤਰ ਕੇ ਦੋ ਹੱਥ ਵੇਖੋ ਤੇ ਦੋ ਵਿਖਾਓ। ਇਸ ਵਿਚ ਸੰਦੇਹ ਨਹੀਂ, ਕਿ ਹੁਣ ਤਕ ਤੁਹਾਡੇ ਘੜਿਆਂ ਦੇ ਮੂੰਹ ਕਿਸੇ ਨਹੀਂ ਮੌਜੇ, ਜਿਧਰ ਪੈਰ ਪਾਇਆ ਤੁਹਾਡੀ ਜਿੱਤ ਹੋਈ ਤੇ ਕਰੋੜਾਂ ਰੁਪਏ ਨਜ਼ਰਾਨਾ ਮਿਲੇ। ਅਜੇਹੀ ਹਾਲਤ ਵਿਚ ਜਦ ਤੁਹਾਡੇ ਅਤੇ ਤੁਹਾਡੀ ਫੌਜ ਦੇ ਹੌਸਲੇ ਵਧੇ ਹੋਏ ਹਨ, ਹੋ ਸਕਦਾ ਹੈ ਕਿ ਮੇਰਾ ਕਬਨ ਤੁਹਾਨੂੰ ਕੌੜਾ ਲੱਗੇ। ਜੰਗ ਕਰਨੇ ਨਾ ਹਟਾ ਸਕੇ ਤੇ ਆਪ ਦੇ ਸਾਬੀ ਮੁੜਨ ਦੀ ਸਲਾਹ ਨਾ ਦੇਣ, ਪਰ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦੀ ਹਾਂ, ਕਿ ਸ਼ਿਕਾਰੀ ਨੂੰ ਹਰ ਵਾਰ ਸ਼ਿਕਾਰ ਹੱਥ ਨਹੀਂ ਆਉਂਦਾ। ਕਈ ਵਾਰ ਸ਼ਿਕਾਰ ਕਰਦਾ ਹੋਇਆ ਆਪ ਵੀ ਸ਼ਿਕਾਰ ਬਣ ਜਾਂਦਾ ਹੈ, ਤੇ ਸ਼ੇਰਾਂ ਨੂੰ ਮਾਰਦਾ ਆਪ ਮਾਰਿਆ ਜਾਂਦਾ ਹੈ।”

ਹਰਕਾਰੇ ਨੇ ਇਹ ਚਿੱਠੀ ਅੰਟਾ ਰਾਓ ਦੇ ਹੱਥ ਦਿਤੀ, ਜਿਸ ਨੂੰ ਪੜ੍ਹ ਕੇ ਉਸ ਲਛਮਣ ਰਾਓ ਦੇ ਹਵਾਲੇ ਕਰ ਦਿਤੀ। ਦੋਹਾਂ ਨੇ ਚਿੱਠੀ ਨੂੰ ਇਕ ਸਿਰੇ ਤੋਂ ਦੂਜੇ ਸਿਰੇ ਤਕ ਪੜ੍ਹਿਆ, ਪੜ੍ਹ ਕੇ ਉਹਨਾਂ ਦੇ ਸਗੋਰ ਵਿਚ ਇਕ ਅੱਗ ਜਿਹੀ ਲੱਗ ਗਈ ਤੇ ਦੰਦ ਪੀਹਣ ਲੱਗੇ।

ਉਹਨਾਂ ਨੂੰ ਭਰੋਸਾ ਸੀ ਕਿ ਨਾਨੂੰ ਮੱਲ ਦੀਆਂ ਚਲਾਕੀਆਂ ਨਾਲ ਰਿਆਸਤ ਪਟਿਆਲਾ ਹਦੋਂ ਵਧੀਕ ਕਮਜ਼ੋਰ ਹੋ ਗਈ ਹੈ। ਰਿਆਸਤ ਦੀ ਪ੍ਰਬੰਧਕ ਸਾਹਿਬ ਕੌਰ ਇਕ ਇਸਤ੍ਰੀ ਹੈ, ਤੇ ਇਸਤ੍ਰੀ ਨੂੰ ਹਿੰਦੂ ਸ਼ਾਸਤ੍ਰਕਾਰ ਅਬਲਾ (ਬਲਹੀਣ) ਦੱਸਦੇ ਹਨ, ਇਸ ਲਈ ਮਰਹੱਟੇ ਸਰਦਾਰਾਂ ਦੇ ਆਉਣ ਦੀ ਖਬਰ ਸੁਣਿਦਿਆਂ ਹੀ ਪਟਿਆਲੇ ਦੀਆਂ ਕੰਧਾਂ ਤੇ ਕੋਠੇ ਕੰਬ ਉਠੱਣਗੇ ਤੇ ਪਟਿਆਲੇ ਦੀ ਪਰਜਾ ਤੇ ਮਹਾਰਾਜ ਰੁਪਿਆ ਲੈ ਕੇ ਅੱਗੇ ਆ ਮਿਲਣਗੇ। ਇਸ ਚਿੱਠੀ ਨੇ ਨਾ ਕੇਵਲ ਉਹਨਾਂ ਦੀਆਂ ਇਨ੍ਹਾਂ ਆਸਾਂ ਤੇ ਪਾਣੀ ਫੇਰਿਆ, ਸਗੋਂ ਉਹਨਾਂ ਨੂੰ ਇਕ ਖੁਲ੍ਹੀ ਪ੍ਰੇਰਨਾ ਜੰਗ ਲਈ ਕੀਤੀ। ਬੱਸ ਫੇਰ ਕੀ ਸੀ? ਗੁੱਸੇ ਦੇ ਮਾਰੇ ਦੋਵੇਂ ਕਪੜਿਆਂ ਤੋਂ ਬਾਹਰ ਹੋ ਗਏ। ਕਿਸੇ ਦੇ ਮੂੰਹੋਂ ਭੀ ਪੂਰੀ ਗੱਲ ਨਾ ਨਿਕਲੀ। ਲੜਾਈ, ਲੜਾਈ, ਲੜਾਈ ਕਹਿੰਦਿਆਂ ਉਹਨਾਂ ਨੇ ਚਿੱਠੀ ਸੁੱਟ ਦਿੱਤੀ।

### ਜੰਗ ਦਾ ਰੰਗ :

ਜੇਕਰ ਹਿੱਲੀਏ ਹਿੱਲੇ ਅਕਾਸ਼ ਸਾਰਾ, ਹੱਥ ਚੁੱਕਿਆਂ ਧਰਤ ਸਭ ਕੰਬਦੀ ਏ। ਨਿਕਲੇ ਹਾ ਜਹਾਨ ਫਨਾਹ ਹੋਵੇ, ਇਸੇ ਗੱਲ ਤੋਂ ਜਿੰਦੜੀ ਸੰਗਦੀ ਏ।

ਮਰਹੱਟੇ ਸਰਦਾਰਾਂ ਨੇ ਜੰਗ ਦਾ ਬਿਗਲ ਵਜਾਉਣ ਦਾ ਹੁਕਮ ਦਿਤਾ। ਦੋਹੀਂ ਪਾਸੀਂ ਲਸ਼ਕਰ ਨੇ ਇਕ ਦੂਜੇ ਤੇ ਹੱਲਾ ਕੀਤਾ। ਪੈਦਲ ਦੇ ਸਾਹਮਣੇ ਪੈਦਲ ਆਏ। ਸਵਾਰਾਂ ਨਾਲ ਸਵਾਰ ਗੁਬਾਰ ਗੁਬਾਰ ਹੋਣ ਲੱਗੇ, ਤਲਵਾਰਾਂ ਦਾ ਉੱਤਰ ਤਲਵਾਰ ਨਾਲ। ਤੀਰਾਂ ਦਾ ਤੀਰਾ ਨਾਲ ਤੇ ਗੋਲੀ ਦਾ ਗੋਲੀ ਨਾਲ ਦਿਤਾ ਜਾਣ ਲਗਾ।

ਜਿਉਂ ਜਿਉਂ ਦਿਨ ਚੜ੍ਹਦਾ ਗਿਆ, ਲੜਾਈ ਦਾ ਜੋਸ਼ ਅਤੇ ਤੇਜ਼ੀ ਵੱਧਦੀ ਗਈ। ਤੀਜੇ ਪਹਿਰ ਲੜਾਈ ਨੇ ਭਿਆਨਕ ਦਸ਼ਾ ਪਕੜੀ। ਜੰਗ ਦਾ ਮੈਦਾਨ ਅਤੇ ਘੱਡਿਆ ਦੀਆਂ ਲੋਬਾਂ ਨਾਲ ਭਰ ਗਿਆ। ਹਰ ਪਾਸੇ ਲੜ੍ਹ ਦੀਆਂ ਨਹਿਰਾਂ ਵਗਣ ਲੱਗੀਆਂ। ਫਟੜਾਂ ਦੀ ਹਾਹਾਕਾਰ ਅਤੇ ਚੀਕ ਪੁਕਾਰ ਨਾਲ ਅਸਮਾਨ ਪਾਟਦਾ ਸੀ, ਪਰ ਇਸ ਤੇ ਵੀ ਦੋਹਾਂ ਪਾਸਿਆਂ ਦੇ ਬਹਾਦਰਾਂ ਦਾ ਜੋਸ਼ ਨਹੀਂ ਘਟਿਆ, ਸਗੋਂ ਪਹਿਲੇ ਨਾਲੋਂ ਹੋਰ ਭੀ ਕਰੜਾਈ ਨਾਲ ਹੱਲੇ ਕਰਨ ਲੱਗੇ। ਹਰ ਇਕ ਪਾਸਾ ਦੂਜੇ ਨੂੰ ਅੱਗੇ ਵਧਦਾ ਵੇਖ ਕੇ ਸੱਦੇ ਸਕੰਦਰੀ ਹੋ ਜਾਂਦਾ। ਉਸ ਦੇ ਵਾਰ ਰੋਕਦਾ ਤੇ ਆਪਣੇ ਵਾਰ ਨਾਲ ਉਹਨਾਂ ਨੂੰ ਮਿੱਟੀ ਵਿਚ ਮਿਲਾਣ ਲਈ ਚਲਾਕੀ ਤੋਂ ਕੰਮ ਲੈਂਦਾ, ਇਸ ਤਰ੍ਹਾਂ ਵਾਰ ਕਰਦਾ ਕਿ ਹੱਲਾ ਕਰਨ ਵਾਲੇ ਨੂੰ ਲੈਣੇ ਦੇ ਦੇਣੇ ਪੈ ਜਾਂਦੇ ਸਨ।

ਦਿਨ ਢਲਣ ਲੱਗਾ। ਅੰਟਾ ਰਾਓ ਨੂੰ ਆਪਣੀ ਫੌਜ ਦਾ ਦਿਲ ਟੁੱਟਦਾ ਦਿੱਸਿਆ। ਸਿਪਾਹੀਆਂ ਦੇ ਪੈਰ ਬਿੜ੍ਹਕਦੇ ਵੇਖ ਕੇ ਅੱਗੇ ਵਧਿਆ ਤੇ ਆਪਣੀ ਫੌਜ ਨੂੰ ਇਸ ਤਰ੍ਹਾਂ ਕਹਿਣ ਲੱਗਾ :

“ਬਹਾਦਰੋ! ਲੜਾਈ ਦੇ ਮੈਦਾਨ ਵਿਚ ਹਰ ਪਾਸੇ ਤੁਹਾਡੇ ਭਰਾਵਾਂ ਦੀਆਂ ਲੋਬਾਂ ਹੀ ਲੋਬਾਂ ਦਿਸਦੀਆਂ ਹਨ। ਇਨ੍ਹਾਂ ਬਹਾਦਰਾਂ ਨੇ ਕੌਮੀ ਅਣਖ ਅਤੇ ਇਜ਼ਤ ਲਈ ਪਿਆਰੀਆਂ ਜਾਨਾਂ ਵਾਰੀਆਂ ਹਨ। ਕੀ ਇਨ੍ਹਾਂ ਨੂੰ ਇਸੇ ਤਰ੍ਹਾਂ ਕਾਵਾਂ ਅਤੇ ਇਉਲਾਂ ਲਈ ਪਿਆ ਛੱਡ ਕੇ ਤੁਸੀਂ ਨੱਸਣਾਂ ਚਾਹੁੰਦੇ ਹੋ ?

ਜਿਸ ਦਲੇਰੀ ਅਤੇ ਬਹਾਦਰੀ ਨਾਲ ਵੈਗੀ ਵੱਲੋਂ ਹੱਲੇ ਤੇ ਹੱਲਾ ਹੋ ਰਿਹਾ ਹੈ, ਉਸ ਤੋਂ ਮਲੂਮ ਹੁੰਦਾ ਹੈ ਕਿ ਸਾਡੇ ਤੁਹਾਡੇ ਵਿੱਚੋਂ ਅੱਜ ਇਕ ਆਦਮੀ ਭੀ ਹਜ਼ਾਰ ਉਪਰਾਲਾ ਕਰਨ ਤੇ ਭੀ ਇਸ ਭਿਆਨਕ ਲੜਾਈ ਵਿੱਚੋਂ ਜੀਉਂਦਾ ਨਾ ਬਚੇਗਾ, ਜੋ ਆਪਣੇ ਵਤਨੀਆਂ ਅਤੇ ਬਰਾਦਰੀ ਵਾਲਿਆਂ ਨੂੰ ਆਪਣੇ ਬਹਾਦਰਾਂ ਦੀ ਦਲੇਰੀ ਦੀ ਕਥਾ ਸੁਣਾ ਸਕੇ।

“ਸਿੱਖਾਂ ਦੀ ਤਿੱਖੀ ਤਲਵਾਰ ਨੇ ਸਾਡੇ ਲਈ ਜੀਉਂਦੇ ਰਹਿਣਾ ਅੰਡਵ ਬਣਾ ਦਿਤਾ ਹੈ। ਹੁਣ ਅਸੀਂ ਆਪਣੇ ਵਤਨ ਤੋਂ ਦੂਰ ਅਤੇ ਮੌਤ ਦੇ ਨੇੜੇ ਹਾਂ। ਛੂਟਕਾਰੇ ਦਾ ਕੋਈ ਰਾਹ ਨਹੀਂ ਦਿੱਸਦਾ, ਮੌਤ ਮੂੰਹ ਖੋਲ੍ਹ ਕੇ ਸਾਹਮਣੇ ਖੜੀ ਹੈ। ਹੁਣ ਜੇ ਬਚਾਅ ਦਾ ਕੋਈ ਰਾਹ ਹੈ, ਤਾਂ ਇਹ ਹੈ ਕਿ ਇਕ ਵਾਰੀ ਇਕੱਠੇ ਹੋ ਕੇ ਪੂਰੇ ਜ਼ੋਰ ਨਾਲ ਜਾਨ ਤੋੜ ਹੱਲਾ ਕੀਤਾ ਜਾਵੇ ਤੇ ਵੈਗੀ ਲਈ ਅੱਗੇ ਖੜੋਨਾ ਕਠਨ ਕਰ ਦਿਤਾ ਜਾਵੇ।

ਬਹਾਦਰੋ! ਜਾਓ ਆਪਣੀ ਆਪਣੀ ਅੰਤਮ ਆਹੂਤੀ ਪਾ ਕੇ ਆਪਣੇ ਸਵਰਗਵਾਸੀ ਭਰਾਵਾਂ ਨਾਲ ਜਾ ਰਹੋ ਜਾਂ ਜਿੱਤ ਦੇ ਨਗਾਰੇ ਵਜਾਉਂਦੇ ਆਪਣੇ ਵਤਨ ਵਲ ਮੁੜੋ।”

ਅੰਟਾ ਰਾਓ ਦੇ ਇਸ ਕਥਨ ਨੇ ਮਰਹਾਂਟਿਆਂ ਦੀ ਫਜ਼ ਦਾ ਜੋਸ਼ ਵਧਾ ਦਿਤਾ। ਉਨ੍ਹਾਂ ਦੀਆਂ ਰਗਾਂ ਵਿਚ ਠਹਿਰ ਠਹਿਰ ਕੇ ਚੱਲਣ ਵਾਲਾ ਲਹੂ ਉੱਬਾਲੇ ਖਾਣ ਲੱਗਾ। ਉਨ੍ਹਾਂ ਦੇ ਥੱਕੇ ਹੋਏ ਹੱਬਾਂ ਵਿਚ ਫੁਰਤੀ ਆ ਗਈ ਅਤੇ ਪਿੱਛੇ ਹਟਣ ਵਾਲੇ ਪੈਰ ਫਿਰ ਇਕ ਵਾਰੀ ਅੱਗੇ ਵਧਣ ਲਗੇ। ਮਰਦਾਨਪੁਰੇ ਦੀ ਰਣਭੂਮੀ ਪਰਲੋ ਦਾ ਨਮੂਨਾ ਬਣ ਗਈ। ਬਹਾਦਰ ਲਗਾਤਾਰ ਲੜਾਈ ਵਿਚ ਜੁੱਟੇ ਹਨ, ਇਕ ਪਾਸੇ ਮਰਹਾਂਟੇ ਆਪਣੇ ਨਾਮ ਦੀ ਲਾਜ ਰੱਖਣ ਲਈ ਮਰ ਕੇ ਭੀ ਪਿੱਛੇ ਨਾ ਹੱਟਣ ਦਾ ਪ੍ਰਣ ਕਰ ਚੁੱਕੇ ਦਿਸਦੇ ਹਨ ਤੇ ਦੂਜੇ ਪਾਸੇ ਖਾਲਸਾ ਆਪਣੀ ਕੌਮੀ ਆਨ, ਬਾਨ ਤੇ ਸ਼ਾਨ ਰੱਖਣ ਲਈ ਸਿਰ ਤਲੀ ਤੇ ਰੱਖ ਕੇ ਨਿਕਲਿਆ ਹੈ। ਖਾਲਸਾ ਤਾਂ ਪਿੱਛੇ ਹਟਣਾ ਜਾਣਦਾ ਹੀ ਨਹੀਂ, ਜੇ ਇਹ ਮੈਦਾਨ ਵਿਚੋਂ ਪਿੱਛੇ ਹਟੇਗਾ ਤਾਂ ਜਿੱਤ ਅਤੇ ਖੁਸ਼ੀ ਦਾ ਤਾਜ ਸਿਰ ਤੇ ਰੱਖ ਕੇ, ਨਹੀਂ ਤਾਂ ਸ਼ਹੀਦੀ ਦੇ ਸੋਹਣੇ ਅਤੇ ਚਮਕੀਲੇ ਤਾਜ ਨਾਲ ਆਪਣੇ ਸਿਰ ਨੂੰ ਸਜਾਏਗਾ।

ਮਾਨੋਂ ਦੋਹੀਂ ਪਾਸੀਂ ਜਿੱਤ ਅਤੇ ਫ਼ਤਿਹ ਪ੍ਰਾਪਤ ਕਰਨ ਤੋਂ ਪਹਿਲਾਂ ਸਾਰੇ ਸੁੱਖ ਅਪਨੇ ਲਈ ਹਰਾਮ ਕਰ ਛੱਡੇ ਹਨ। ਤਲਵਾਰਾਂ ਨੇ ਮਨੁੱਖੀ ਸਰੀਰਾਂ ਤੇ ਪੈਣ ਦੇ ਨਾਲ ਨਿਕਲਣ ਵਾਲੇ ਚਾਨਣੇ ਦੇ ਆਸਰੇ ਸੂਰਮੇ ਜੀਵਨ ਦੀ ਖੋਜ ਵਿਚ ਬੜੀ ਤੇਜ਼ੀ ਨਾਲ ਲੱਗੇ ਹੋਏ ਹਨ। ਅਮਰ ਜੀਵਨ ਦੀ ਪ੍ਰਾਪਤੀ ਕਰਨ ਲਈ, ਬਹਾਦਰ ਐਨੀ ਛੇਤੀ ਅਪਨੀਆਂ ਗਰਦਨਾਂ ਕਟਵਾ ਰਹੇ ਹਨ, ਕਿ ਜਮ ਨੂੰ ਉਹਨਾਂ ਦਾ ਸਾਂਭਣਾ ਕਠਨ ਹੋ ਰਿਹਾ ਹੈ। ਜਿਧਰ ਦੇਖੋ ਕਈ ਮੀਲ ਮੈਦਾਨ ਲੋਥਾਂ ਨਾਲ ਭਰਿਆ ਪਿਆ ਹੈ। ਜਿਧਰ ਨਿਗਾਹ ਦੁੜਾਉ ਲਹੂ ਦੀ ਵਗਦੀ ਨਦੀ ਵਿਚ ਆਦਮੀਆਂ ਦੇ ਸਿਰ, ਧੜ, ਬਾਹਾਂ, ਲੱਤਾਂ ਆਦਿਕ ਕੁੜ੍ਹਦੇ ਅੰਗਾਂ ਦਾ ਦ੍ਰਿਸ਼ ਅੱਖਾਂ ਦੇ ਸਾਹਮਣੇ ਪ੍ਰਲੈ ਦਾ ਦ੍ਰਿਸ਼ਯ ਲਿਆਉਂਦਾ ਹੈ। ਇਸੇ ਭਾਰੀ ਲੜਾਈ ਦੇ ਵਿਚ ਬਹਾਦਰਾਂ ਅਤੇ ਦਲੇਰਾਂ ਦਾ ਨਾਮ ਨਿਸ਼ਾਨ ਨਾ ਮਿਟ ਜਾਏ ਇਸ ਡਰ ਕਰ ਕੇ ਕਮਜ਼ੋਰ, ਕਾਇਰ ਅਤੇ ਬਹਾਦਰਾਂ ਨੇ ਇਕੋ ਜਿਹੇ ਅਪਨੇ ਸਰੀਰਾਂ ਨੂੰ ਐਨੇ ਵਧੀਕ ਭੇਟ ਕੀਤਾ ਕਿ ਜੇ ਹੋਰ ਕਿਸੇ ਤਰ੍ਹਾਂ ਨਹੀਂ ਤਾਂ ਇਸੇ ਤਰ੍ਹਾਂ ਹੀ ਅੱਗੇ ਵਧਣੋਂ ਰੁਕ ਜਾਣ ਤੇ ਇਹ ਭਾਰੀ ਲੜਾਈ ਕੁਝ ਚਿਰ ਲਈ ਬੰਦ ਹੋਵੇ।

ਪਰ ਮਰਹਾਂਟੇ ਜਾਣਦੇ ਸਨ ਕਿ ਸੈਂਕੜੇ ਨਹੀਂ ਹਜ਼ਾਰਾਂ ਮੀਲ ਪੈਂਡਾ ਕੀਤਾ, ਦੁੱਖ ਸਹੇ, ਮੁਸੀਬਤਾਂ ਝੱਲੀਆਂ। ਬਹੁਤ ਸਾਰਾ ਜਾਨ ਅਤੇ ਮਾਲ ਦਾ ਨੁਕਸਾਨ ਹੋਇਆ ਹੈ, ਹੁਣ ਮੁੜ ਕੇ ਜਾਣ ਤਾਂ ਕਿਥੇ? ਤੇ ਅਪਨੇ ਵਤਨੀਆਂ ਨੂੰ ਕੀ ਮੂੰਹ ਵਿਖਾਉਣ ? ਲੋਕ ਏਹੋ ਕਹਿਣਗੇ ਕਿ ਲੜਾਈ ਵਿਚ ਇਕ ਇਸਤ੍ਰੀ ਤੋਂ ਨੱਸ ਆਏ। ਜਾਤੀ ਦਾ ਨੱਕ ਵੱਢਾ ਆਏ। ਪਿਉ ਦਾਦੇ ਦਾ ਨਾਂ ਗੁਵਾ ਆਏ। ਮਹਾਂਰਾਸ਼ਟਰ ਦੀ ਸ਼ਾਨ

ਮਿੱਟੀ ਵਿਚ ਮਿਲਾ ਆਏ ।

ਘਰਾਂ ਵਿਚ ਬੈਠੀਆਂ ਬੁੱਢੀਆਂ ਮੇਹਣੇ ਮਾਰਨਗੀਆਂ, ਜਾਓ ਨਿਪੁੰਸਕੇ ! ਅਪਨੇ ਵੱਡਿਆਂ ਦੇ ਨਾਉਂ ਨੂੰ ਵੱਟਾ ਲਾ ਕੇ ਜੀਉਂਦੇ ਮੁੜਨ ਨਾਲੋਂ ਚੱਪਣੀ ਵਿਚ ਪਾਣੀ ਪਾ ਕੇ ਓਥੇ ਹੀ ਫੁੱਬ ਮਰਦੇ, ਤਾਂ ਜੋ ਤੁਹਾਡੇ ਬਦਲੇ ਅਜ ਸਾਨੂੰ ਵਤਨੀਆਂ ਦੇ ਸਾਮੁਨੇ ਸ਼ਰਮਿੰਦਗੀ ਨਾਲ ਸਿਰ ਨਾ ਨਿਵਾਉਣਾ ਪੈਂਦਾ, ਹੀਣੇ ਨਾ ਹੋਣਾ ਪੈਂਦਾ ਤੇ ਮੂੰਹ ਕਾਲਾ ਨਾ ਹੁੰਦਾ। ਇਹੋ ਕਾਰਨ ਹੈ ਕਿ ਮਰਹੱਟਿਆਂ ਦਾ ਰੋਹ ਘਟਣ ਦੀ ਥਾਂ ਪਲ ਪਲ ਵਿਚ ਵਧ ਰਿਹਾ ਸੀ ਤੇ ਉਹ ਵਧ ਤੋਂ ਵਧ ਹੋਸਲਾ ਬਹਾਦਰੀ ਤੇ ਦਲੇਰੀ ਨਾਲ ਇਕ ਦੂਜੇ ਤੇ ਵਾਰ ਕਰ ਰਹੇ ਸਨ ਤੇ ਲਹੂ ਮਿੱਟੀ ਵਿਚ ਮਿਲਾ ਰਹੇ ਸਨ ।

ਉਸ ਸਮੇਂ ਲੜਾਈ ਦਾ ਰੰਗ ਇੰਵ ਸੀ, ਕਿ ਜਿਥੇ ਮਰਹੱਟਿਆਂ ਦੀ ਫੌਜ ਦਾ ਦਬਾ ਪੈਂਦਾ ਉਥੋਂ ਸਿਖ ਫੌਜ ਬਹੁਤ ਦੂਰ ਤਕ ਪਿੱਛੇ ਹਟਦੀ ਚਲੀ ਜਾਂਦੀ ਸੀ, ਤੇ ਜਿਥੇ ਖਾਲਸਾ ਦਾ ਜ਼ੋਰ ਪੈ ਜਾਂਦਾ, ਉਹ ਮਰਹੱਟਿਆਂ ਦਾ ਮੂੰਹ ਮੌਜਦੇ, ਕਦੀ ਮਰਹੱਟੇ ਸਿੱਖਾਂ ਨੂੰ ਪਿੱਛੇ ਹਟਾਉਂਦੇ ਚਲੇ ਜਾਂਦੇ ਤੇ ਕਦੀ ਸਿੱਖ ਮਰਹੱਟਿਆਂ ਤੇ ਜ਼ੋਰ ਪਾ ਲੈਂਦੇ ਸਨ ।

ਸਾਹਿਬ ਕੌਰ ਇਸ ਸਮੇਂ ਤਕ ਇਕ ਪੀਨਸ ਵਿਚ ਬੈਠੀ ਲੜਾਈ ਵੇਖ ਰਹੀ ਸੀ। ਜੀਂਦ ਦਾ ਰਾਜਾ ਭਾਗ ਸਿੰਘ, ਕਲਸੀਏ ਦਾ ਸਰਦਾਰ ਜੋਧ ਸਿੰਘ ਤੇ ਭਦੋੜ ਦਾ ਸਰਦਾਰ ਬੜੀ ਬਹਾਦਰੀ ਅਤੇ ਪ੍ਰਬੀਨਤਾ ਨਾਲ ਵੈਗੀ ਨੂੰ ਹੱਥ ਵਖਾ ਰਹੇ ਸਨ। ਹਰ ਖਤਰੇ ਦੇ ਸਮੇਂ ਆਪ ਪਹੁੰਚਦੇ, ਫੌਜ ਦਾ ਦਿਲ ਵਧਾਉਂਦੇ ਅਤੇ ਅੱਗੇ ਵਧਦੇ ਚਲੇ ਜਾਂਦੇ ਸਨ ।

ਮਰਹੱਟਿਆਂ ਨੂੰ ਲਗਾਤਾਰ ਰੀਜ਼ਰਵ ਫੌਜ ਨੂੰ ਅੱਗੇ ਲਿਆਉਂਦਿਆਂ ਵੇਖ ਕੇ ਸਾਹਿਬ ਕੌਰ ਨੂੰ ਪੰਥ, ਧਰਮ ਅਤੇ ਮੁਲਕ ਦੀ ਸ਼ਾਨ ਖਤਰੇ ਵਿਚ ਜਾਪੀ।

ਖਾਲਸਾ ਜੀ ਨੂੰ ਲੜਾਈ ਵਿਚ ਸ਼ਹੀਦ ਹੁੰਦਿਆਂ ਵੇਖ ਕੇ ਉਸ ਦੀਆਂ ਰਗਾਂ ਵਿਚ ਖਾਲਸਈ ਖੂਨ ਨੇ ਜੋਸ਼ ਮਾਰਿਆ। ਭਰਾ ਤਾਂ ਸ਼ਹੀਦੀਆਂ ਪ੍ਰਾਪਤ ਕਰਨ ਤੇ ਉਹ ਖੜੋਤੀ ਵੇਖਦੀ ਰਹੇ ? ਵੀਰ ਕਟ ਕਟ ਕੇ ਟੋਟੇ ਟੋਟੇ ਹੋ ਜਾਣ ਤੇ ਉਹ ਇਕ ਤਮਾਜ਼ਾ ਵੇਖਣ ਵਾਲੇ ਵਾਂਗ ਵੱਖਰੀ ਬੈਠੀ ਰਹੇ ? ਪੰਥ ਦੇ ਜੀਵਨ ਅਤੇ ਮੌਤ ਵਾਲੇ ਪ੍ਰਸ਼ਨ ਦਾ ਨਿਰਣ ਹੋਵੇ ਤਾਂ ਉਹ ਇਸ ਵਿਚ ਅਪਨੇ ਵਿਤ ਅਨੁਸਾਰ ਹਿੱਸਾ ਨਾ ਲਵੇ ? ਮਾਤਰ ਭੂਮੀ ਨੂੰ ਦੂਜਿਆਂ ਦੇ ਹਥੋਂ ਨਾਸ ਹੁੰਦਾ ਵੇਖ ਕੇ ਖਾਲਸਾ ਤਾਂ ਜਾਨ ਤੋੜ ਜੰਗ ਕਰ ਰਿਹਾ ਹੋਵੇ ਉਸ ਦਾ ਹੱਥ ਤਲਵਾਰ ਤਕ ਨਾ ਪੁੱਜੇ ?

ਗੁਰੂ ਗੋਬਿੰਦ ਸਿੰਘ ਦੇ ਸਪੁੱਤਰ ਸੁਤੰਤਰਤਾ ਲਈ ਅਪਨੀਆਂ ਤਲਵਾਰਾਂ ਵੈਰੀ ਦੇ ਲਹੂ ਵਿਚ ਤਰ ਕਰ ਰਹੇ ਹੋਣ ਤੇ ਉਸ ਦੀ ਤਲਵਾਰ ਮਿਆਨ ਵਿਚੋਂ ਨਾ

ਨਿਕਲੇ ? ਇਹ ਗੱਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਅੰਮ੍ਰਿਤਧਾਰੀ ਸਪੁੱਤਰੀ ਲਈ ਅਣਹੋਣੀ ਤੇ ਮਾਤਾ ਸਾਹਿਬ ਦੇਵਾਂ ਦੀ ਗੋਦ ਵਿਚ ਖੇਡਣ ਵਾਲੀ ਬੱਚੀ ਲਈ ਅਸੰਭਵ ਸੀ। ਸਾਹਿਬ ਕੌਰ ਦੀ ਪੀਨਸ ਦਾ ਪੜ੍ਹਦਾ ਉਠਿਆ ਤੇ ਮਰਦਾਨ ਪੁਰੇ ਦੇ ਮੈਦਾਨ ਜਗ ਮਗ ਜਗ ਮਗ ਕਰਨ ਲੱਗਾ ।

(ਦੇਵੀ ਭਾਗਵਤ ਪੁਰਾਨ)

ਦ੍ਰਿਸ਼ ਚਾਨਣ ਮੰਡਲ ਵਿਚ ਇਕ ਯੁਬਾ, ਜਿਸ ਦਾ ਬਰਫ ਵਰਗਾ ਚਿੱਟਾ ਰੰਗ, ਚੇਹਰੇ ਤੇ ਸੂਰਜ ਦੀਆਂ ਅੱਖਾਂ ਪੁੰਦਲਾ ਦੇਣ ਵਾਲਾ ਪ੍ਰਕਾਸ਼, ਹੱਥ ਵਿਚ ਬਿਜਲੀ ਨੂੰ ਸ਼ਰਮਾਉਣ ਵਾਲਾ ਦੋ ਧਾਰਾ ਖੰਡਾ, ਇੱਜ਼ਤ ਅਤੇ ਅਦਬ ਲਈ ਝੁਕਾ ਦੇਣ ਵਾਲਾ ਜਲਾਲ ਅਤੇ ਅੱਖਾਂ ਵਿਚੋਂ ਜਹਾਨ ਦਾ ਤੁਖਤਾ ਉਲਟਾ ਦੇਣ ਵਾਲੀ ਜੰਗ ਦੀ ਸੂਰਮਤਾ ਪਰਗਟ ਹੋ ਰਹੀ ਸੀ, ਘੋੜੇ ਤੇ ਚੜ੍ਹੀ ਦਿੱਸੀ ।

ਮਰਹੱਟੇ ਸਰਦਾਰਾਂ ਦੀਆਂ ਅੱਖਾਂ ਝੁਕ ਗਈਆਂ, ਉਹਨਾਂ ਨੇ ਸਮਝਿਆ ਕਿ ਪੁਰਾਤਨ ਕਹਾਣੀਆਂ ਸੱਚੀਆਂ ਅਤੇ ਦੇਵੀ ਭਾਗਵਤ ਪੁਰਾਨ ਦੀਆਂ ਕਥਾ ਠੀਕ ਸਿੱਧ ਹੋ ਗਈਆਂ ਹਨ। ਸਾਡੀ ਬੇਵਸੀ, ਨਿਰਾਸਤਾ ਅਤੇ ਥਕੇਵੇਂ ਨੂੰ ਵੇਖ ਕੇ ਦੇਵੀ ਭਗਵਤੀ ਸਹਾਇਤਾ ਲਈ ਆ ਪੁੱਜੀ ਹੈ। ਮਰਹੱਟਿਆਂ ਦੀ ਫੌਜ ਪੂਜਾ ਵਾਸਤੇ ਪੈਰਾਂ ਤੇ ਡਿੱਗਣ ਵਾਲੀ ਹੀ ਸੀ ਕਿ ਸਾਹਿਬ ਕੌਰ ਨੇ ਫੌਜ ਨੂੰ ਵੰਗਾਰ ਕੇ ਆਖਿਆ :

“ਮਰਹੱਟਿਆਂ ਦੀ ਫੌਜ ਨੇ ਤੁਹਾਨੂੰ ਫਤਹ ਕਰਨ ਤੇ ਲੱਕ ਬੱਧਾ ਹੈ। ਇਹ ਖੁਸ਼ੀ ਦੀ ਗੱਲ ਹੈ, ਕਿ ਇਸ ਲੜਾਈ ਵਿਚ ਤੁਸੀਂ ਕਿਸੇ ਦਾ ਮੁਲਕ ਖੋਣ ਲਈ ਨਹੀਂ, ਸਗੋਂ ਅਪਨੀ ਸੁਤੰਤਰਤਾ ਲਈ ਤਲਵਾਰ ਫੜੀ ਹੈ। ਇਸ ਲਈ ਤੁਸੀਂ ਸਚਾਈ ਤੇ ਹੋ ਅਤੇ ਇਨਸਾਫ਼ ਦਾ ਛਾਬਾ ਤੁਹਾਡੇ ਹੱਥ ਹੈ। ਇਸ ਲਈ ਤੁਸੀਂ ਧਰਮ ਯੁੱਧ ਵਿਚ ਜ਼ਰੂਰ ਕਾਮਯਾਬ ਹੋਵੋਗੇ।”

“ਤੁਸੀਂ ਭਰੋਸਾ ਰੱਖੋ ਕਿ ਜੇ ਧਰਮ ਬਦਲੇ ਜਾਨ ਦੇਣ ਨੂੰ ਤਿਆਰ ਹੁੰਦਾ ਹੈ, ਜਿੱਤ ਤੇ ਸ਼ਹੀਦੀ ਉਸ ਦੀ ਰਾਖੀ ਅਤੇ ਰਾਹ ਦੱਸਣ ਲਈ ਨਾਲ ਰਹਿੰਦੀ ਹੈ, ਤੇ ਧਰਮ ਯੁੱਧ ਕਰਨ ਵਾਲਾ ਸਦਾ ਜਿੱਤ ਪ੍ਰਾਤ ਕਰਦਾ ਹੈ। ਜੇ ਨਾ ਜਿੱਤੇ ਤਾਂ ਸ਼ਹੀਦੀ ਉਸ ਲਈ ਮੁਕਤੀ ਦੇ ਬੂਝੇ ਖੋਲ ਦੇਂਦੀ ਹੈ। ਜੇ ਤੁਸੀਂ ਜਿੱਤ ਗਏ ਤਾਂ ਰਾਜ ਕਰੋਗੇ ਤੇ ਜੇ ਮਾਰੇ ਗਏ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਗੋਦ ਵਿਚ ਥਾਂ ਮਿਲੇਗੀ।”

ਚੇਤੇ ਰੱਖੋ ! ਜੋ ਆਦਮੀ ਮੈਦਾਨ ਵਿਚੋਂ ਨੱਸ ਕੇ ਜਾਨ ਬਚਾਉਂਦਾ ਹੈ, ਉਸ ਤੋਂ ਪ੍ਰਾਂਛਿਆ ਜਾਵੇਗਾ ਕਿ ਤੁਸੀਂ ਕਿਸ ਦੀ ਸੰਤਾਨ ਹੋ ? ਨਾ ਆਪਨੇ ਪਿਉ ਦੇ ਨਾ ਮਾਂ ਦੇ, ਤੁਹਾਡੇ ਵਿਚ ਨਾ ਗੁੱਸਾ ਹੈ, ਨਾ ਹਿੰਮਤ ਹੈ ਤੇ ਨਾ ਹੌਸਲਾ। ਇਸ ਲਈ

ਤੁਸੀਂ ਮਰਦਾਂ ਵਿਚ ਨਹੀਂ ਗਿਣੇ ਜਾ ਸਕਦੇ। ਤੁਸੀਂ ਹੀਜੜੇ ਹੋ, ਜੋ ਮੈਦਾਨ ਵਿਚੋਂ ਨੱਸ ਆਏ ਹੋ। ਜਿਸ ਵਿਚ ਹਿੰਮਤ ਨਹੀਂ, ਉਹ ਮਰਦ ਨਹੀਂ, ਜਿਸ ਦੇ ਅੰਦਰ ਕੌਮੀ ਅਣਖ ਨਹੀਂ ਉਹ ਬੇਹਯਾ ਨਾ ਮਰਦਾਂ ਵਿਚ ਹੈ, ਨਾ ਇਸਤ੍ਰੀਆਂ ਵਿਚ। ਨਾ ਉਸ ਤੋਂ ਮਿੱਤਰਾਂ ਨੂੰ ਲਾਭ ਪੁੱਜੇਗਾ, ਨਾ ਪਰਜਾ ਨੂੰ ਸੁੱਖ ਮਿਲੇਗਾ। ਨਾ ਉਸ ਦੇ ਪਿਤਾ ਦਾ ਨਾਂ ਨਿਕਲੇਗਾ ਤੇ ਨਾ ਉਸ ਦੀ ਮਾਂ ਅਪਨੇ ਆਪ ਨੂੰ ਵੱਡਭਾਗਣ ਸਮਝੇਗੀ। ਮੌਤ ਦੇ ਹਥੋਂ ਨਾ ਕੋਈ ਬਚਿਆ ਹੈ ਤੇ ਨਾ ਅਗੋਂ ਬਚੇਗਾ :

‘ਜੇ ਆਇਆ ਸੋ ਚਲਸੀ ਸਭ ਕੋਈ ਆਈ ਵਾਗੀਐ।’

ਮੌਤ ਹਰ ਵਸਤੂ ਲਈ ਜ਼ਰੂਰੀ ਹੈ, ਪਰ ਜਿਹਨਾਂ ਨੇ ਧਰਮ ਦੀ ਰਾਖੀ ਲਈ ਜਾਨਾਂ ਵਾਰ ਦਿੱਤੀਆਂ, ਜਿਹਨਾਂ ਨੇ ਕੌਮ ਦੀ ਸ਼ਾਨ ਅਟੱਲ ਰੱਖਣ ਲਈ ਸ਼ਹੀਦੀਆਂ ਪ੍ਰਾਪਤ ਕੀਤੀਆਂ ਤੇ ਜਿਹਨਾਂ ਨੇ ਆਪਣੇ ਮੁਲਕ ਦੀ ਸੁਤੰਤਰਤਾ ਲਈ ਗਰਦਨਾਂ ਕਟਵਾਈਆਂ, ਉਹ ਮੌਤ ਤੋਂ ਉੱਚੇ ਹੋ ਗਏ। ਉਹਨਾਂ ਨੂੰ ਅਟੱਲ ਜੀਵਨ ਪ੍ਰਪਾਤ ਹੋਇਆ। ਉਹ ਨਾ ਕੇਵਲ ਅਪਨਾ ਨਾਮ ਹੀ ਉੱਘਾ ਕਰ ਗਏ, ਸਗੋਂ ਆਪਨੇ ਮਾਤਾ, ਪਿਤਾ, ਕੌਮ ਅਤੇ ਮੁਲਕ ਦਾ ਨਾਮ ਭੀ ਅਮਰ ਕਰ ਗਏ।

ਉਹ ਆਦਮੀ ਜਿਸ ਨੂੰ ਕੌਮ ਦਾ ਖਿਆਲ ਨਹੀਂ, ਜਿਸ ਦੇ ਸੀਨੇ ਵਿਚ ਦੇਸ਼ ਭਗਤੀ ਦੀ ਅੱਗ ਨਹੀਂ ਬਲਦੀ, ਜਿਸ ਦੇ ਦਿਲ ਵਿਚ ਧਰਮ ਦੀ ਪਿਆਸ ਨਹੀਂ, ਉਹ ਦੁਨੀਆਂ ਵਿਚ ਮਨੁੱਖ ਨਹੀਂ ਅਖਵਾ ਸਕਦਾ। ਉਸ ਨੇ ਵਿਅਰਥ ਅਪਨੀ ਮਾਂ ਦਾ ਦੁੱਧ ਪੀ ਕੇ ਉਸ ਦੀ ਜਵਾਨੀ ਨੂੰ ਨਸ਼ਟ ਕੀਤਾ ਹੈ। ਕੌਮਾਂ ਦੇ ਜੀਵਨ ਵਿਚ ਇਕ ਅਜਿਹਾ ਸਮਾਂ ਆਉਂਦਾ ਹੈ ਜਦ ਉਹਨਾਂ ਲਈ ਇਕ ਵੇਰ ਸੜ ਕੇ ਚਮਕਾਰ ਵਿਖਾਉਣਾ ਬਹੁਤ ਚਿਰ ਤਕ ਧੁਖ ਧੁਖ ਕੇ ਧੂਆਂ ਦੇ ਕੇ ਸੜ ਮਰਨ ਨਾਲੋਂ ਚੰਗਾ ਹੁੰਦਾ ਹੈ।

ਖਾਲਸਾ ਜੀ! ਅੱਹ ਵੇਖੋ ਚਿੱਟੇ ਬਾਜ਼ਾਂ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੀਲੇ ਘੜੇ ਤੇ ਚੜ੍ਹ ਕੇ ਅਕਾਸ਼ ਵਿਚ ਖੜੇ ਯੁੱਧ ਵੇਖ ਰਹੇ ਹਨ। ਅੱਹ ਵੇਖੋ ਸ਼ਹੀਦਾਂ ਦੇ ਦਲਾਂ ਦੇ ਦਲ ਤੇ ਜੱਥਿਆਂ ਦੇ ਜੱਥੇ ਆਪ ਦੀ ਮੱਦਦ ਲਈ ਆ ਰਹੇ ਹਨ। ਕੀ ਹੁਣ ਭੀ ਤੁਹਾਨੂੰ ਆਪਣੀ ਸਫਲਤਾ ਵਿਚ ਕੋਈ ਸੰਦੇਹ ਰਹਿ ਗਿਆ ਹੈ? ਮੀਰੀ ਤੇ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਦੇ ਨਾਂ ਤੇ ਜਿਹਨਾਂ ਦੀ ਸ਼ੁਭ ਅਸੀਸ ਅਤੇ ਵਰ ਨਾਲ ਪਟਿਆਲਾ ਸਟੇਟ ਨੇ ਜਨਮ ਧਾਰਿਆ। ਪੰਥ ਦੇ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਮ ਤੇ ਜਿਹਨਾਂ ਨੇ ਪਟਿਆਲਾ ਸਟੇਟ ਨੂੰ ‘ਤੇਰਾ ਘਰ ਮੇਰਾ ਅਸੈ’ ਕਹਿ ਕੇ ਰਿਆਸਤ ਪਟਿਆਲੇ ਦੀ ਇੱਜਤ ਨੂੰ ਚਾਰ ਚੰਨ ਲਾ ਦਿੱਤੇ। ਆਪਣੀ ਕੌਮ ਦੇ ਵੱਡਿਆਂ ਦੇ ਨਾ ਤੇ, ਉਹਨਾਂ ਸ਼ਹੀਦਾਂ ਦੇ ਨਾਂ ਤੇ ਜਿਹਨਾਂ ਨੇ ਮੁਲਕ, ਕੌਮ ਅਤੇ ਧਰਮ ਦੇ ਬਦਲੇ ਬੰਦ

ਬੰਦ ਕਟਵਾਏ, ਚਰਖੜੀਆਂ ਤੇ ਚੜ੍ਹਾਏ ਗਏ, ਆਰਿਆਂ ਨਾਲ ਚਿਰਾਏ ਗਏ, ਉਸ ਸੱਚੇ ਪਿਆਰ ਦੇ ਨਾਮ ਤੇ ਜੋ ਇਕ ਆਦਮੀ ਨੂੰ ਅਪਨੇ ਦੇਸ਼ ਨਾਲ ਹੁੰਦਾ ਹੈ, ਜੋ ਸਾਨੂੰ ਉਸ ਪਵਿੱਤਰ ਧਰਤੀ ਨਾਲ ਹੈ, ਜਿਥੇ ਸਾਡੇ ਵੱਡੇ ਪੈਦਾ ਹੋਏ ਤੇ ਜੇਹੜੀ ਸਾਡੀ ਸੰਤਾਨ ਦੀ ਥਾਂ ਹੋਵੇਗੀ ।

ਉਸ ਘ੍ਰੂਣਾ ਦੇ ਨਾਂ ਤੇ ਜੋ ਹਰ ਇਕ ਆਦਮੀ ਨੂੰ ਜਾਬਰ ਤੇ ਜਾਲਮ ਹਾਕਮਾਂ ਨਾਲ ਰੱਬ ਵਲੋਂ ਹੀ ਹੁੰਦੀ ਹੈ, ਤੇ ਉਸ ਚਾਹ ਦੇ ਨਾਮ ਤੇ ਜੋ ਸਾਡੇ ਸਾਰਿਆਂ ਦੇ ਦਿਲਾਂ ਵਿਚ ਸੁਤੰਤਰਤਾ ਲਈ ਉਛਾਲੇ ਮਾਰਦੀ ਹੈ । ਮੈਂ ਆਪ ਦੇ ਅੱਗੇ ਅਪੀਲ ਕਰਦੀ ਹਾਂ ਕਿ ਤਲਵਾਰਾਂ ਲੈ ਕੇ ਵੈਰੀਆਂ ਤੇ ਟੁੱਟ ਪਵੇ ਤੇ ਉਹਨਾਂ ਦੇ ਗੰਦੇ ਅਤੇ ਮੰਦੇ ਖਿਆਲਾਂ ਨੂੰ ਜਿਹਨਾਂ ਕਰ ਕੇ ਉਹਨਾਂ ਨੇ ਪਟਿਆਲੇ ਤੇ ਹੱਲਾ ਕੀਤਾ ਹੈ, ਉਹਨਾਂ ਦੇ ਦਿਮਾਗ ਵਿਚੋਂ ਕੱਢ ਦਿਓ । ਮੈਂ ਵੇਖਦੀ ਹਾਂ ਕਿ ਦੋ ਜਹਾਨ ਦੇ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸ਼ਹੀਦ ਸਿੰਘਾਂ ਨੇ ਮੈਦਾਨ ਤੁਹਾਡੇ ਲਈ ਜਿੱਤ ਲਿਆ ਹੈ । ਹੁਣ ਇਸ ਦਾ ਸਿਹਰਾ ਤੁਹਾਡੇ ਸਿਰ ਬੰਨ੍ਹਣਾ ਰਹਿੰਦਾ ਹੈ ।

“ਤੁਸੀਂ ਇਕ ਭੜਕਣ ਵਾਲੀ ਅੱਗ ਹੋ, ਵੈਰੀ ਦੇ ਲਸ਼ਕਰ ਵਿਚ ਇਸ ਤਰ੍ਹਾਂ ਜਾ ਪਵੇ ਕਿ ਉਸ ਨੂੰ ਭਸਮ ਕਰ ਕੇ ਰੱਖ ਦਿਓ ਤੇ ਆਉਣ ਵਾਲੀ ਦੁਨੀਆਂ ਨੂੰ ਵਿਖਾ ਦਿਓ ਕਿ ਖਾਲਸਈ ਅੱਗ ਵਿਚ ਵੈਰੀ ਨੂੰ ਸਾਜ਼ਨ ਅਤੇ ਸਵਾਹ ਕਰਨ ਦੀ ਕਿੰਨੀ ਸ਼ਕਤੀ ਹੈ ।

ਇਹ ਕਹਿ ਕੇ ਸਾਹਿਬ ਕੌਰ ਨੇ ਸਤਿ ਸ੍ਰੀ ਅਕਾਲ ਦਾ ਜੈਕਾਰਾ ਗਜ਼ਾਇਆ । ਜਿਸ ਨਾਲ ਮਰਦਾਨਪੁਰੇ ਦਾ ਮੈਦਾਨ ਗੁੰਜ ਉੱਠਿਆ । ਅਕਾਸ਼ ਕੰਬ ਗਿਆ ਅਤੇ ਧਰਤੀ ਡਗਮਗਾਂ ਉਣ ਲੱਗੀ । ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਮ ਲੈਣ ਵਾਲੇ ਸਿੰਘ ਜੰਗ ਵਿਚ ਕੁੱਦ ਪਏ । ਜਿਸ ਤਰ੍ਹਾਂ ਰਾਹਕ ਦਾਤਰੀ ਨਾਲ ਫਸਲ ਵੱਡਕੇ ਰੱਖ ਦੇਂਦਾ ਹੈ, ਉਸੇ ਤਰ੍ਹਾਂ ਖਾਲਸਾ ਬੀਰਾਂ ਨੇ ਮਰਹੱਟਿਆਂ ਦੇ ਸੱਬਰਾਂ ਤੇ ਸੱਬਰ ਲਾਹੁਣੇ ਅਰੰਭ ਕਰ ਦਿਤੇ ।

ਸਾਹਿਬ ਕੌਰ ਨੇ ਜਿਸ ਪਾਸੇ ਘੋੜੇ ਦਾ ਮੂੰਹ ਫੇਰਿਆ, ਵੈਰੀ ਦੇ ਆਹੂ ਲਾਹ ਦਿਤੇ । ਜਿਧਰ ਹੱਥ ਚੁੱਕਿਆ ਵੈਰੀਆਂ ਦੀਆਂ ਸਫ਼ਾਂ ਦੀਆਂ ਸਫ਼ਾਂ ਉਲਟਾ ਦਿੱਤੀਆਂ । ਸਾਹਿਬ ਕੌਰ ਦੀ ਲਹੂ ਭਰੀ ਤਲਵਾਰ ਦੇ ਵਾਰ ਵੇਖਣ ਯੋਗ ਸਨ, ਜੋ ਕਿ ਇਕ ਇਕ ਵਾਰ ਵਿਚ ਤਿੰਨ ਤਿੰਨ ਤੇ ਚਾਰ ਚਾਰ ਸਿਰ ਨਰੇਲਾਂ ਵਾਂਗ ਉਡਾਂਦੀ, ਢਾਲਾਂ ਨੂੰ ਭਾਲਿਆਂ ਨਾਲ ਵੱਡਦੀ ਚਲੀ ਜਾਂਦੀ ਸੀ ।

ਸਾਹਿਬ ਕੌਰ ਨੂੰ ਇਸ ਤਰ੍ਹਾਂ ਤਲਵਾਰ ਚਲਾਉਂਦਿਆਂ ਵੇਖ ਕੇ ਸੂਰਜ ਦਾ ਦਿਲ ਕੰਬ ਗਿਆ, ਤੇ ਡਰਦਿਆਂ ਨੱਸ ਕੇ ਪੱਛਮ ਵਲ ਇਕ ਨੁਕਰੇ ਜਾ ਲੁਕਿਆ ।

ਮਰਹੱਟੇ ਸਿਪਾਹੀਂ, ਜਰਨੈਲ ਤੇ ਸਰਦਾਰ ਫੇਰਿਆਂ ਵਿਚ ਜਾ ਬੈਠੇ । ਅੱਜ

ਹਰ ਥਾਂ ਸਾਹਿਬ ਕੌਰ ਦੀ ਤਲਵਾਰ ਦੀ ਧਾਂਕ ਸੀ। ਕੋਈ ਕਹਿੰਦਾ ਸੀ ਕਿ ਸਾਡੀ ਕਿਸਮਤ ਮੰਦੀ ਸੀ ਕਿ ਸਾਹਿਬ ਕੌਰ ਦੀ ਤਲਵਾਰ ਦੇ ਸਾਹਮਣੇ ਆ ਗਏ। ਕੋਈ ਕਹਿੰਦਾ ਸੀ ਕਿ ਉਹ ਦੇਸ਼ ਜਿਹਨਾਂ ਦੀ ਪਰਜਾ ਨੂੰ ਅਸੀਂ ਲੋਭ ਲਾਲਚ ਵਿਚ ਹਲਕਾਏ ਹੋਏ ਹੋਠ ਉੱਤੇ ਕੀਤਾ, ਉਹਨਾਂ ਦੇ ਦਿਲਾਂ ਦੇ ਹਉਕਿਆਂ ਨੇ ਸਾਹਿਬ ਕੌਰ ਦੀ ਤਲਵਾਰ ਦੀ ਸ਼ਕਲ ਧਾਰੀ ਹੈ ਤੇ ਕੋਈ ਕਹਿੰਦਾ ਹੈ ਕਿ ਇਹ ਰੱਬੀ ਕਹਿਰ ਹੈ ਜੋ ਅੱਜ ਸਾਹਿਬ ਕੌਰ ਦੀ ਤਲਵਾਰ ਰਾਹੀਂ ਸਾਡੇ ਤੇ ਪਿਆ ਹੈ।

### ਅਕਲ ਤੇ ਜ਼ੋਰ :

ਸਾਹਿਬ ਕੌਰ ਹੱਥ ਵਿਚ ਲਹੂ ਭਰੀ ਤਲਵਾਰ ਲਈ ਘੋੜੇ ਤੇ ਅਸਵਾਰ ਹੈ। ਉਸ ਦਾ ਖੂਨ ਉੱਥਲ ਰਿਹਾ ਹੈ। ਚੇਹਰੇ ਤੇ ਅਕਬਨੀਯ ਤੇਜ਼ ਪ੍ਰਕਾਸ਼ਮਾਨ ਹੈ। ਅੱਖਾਂ ਵਿਚ ਅੱਗ ਵੱਸ ਰਹੀ ਹੈ। ਹੇਠਾਂ ਕੰਬਦੇ ਹਨ। ਸਰੀਰ ਪਸੀਨਾ ਹੀ ਪਸੀਨਾ ਹੋਇਆ ਹੈ, ਤੇ ਬਹਾਦਰ ਸ੍ਰਦਾਰ ਕੋਲ ਖੜ੍ਹੇ ਹਨ। ਉਹ ਕੁਝ ਕਹਿਣਾ ਚਾਹੁੰਦੇ ਹਨ, ਪਰ ਮਤਲਬ ਦੱਸਣ ਲਈ ਕਿਸੇ ਦਾ ਹੌਸਲਾ ਨਹੀਂ ਪੈਂਦਾ, ਇਸ ਲਈ ਸਾਰੇ ਚੁੱਪ ਹਨ।

ਸਾਹਿਬ ਕੌਰ ਨੇ ਇਕ ਡੂੰਘੀ ਨਿਗਾਹ ਨਾਲ ਵੇਖਿਆ ਤੇ ਫੇਰ ਸਰਦਾਰਾਂ ਵੱਲ ਤੱਕ ਕੇ ਆਖਿਆ ਕਿ :

ਕੀ ਹੁਕਮ ਹੈ ?

ਸਰਦਾਰ ਜੋਧ ਸਿੰਘ ਕਲਸੀਆਂ ਨੇ ਸਿਰ ਚੁਕਿਆ ਤੇ ਝਿਜਕ ਕੇ ਆਖਿਆ— ‘ਬੀਬੀ ਜੀ ! ਅੱਜ ਜਿਹੜੇ ਬਹਾਦਰੀ ਤੇ ਦਲੇਰੀ ਦੇ ਕੰਮ ਤੁਸੀਂ ਕੀਤੇ ਹਨ, ਉਹ ਦੁਨੀਆਂ ਨੇ ਅੱਜ ਤੋਂ ਪਹਿਲੇ ਨਹੀਂ ਡਿੱਠੇ ਸਨ, ਪਰ ਸਮਾਂ ਅਤੇ ਤਾਕਤ ਵੈਗੀ ਦੇ ਹੱਥ ਵਿਚ ਹੈ।

ਸਾਹਿਬ ਕੌਰ-ਫਿਰ ?

ਸ੍ਰਦਾਰ ਜੋਧ ਸਿੰਘ-ਅੱਜ ਦੀ ਲੜਾਈ ਦਾ ਹਾਲ ਤੁਸੀਂ ਆਪਣੀ ਅੱਖੀਂ ਵੇਖ ਲਿਆ ਹੈ। ਵੈਗੀ ਸਾਡੇ ਨਾਲੋਂ ਕਈ ਗੁਣਾ ਵਧੀਕ ਸੀ ਤੇ ਨਾਲ ਹੀ ਉਸ ਦੀ ਫੌਜ ਭੀ ਸਾਰੀ ਦੀ ਸਾਰੀ ਕਵਾਇਦ ਸਿੱਖੀ ਹੋਈ, ਤਾਂ ਭੀ ਖਾਲਸੇ ਨੇ ਉਹ ਬਹਾਦਰੀ ਦੇ ਹੱਥ ਵਿਖਾਏ ਹਨ ਤੇ ਸੂਰਮਤਾ ਦਾ ਹੱਕ ਅਦਾ ਕੀਤਾ ਹੈ, ਕਿ ਉਹ ਇਨ੍ਹਾਂ ਦਾ ਹੱਕ ਸੀ। ਹਰ ਹੱਲੇ ਵਿਚ ਵੈਗੀਂ ਨੂੰ ਲੈਣੇ ਦੇ ਦੇਣੇ ਪੈ ਗਏ। ਜਿੰਨੀ ਵਾਰ ਹੀ ਉਸ ਨੇ ਅੱਗੇ ਵੱਲ ਪੈਰ ਵਧਾਇਆ, ਓਨੀ ਹੀ ਵਾਰੀ ਖਾਲਸੇ ਨੇ ਬਾਹਾਂ ਦੇ ਜ਼ੋਰ ਹਟਾਇਆ। ਸਾਡੀ ਬਹਾਦਰ ਫੌਜ ਨੇ ਲੜਾਈ ਵਿਚ ਪ੍ਰਲੈ ਦਾ ਨਕਸ਼ਾ ਖਿੱਚ ਦਿੱਤਾ। ਜਿਧਰ ਦੇਖੋ ਲਹੂ ਦੀਆਂ ਨਦੀਆਂ ਵਗ ਰਹੀਆਂ ਹਨ। ਲੋਥਾਂ ਦੇ ਢੇਰਾਂ

ਦੇ ਢੇਰ ਲੱਗ ਰਹੇ ਹਨ। ਮੈਦਾਨ ਪਏ ਛੱਟੜਾਂ ਦੀ ਹਾਹਾਕਾਰ ਦੀ ਅਵਾਜ਼ ਨਾਲ  
ਦਿਲ ਕੰਬ ਜਾਂਦਾ ਹੈ। ਵੈਰੀ ਦੇ ਸਿਪਾਹੀ ਲੋਬਾਂ ਦੇ ਹੇਠ ਲੁਕ ਲੁਕ ਕੇ ਜਾਨ ਬਚਾ  
ਰਹੇ ਹਨ। ਫੌਜੀ ਅਫਸਰ ਦੰਦਾਂ ਹੇਠ ਉਂਗਲਾਂ ਦੱਬ ਕੇ ਪਨਾਹ ਮੰਗ ਰਹੇ ਹਨ, ਤੇ  
ਇਕੱਠੇ ਹੋ ਕੇ ਕਹਿ ਰਹੇ ਹਨ, ਕਿ ਸਾਡੀ ਕੀ ਬਦਬਖਤੀ ਆਈ ਹੈ ਕਿ ਖਾਹਮਖਾਹ  
ਸ਼ੇਰ ਦੇ ਘੁਰਨੇ ਵਿਚ ਆ ਫਸੇ।

ਭਾਵੇਂ ਸਾਡੀ ਫੌਜ ਦਾ ਤੀਸਰਾ ਹਿੱਸਾ ਸ਼ਹੀਦ ਹੋ ਚੁਕਾ ਹੈ, ਪਰ ਵੈਰੀਆਂ ਨੂੰ  
ਅੱਧ ਤੋਂ ਵਧੀਕ ਗਾਜਰ ਮੂਲੀ ਵਾਂਗ ਵੱਡ ਕੇ ਰੱਖ ਦਿਤਾ ਗਿਆ ਹੈ।

ਸਾਹਿਬ ਕੌਰ-(ਸ੍ਰਦਾਰਾਂ ਵਲ ਤਕ ਕੇ) ਹੁਣ ਤੁਸੀਂ ਕੀ ਹੁਕਮ ਦੇਂਦੇ ਹੋ ?

ਸ੍ਰਦਾਰ ਜੋਧ ਸਿੰਘ-ਅਸੀਂ ਤੁਹਾਥੋਂ ਇਕ ਦਾਨ ਮੰਗਦੇ ਹਾਂ।

ਸਾਹਿਬ ਕੌਰ-(ਹੈਰਾਨ ਹੋ ਕੇ) ਹਾਂ ! ਹਾਂ ! ਹੁਕਮ ਕਰੋ ?

ਸ੍ਰਦਾਰ ਜੋਧ ਸਿੰਘ ਜੀ ਕੁਛ ਕਹਿਣ ਲੱਗੇ ਸਨ, ਪਰ ਉਨ੍ਹਾਂ ਦੀ ਜੀਭ  
ਬਿੜਕ ਗਈ ਤੇ ਬਹੁਤ ਜ਼ੋਰ ਲਾਉਣ ਤੇ ਵੀ ਬੋਲਣ ਦਾ ਹੌਸਲਾ ਨਾ ਪਿਆ।

ਸਾਹਿਬ ਕੌਰ-ਤੁਸੀਂ ਦੱਸੋ ਕੀ ਹੁਕਮ ਹੈ ?

ਸ੍ਰਦਾਰ ਜੋਧ ਸਿੰਘ-ਸੂਰਜ ਅਸਤ ਹੋ ਗਿਆ ਹੈ, ਹਰ ਪਾਸੇ ਹਨੇਰਾ ਹੁੰਦਾ  
ਜਾਂਦਾ ਹੈ, ਵੈਰੀ ਥੱਕ ਟੁੱਟ ਕੇ ਡੇਰਿਆਂ ਵਿਚ ਜਾ ਪਿਆ ਹੈ ਤੇ ਰਾਤ ਦੇ ਅੱਠਾਂ  
ਘੰਟਿਆਂ ਦੀ ਵੇਹਲ ਮਿਲ ਗਈ ਹੈ, ਇਸ ਤੋਂ ਲਾਭ ਉਠਾਣਾ ਚਾਹੀਦਾ ਹੈ।

ਸਾਹਿਬ ਕੌਰ-ਹਾਂ ! ਹਾਂ ! ਸਪੱਸ਼ਟ ਕਰੋ ।

ਸ੍ਰਦਾਰ ਜੋਧ ਸਿੰਘ-ਤੁਹਾਡੇ ਕੋਲੋਂ ਇਹ ਗੱਲ ਗੁੱਝੀ ਨਹੀਂ ਕਿ ਵੈਰੀ ਸਾਡੇ  
ਪਾਸੋਂ ਕਈ ਗੁਣਾਂ ਵਧੀਕ ਹੈ। ਅਸੀਂ ਭਾਵੇਂ ਕਿੰਨੀ ਹੀ ਬਹਾਦਰੀ ਨਾਲ ਲੜੀਏ, ਤਾਂ  
ਭੀ ਵੈਰੀ ਦੀ ਫੌਜ ਦਾ ਪਾਸਕੂ ਭੀ ਨਾ ਹੋਣ ਦੇ ਕਾਰਨ ਜਿੱਤ ਵੈਰੀ ਦੀ ਹੋਵੇਗੀ।  
ਇਸ ਲਈ ਤੁਹਾਡਾ ਪਟਿਆਲੇ ਪਹੁੰਚ ਜਾਣਾ ਬਹੁਤ ਗੁਣਕਾਰੀ ਹੋਵੇਗਾ, ਤੁਸੀਂ  
ਦੋ ਤਿੰਨ ਸੌਂ ਸਵਾਰ ਨਾਲ ਲੈ ਕੇ ਪਟਿਆਲੇ ਚਲੇ ਜਾਓ ।

ਸਾਹਿਬ ਕੌਰ-(ਜੋਸ਼ ਵਿਚ ਆ ਕੇ) ਸ੍ਰਦਾਰ ਜੀ! ਤੁਸੀਂ ਕੀ ਕਹਿ ਰਹੇ ਹੋ ?  
ਮੈਂ ਆਪਣੇ ਜਿਉਂਦਿਆਂ ਲੜਾਈ ਦਾ ਮੈਦਾਨ ਛੱਡ ਜਾਣ ਦੀ ਸਲਾਹ ਸੁਣ ਰਹੀ  
ਹਾਂ, ਜਾਂ ਸੁਫਨਾ ਵੇਖ ਰਹੀ ਹਾਂ। ਤੁਸੀਂ ਮੇਰੇ ਵਿਚ ਕੀ ਉਣਤਾ ਛਿੱਠੀ ਕਿ ਚਲੇ  
ਜਾਣ ਦੀ ਸਲਾਹ ਦਿਤੀ ਹੈ ?

ਸ੍ਰਦਾਰਾਂ ਨੇ ਇੱਕੱਠੇ ਹੋ ਕੇ ਆਖਿਆ, “ਨਹੀਂ ਨਹੀਂ, ਬੀਬੀ ਜੀ ! ਏਹ  
ਸਲਾਹ ਤੁਹਾਨੂੰ ਤੁਹਾਡੀ ਕਿਸੇ ਕਮਜ਼ੋਰੀ ਲਈ ਨਹੀਂ ਦਿਤੀ ਗਈ, ਸਗੋਂ ਬਹਾਦਰੀ,  
ਦਲੇਰੀ ਤੇ ਦਾਨਾਈ ਨੂੰ ਵੇਖ ਕੇ ਇਹ ਜ਼ਰੂਰੀ ਸਮਝਿਆ ਗਿਆ ਹੈ, ਕਿ ਇਸ

ਸਮੇਂ ਤੁਹਾਡਾ ਪਟਿਆਲੇ ਪਹੁੰਚਣਾ ਬਹੁਤ ਜ਼ਰੂਰੀ ਹੈ, ਤਾਂ ਕਿ ਉਥੇ ਕਿਸੇ ਤਰ੍ਹਾਂ ਦੀ ਆਪਾ ਧਾਪੀ ਜਾਂ ਬੇਚੈਨੀ ਨਾ ਪਵੇ ।

ਦੂਜੀ ਅਸੀਂ ਨਹੀਂ ਚਾਹੁੰਦੇ ਕਿ ਕੱਲ ਜਿਸ ਸਮੇਂ ਅਸੀਂ ਵੈਗੀ ਨਾਲ ਖੂਨੀ ਹੋਲੀ ਖੇਡ ਕੇ ਸ਼ਹੀਦੀ ਪਾਉਂਦੇ ਹੋਈਏ ਓਸ ਵੇਲੇ ਸਾਨੂੰ ਇਹ ਖਿਆਲ ਬੇਚੈਨ ਕਰੇ ਕਿ ਕਿਧਰੇ ਸਾਡੀ ਧਰਮ ਭੈਣ ਨੂੰ ਵੈਗੀ ਦੇ ਲਸ਼ਕਰ ਨੇ ਨਾ ਘੇਰ ਲਿਆ ਹੋਵੇ, ਇਸ ਲਈ ਸਾਡੀ ਬੇਨਤੀ ਮੰਨ ਕੇ ਪਟਿਆਲੇ ਜਾਣ ਦੀ ਸਲਾਹ ਪ੍ਰਵਾਨ ਕਰੋ । ਤੁਸੀਂ ਭਰੋਸਾ ਰੱਖੋ ਕਿ ਤੁਹਾਡੇ ਪਿੱਛੋਂ ਭੀ ਖਾਲਸਾ ਜਾਨ ਤੋੜ ਕੇ ਲੜੇਗਾ ਤੇ ਕੋਈ ਅਜਿਹਾ ਕੰਮ ਨਹੀਂ ਕਰੇਗਾ, ਜਿਸ ਕਰਕੇ ਕੌਮ ਦੀ ਹਾਨੀ ਹੋਵੇ ।

ਤਸੱਲੀ ਰੱਖੋ ਕਿ ਕੱਲ੍ਹੁ ਸਵੇਰੇ ਜਦ ਜੰਗ ਦਾ ਪੌਸਾ ਵੱਜਿਆ ਤੇ ਲੜਾਈ ਚਮਕੀ, ਪੰਜ ਹਜ਼ਾਰ ਖਾਲਸਾ ਕੌਮੀ ਅਣਖ ਦੇ ਬਦਲੇ ਟੋਟੇ ਹੋ ਜਾਏਗਾ, ਪਰ ਇਨ੍ਹਾਂ ਵਿਚੋਂ ਇਕ ਭੀ ਜਿਉਂਦੇ ਰਹਿਣ ਲਈ ਪਿੱਛੇ ਮੂੰਹ ਨਹੀਂ ਸੋੜੇਗਾ, ਤੁਹਾਨੂੰ ਪਟਿਆਲੇ ਵਿਚ ਇਹ ਖਬਰ ਪਹੁੰਚ ਜਾਵੇਗੀ ਕਿ ਤੁਹਾਡਾ ਇਕ ਇਕ ਸਿਪਾਹੀ ਦੇਸ਼ ਦੇ ਪਿਆਰ ਦੇ ਨਸ਼ੇ ਵਿਚ ਮਸਤ ਹੋ ਕੇ ਸ਼ਹੀਦ ਹੋ ਗਿਆ ਹੈ ।

ਤੁਸੀਂ ਸੁਣੋਗੇ ਕਿ ਤੁਹਾਡੇ ਸ੍ਰਦਾਰ ਕੌਮੀ ਸ਼ਾਨ ਦੇ ਬਦਲੇ ਪ੍ਰਵਾਨੇ ਵਾਂਗ ਸਦਕੇ ਹੋ ਗਏ। ਤੁਹਾਨੂੰ ਮਲੂਮ ਹੋ ਜਾਏਗਾ ਕਿ ਖਾਲਸੇ ਨੇ ਇਸ ਧਰਮ ਯੁਧ ਵਿਚ, ਇਸ ਕੌਮੀ ਸੁਤੰਤ੍ਰਤਾ ਦੀ ਲੜਾਈ ਵਿਚ ਤੇ ਇਸ ਹੱਕ ਅਤੇ ਸਚਾਈ ਦੇ ਜੰਗ ਵਿਚ ਕੌਮੀ ਸ਼ਾਨ ਨੂੰ ਆਪਣੀ ਜਾਨ ਨਾਲੋਂ ਵਧੀਕ ਪਿਆਰਾ ਸਮਝਿਆ, ਬੜੀ ਦਿੜ੍ਹਤਾ ਨਾਲ ਅੱਗੇ ਵਧ ਕੇ ਗਰਦਨਾਂ ਕਟਵਾਈਆ, ਪਰ ਅਜਿਹਾ ਕੋਈ ਕੰਮ ਉਹਨਾਂ ਨਾਂ ਕੀਤਾ, ਜੋ ਖਾਲਸੇ ਦੀ ਸ਼ਾਨ ਨੂੰ ਨੀਵਾਂ ਕਰਨ ਵਾਲਾ ਹੋਵੇ ।

ਬੀਬੀ ਜੀ! ਜੇ ਕੱਲ੍ਹੁ ਸਾਡੇ ਸਾਰਿਆਂ ਦੇ ਸ਼ਹੀਦ ਹੋ ਜਾਣ ਦੇ ਮਗਰੋਂ ਸਾਡੀਆਂ ਲੋਬਾਂ ਦੇ ਕੋਲੋਂ ਲੰਘਣ ਵਾਲੇ ਕਿਸੇ ਰਾਹੀਂ ਦੀ ਜ਼ਬਾਨੀ ਆਪ ਨੂੰ ਸਾਡਾ ਹਾਲ ਸੁਣਨ ਦਾ ਸਮਾਂ ਮਿਲਿਆ, ਤਾਂ ਤੁਹਾਨੂੰ ਦੱਸਿਆ ਜਾਵੇਗਾ ਕਿ ਤੁਹਾਡੇ ਤਿੰਨ ਹਜ਼ਾਰ ਦੇ ਤਿੰਨ ਹਜ਼ਾਰ ਭਰਾਵਾਂ ਵਿਚੋਂ ਜਿਥੇ ਹਰ ਇਕ ਦੀ ਛਾਤੀ ਗੋਲੀਆਂ ਨਾਲ ਛਾਨਣੀ ਹੋ ਗਈ ਹੈ, ਚੇਹਰੇ ਤੇ ਸਰੀਰ ਦੇ ਹੋਰ ਅੰਗਾਂ ਵਿਚ ਤਲਵਾਰਾਂ, ਭਾਲਿਆਂ ਅਤੇ ਤੀਰਾਂ ਦੇ ਟੋਟੇ ਟੁੱਟ ਕੇ ਰਹਿ ਗਏ ਸਨ, ਉਥੇ ਇਕ ਦੀ ਪਿੱਠ ਤੇ ਵੀ ਫੱਟ ਨਹੀਂ ਸੀ। ਜਿਸ ਦਾ ਭਾਵ ਇਹ ਹੋਵੇਗਾ, ਕਿ ਖਾਲਸੇ ਵਿਚ ਕਮਜ਼ੋਰੀ ਨਹੀਂ ਆਈ। ਕੋਈ ਭੀ ਡਰ ਦਾ ਸ਼ਿਕਾਰ ਨਹੀਂ ਹੋਇਆ। ਹਰ ਇਕ ਸਿਪਾਹੀ ਨੇ ਬੜੀ ਖੁਸ਼ੀ ਨਾਲ ਸ਼ਹੀਦੀ ਪ੍ਰਾਪਤ ਕੀਤੀ ਤੇ ਹਰ ਇੱਕ ਬਹਾਦਰਾਂ ਵਾਂਗ ਮੌਤ ਤੇ ਛਤਹ ਪਾ ਗੁਰਪੁਰੀ ਵਿਚ ਪਹੁੰਚਾ ।”

ਬੀਬੀ ਸਾਹਿਬ ਕੌਰ-ਸ੍ਰਦਾਰ ਸਾਹਿਬ ! ਖਾਲਸਾ ਪੰਥ ਜਹਾਨ ਵਿਚ ਧਰਮ

ਦਾ ਰਾਖਾ, ਸੁਤੰਤ੍ਰਤਾ ਦਾ ਰਾਖਾ ਤੇ ਅਮਨ ਦਾ ਰਾਖਾ ਹੈ, ਇਸ ਪੰਥ ਨੇ ਪਿੱਛਲੇ ਸਮੇਂ ਵਿਚ ਜੋ ਜੋ ਅਚੰਭਤ ਕੰਮ ਕਰ ਵਿਖਾਏ, ਉਨ੍ਹਾਂ ਦਾ ਉਦਾਹਰਨ ਧਰਤੀ ਤੇ ਨਹੀਂ ਮਿਲਦਾ, ਇਸ ਲਈ ਮੈਂ ਜਾਣਦੀ ਹਾਂ ਕਿ ਤੁਸੀਂ ਉਨ੍ਹਾਂ ਸੁਰਭਿਆਂ ਦੀ ਸੰਤਾਨ ਹੋਣ ਦੇ ਕਾਰਨ ਕੋਈ ਅਜਿਹਾ ਕੰਮ ਨਹੀਂ ਕਰ ਸਕਦੇ, ਜੋ ਪੰਥ ਦੀ ਸ਼ਾਨ ਦੇ ਵਿਰੁਧ ਹੋਵੇ। ਜੇ ਤੁਸੀਂ ਸਾਰੇ ਅੱਜ ਪੰਥ ਦੀ ਸ਼ਾਨ ਤੇ ਸੁਤੰਤ੍ਰਤਾ ਲਈ ਸ਼ਹੀਦ ਹੋਣ ਦਾ ਪ੍ਰਣ ਲਿਆ ਹੈ, ਤੇ ਧੀਰਜ ਨਾਲ ਇਸ ਗੱਲ ਦਾ ਨਿਰਨਾ ਕਰ ਲਿਆ ਹੈ, ਕਿ ਸਾਡੀਆਂ ਇਹ ਅੱਖਾਂ ਗੁਰੂ ਸਾਹਿਬ ਦੀ ਬਖਸ਼ੀ ਪਟਿਆਲਾ ਰਿਆਸਤ ਨੂੰ ਦੂਸਰਿਆਂ ਦੇ ਹੱਥਾਂ ਵਿਚ ਜਾਂਦੀ ਨਾ ਵੇਖ ਸਕਣਗੀਆਂ ਤਾਂ ਤੁਹਾਡਾ ਇਹ ਪ੍ਰਣ ਮੁਬਾਰਕ ਹੈ। ਤੁਹਾਡੇ ਕੋਲੋਂ ਮੁਲਕ ਅਤੇ ਪੰਥ ਏਸੇ ਗੱਲ ਦੀ ਆਸ ਕਰਦਾ ਹੈ :

**ਸੁਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ ॥**

**ਪੁਰਜਾ ਪੁਰਜਾ ਕਟ ਮਰੈ ਕਬਹੂੰ ਨਾ ਛਾਡੇ ਖੇਤ ॥**

ਸ੍ਰਦਾਰ ਜੀ! ਮੈਂ ਇਹ ਮੰਨ ਲੈਂਦੀ ਹਾਂ ਕਿ ਆਪ ਜਿੱਡੇ ਹੌਸਲੇ ਨਾਲ ਮੈਂ ਨਹੀਂ ਲੜ ਸਕਦੀ। ਇਹ ਹੋ ਸਕਦਾ ਹੈ ਕਿ ਮੇਰੀ ਤਲਵਾਰ ਐਨੇ ਵੈਰੀਆਂ ਦੇ ਭਾਰ ਤੋਂ ਧਰਤੀ ਨੂੰ ਹੌਲਾ ਨਾ ਕਰ ਸਕੇ, ਜਿੰਨੀ ਤੁਹਾਡੇ ਵਿਚੋਂ ਕਿਸੇ ਦੀ ਤਲਵਾਰ ਕਰ ਸਕਦੀ ਹੈ, ਪਰ ਆਪ ਜਾਣਦੇ ਹੋ ਕਿ ਮੈਨੂੰ ਇਕ ਸਿੰਘਣੀ ਦੀ ਕੁਝੋਂ ਜੰਮਣ ਦਾ ਮਾਣ ਹੈ। ਮੈਂ ਵੀ ਇਕ ਅੰਮ੍ਰਿਤਯਾਰੀ ਮਾਤਾ ਦਾ ਦੁਧ ਪੀਤਾ ਹੈ, ਤੇ ਮੈਨੂੰ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਲੈਣ ਦਾ ਮਾਣ ਪ੍ਰਾਪਤ ਹੈ। ਮੈਂ ਭੀ ਖੰਡੇ ਦਾ ਅੰਮ੍ਰਿਤ ਛੱਕਿਆ ਹੋਇਆ ਹੈ। ਮੇਰੇ ਸੀਨੇ ਵਿਚ ਭੀ ਦਿਲ ਹੈ, ਜਿਸ ਵਿਚ ਕੌਮੀ ਦਰਦ ਹੈ; ਮੇਰੇ ਸਿਰ ਵਿਚ ਭੀ ਦਿਮਾਗ ਹੈ ਜੋ ਹਾਣ ਲਾਭ ਨੂੰ ਸੋਚ ਸਕਦਾ ਹੈ।

ਇਹ ਕਦੀ ਨਹੀਂ ਹੋ ਸਕਦਾ ਕਿ ਭਰਾ ਤਾਂ ਮੁਲਕ ਅਤੇ ਕੌਮ ਦੀ ਸੁਤੰਤ੍ਰਤਾ ਲਈ ਪ੍ਰਵਾਨੇ ਵਾਂਗ ਸਦਕੇ ਹੋਣ ਲਈ ਸ਼ਹੀਦੀ ਗਾਨੇ ਹੱਥੀਂ ਬੰਨ੍ਹ ਕੇ ਲੜਾਈ ਦੇ ਮੈਦਾਨ ਵਿਚ ਖੜੋਤੇ ਹੋਣ ਤੇ ਉਹਨਾਂ ਦੀ ਭੈਣ ਸ਼ਾਹੀ ਮਹੱਲਾਂ ਵਿਚ ਜਾ ਬੈਠੇ।

ਕੀ ਇਹ ਯੋਗ ਹੈ ਕਿ ਪੰਜ ਹਜ਼ਾਰ ਦਾ ਪੰਜ ਹਜ਼ਾਰ ਵੀਰ ਤਾਂ ਧਰਮ, ਪੰਥ, ਮੁਲਕ ਅਤੇ ਸੁਤੰਤ੍ਰਤਾ ਲਈ ਟੋਟੇ ਟੋਟੇ ਹੋ ਕੇ ਮੈਦਾਨ ਵਿਚ ਆਪਣੇ ਲਈ ਘਰ ਬਣਾ ਲਵੇ ਤੇ ਭੈਣ ਕੌਮ ਅਤੇ ਮੁਲਕ ਦੇ ਜੀਵਨ ਅਤੇ ਮੌਤ ਦਾ ਨਿਰਣਾ ਕਰਨ ਵਾਲੇ ਜੰਗ ਤੋਂ ਜਾਨ ਬਚਾਉਣ ਲਈ ਘਰ ਚਲੀ ਜਾਵੇ? ਇਹ ਅਯੋਗ ਹੈ! ਅਨਹੋਣੀ ਹੈ ਤੇ ਘੱਟ ਤੋਂ ਘੱਟ ਸਾਹਿਬ ਕੌਰ ਲਈ ਅਸੰਭਵ ਹੈ।

ਤੁਸੀਂ ਸਿੱਖ ਤਾਗੀਖ ਨੂੰ ਦੇਖੋ ਜਦ ਭੀ ਪੰਥ ਤੇ ਬਿਪਤਾ ਪਈ, ਓਸੇ ਸਮੇਂ ਸਿੱਖ ਦੇਵੀਆਂ ਨੇ ਘਰਾਂ ਤੇ ਰਣਾ ਵਿਚ ਹਰ ਸਮੇਂ ਆਪ ਨੇ ਮਰਦਾਂ ਦੀ ਮਦਦ ਕੀਤੀ ਤੇ ਧਰਮ, ਕੌਮ ਅਤੇ ਮੁਲਕ ਦੀ ਖਾਤਰ ਕਿਸੇ ਤਰ੍ਹਾਂ ਦੀ ਕੁਰਬਾਨੀ ਕਰਨ ਤੋਂ ਪਿੱਛੇ

ਨਹੀਂ ਰਹੀਆਂ । ਇਸ ਲਈ ਸਾਹਿਬ ਕੌਰ ਇਹ ਨਹੀਂ ਸਹਾਰ ਸਕਦੀ, ਕਿ ਉਸ ਦੇ ਭਰਾ ਤਾਂ ਸ਼ਹੀਦੀ ਬਾਟੇ ਛੱਕਣ ਤੇ ਉਹ ਪਿੱਛੇ ਬੈਠੀ ਦੇਖਦੀ ਰਹੇ ।

ਜਿਸ ਦਲੇਗੀ ਅਤੇ ਉੱਚ ਭਾਵ ਨਾਲ ਆਪ ਨੇ ਆਪਣੇ ਲਈ ਸ਼ਹੀਦੀ ਦਾ ਰਾਹ ਸੋਚਿਆ ਹੈ ਤੇ ਉਸੇ ਵੱਡੇ ਹੋਸਲੇ, ਉੱਚ ਖਿਆਲ ਅਤੇ ਵੱਡੇ ਦਿਲ ਨਾਲ ਆਗਿਆ ਦਿਓ ਕਿ ਜਿਸ ਤਰ੍ਹਾਂ ਮੈਂ ਅੱਜ ਤੁਹਾਡੇ ਨਾਲ ਰਹੀ ਹਾਂ, ਕੱਲ ਦੇ ਜੰਗ ਵਿਚ ਭੀ ਤੁਹਾਡਾ ਸਾਬ ਦੇ ਸਕਾਂ ਤੇ ਜੇ ਸਮਾਂ ਆ ਜਾਏ ਤਾਂ ਤੁਹਾਡੇ ਨਾਲ ਨਾਲ ਜੰਗ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਗੋਦੀ ਵਿਚ ਚਲੀ ਜਾਵਾਂ ।

ਪਟਿਆਲੇ ਵਿਚ ਰਾਜਾ ਸਾਹਿਬ ਸਿੰਘ ਜੀ ਬੈਠੇ ਹਨ, ਉਹ ਉਥੋਂ ਦਾ ਪ੍ਰਬੰਧ ਕਰ ਲੈਣਗੇ । ਮੈਂ ਤੁਹਾਨੂੰ ਲੜਾਈ ਦੇ ਮੈਦਾਨ ਵਿਚ ਛੱਡ ਕੇ ਪਟਿਆਲੇ ਕਿਸੇ ਤਰ੍ਹਾਂ ਨਹੀਂ ਜਾ ਸਕਦੀ ।

ਸਰਦਾਰ ਜੋਧ ਸਿੰਘ ਜੀ-ਸ਼ਾਬਾਸ਼ ! ਸ਼ਾਬਾਸ਼ !! ਬੀਬੀ ਸਾਹਿਬ ਸ਼ਾਬਾਸ਼ !!! ਤੁਹਾਡੀ ਦੇਸ਼ ਭਰਤੀ ਤੇ ਕੌਮੀ ਪਿਆਰ ਮੰਨੀ ਹੋਈ ਗੱਲ ਹੈ । ਵਾਹਿਗੁਰੂ ਨੇ ਜੋ ਮਹਿਸੂਸ ਕਰਨ ਵਾਲਾ ਦਿਲ ਤੁਹਾਨੂੰ ਬਖਸ਼ਿਆ ਹੈ, ਉਹ ਬਹੁਤ ਥੋੜ੍ਹੇ ਆਦਮੀਆਂ ਨੂੰ ਮਿਲਿਆ ਹੈ । ਆਪ ਨੇ ਜਿਸ ਤਰ੍ਹਾਂ ਅੱਜ ਤਲਵਾਰ ਚਲਾਈ ਤੇ ਨਿਰਾਸ ਫੌਜ ਦਾ ਹੋਸਲਾ ਬਨਵਾਇਆ, ਉਸ ਤੋਂ ਸਾਰੇ ਦੰਦਾਂ ਵਿਚ ਉੱਗਲਾਂ ਟੁੱਕਦੇ ਹਨ, ਪਰ ਇਸ ਗੱਲ ਦਾ ਇਲਾਜ ਕੀ ਹੈ, ਕਿ ਵੈਰੀ ਦੇ ਕੋਲ ਫੌਜ ਬਹੁਤ ਵਧੀਕ ਹੈ, ਅਜੇਹੀ ਹਾਲਤ ਵਿਚ ਤੁਸੀਂ ਇਥੇ ਕੀ ਕਰੋਗੇ ?

ਸਾਹਿਬ ਕੌਰ-(ਇਕ ਮਿੰਟ ਸੋਚ ਕੇ) ਇਹ ਠੀਕ ਹੈ ਕਿ ਸਾਡੇ ਕੋਲ ਨਾ ਵੈਰੀ ਜਿੰਨੀ ਟਿੱਢੀ ਦਲ ਫੌਜ ਹੈ ਤੇ ਨਾ ਹੀ ਜੰਗ ਦਾ ਸਾਮਾਨ, ਅਜੇਹੀ ਹਾਲਤ ਵਿਚ ਵੈਰੀ ਨਾਲ ਲੜਾਈ ਕਰਕੇ ਜਿੱਤਣਾ ਕਠਨ ਜਾਪਦਾ ਹੈ, ਪਰ ਇਕ ਗੱਲ ਹੈ ਜਿਸ ਦੇ ਨਾਲ ਅਸੀਂ ਹੁਣ ਭੀ ਕਾਮਯਾਬ ਹੋ ਸਕਦੇ ਹਾਂ ।

ਸਰਦਾਰ ਦੀਪ ਸਿੰਘ-ਉਹ ਕਿਸ ਤਰ੍ਹਾਂ ?

ਸਾਹਿਬ ਕੌਰ-“ਜੋਰ ਨਾ ਜੁਗਤੀ ਛੁਟੈ ਸੰਸਾਰ ।”

ਸਰਦਾਰ ਬੀਰ ਸਿੰਘ-ਤੁਸੀਂ ਆਪਣਾ ਖਿਆਲ ਸਾਫ਼ ਸਾਫ਼ ਦਸੋ ।

ਸਾਹਿਬ ਕੌਰ-ਮੇਰਾ ਮਤਲਬ ਹੈ ਇਹ ਹੈ ਕਿ ਜੋ ਗੱਲ ਜੋਰ ਨਾਲ ਨਹੀਂ ਹੋ ਸਕਦੀ, ਉਹ ਅਕਲ ਅਤੇ ਤਦਬੀਰ ਨਾਲ ਹੋ ਸਕਦੀ ਹੈ; ਗੁਰੂ ਸਾਹਿਬ ਨੇ ਠੀਕ ਫਰਮਾਇਆ ਹੈ ਯ

**ਜੋਰ ਨਾ ਜੁਗਤੀ ਛੁਟੈ ਸੰਸਾਰ ॥**

ਕਿਉਂਕਿ ਕਮਾਨ ਦਾ ਛੱਡਿਆ ਹੋਇਆ ਤੀਰ ਕਿਸੇ ਨੂੰ ਮਾਰੇ, ਨਾ ਮਾਰੇ, ਪਰ ਸਿਆਣੇ ਦੀ ਚਲੀ ਹੋਈ ਚਾਲ ਰਾਜੇ ਸਣੇ ਮੁਲਕ ਦਾ ਤਖਤਾ ਉਲਟਾ ਕੇ ਰੱਖ

ਦੇਂਦੀ ਹੈ ।

ਸਰਦਾਰ ਬੀਰ ਸਿੰਘ-ਜੇ ਕੋਈ ਅਜਿਹਾ ਰਸਤਾ ਤੁਸੀਂ ਦੱਸ ਸਕੋ ਤਾਂ ਸਾਡੇ ਧੰਨ ਭਾਗ !

ਸਾਹਿਬ ਕੌਰ-(ਮੱਥੇ ਤੇ ਚਾਰ ਉੱਗਲੀਆਂ ਰੱਖ ਕੇ ਤੇ ਸੋਚ ਕੇ) ਅੱਜ ਦੇ ਜੰਗ ਦੀ ਆਸ ਵਿਹੁੱਧ ਸਖਤੀ ਤੇ ਵੈਗੀ ਦੇ ਛਕੇ ਛੁਡਾ ਦਿੱਤੇ ਹਨ । ਉਹ ਬੜੇ ਥਕ ਟੁੱਟ ਕੇ ਆਪਣੇ ਡੇਰਿਆਂ ਵਿਚ ਬੇਸੁਰਤ ਪਏ ਹਨ । ਜੇ ਰਾਤ ਨੂੰ ਛਾਪਾ ਮਾਰਿਆ ਜਾਵੇ ਤਾਂ ਦੁਸ਼ਮਣ ਲਈ “ਨਾ ਨੱਸਣ ਤੇ ਨਾ ਰਹਿਣ ਨੂੰ ਥਾਂ ਵਾਲੀ ਗੱਲ ਹੋ ਜਾਏਗੀ ।”

ਸਾਰੇ ਸਰਦਾਰਾਂ ਨੇ ਸਿਰ ਝੁਕਾ ਕੇ ਬੀਬੀ ਸਾਹਿਬ ਕੌਰ ਵੱਲ ਵੇਖਿਆ ਤੇ ਇਸ ਸਲਾਹ ਨੂੰ ਗੁਣਕਾਰੀ ਜਾਣ ਕੇ ਹਰ ਇਕ ਨੇ ਪਸੰਦ ਕੀਤਾ ਤੇ ਪ੍ਰੇਚਤਾ ਕੀਤੀ ।

### ਅੰਤਮ ਜੰਗ :

ਬਾਕੀ ਨ ਮੈਂ ਰਹੂੰ ਨ ਮੇਰੀ ਆਰਜ਼ੂ ਰਹੇ ।

ਉਸ ਹਸ਼ਰ ਕੇ ਮੈਦਾਂ ਮੈਂ ਮੇਰੀ ਆਬਹੂ ਰਹੇ ।

ਅੱਧੀ ਰਾਤ ਦਾ ਸਮਾਂ ਸੀ, ਅਚਣਚੇਤ ਨਗਾਰੇ ਦੀ ਚੋਟ ਨਾਲ ਲੜਾਈ ਦਾ ਮੈਦਾਨ ਗੂੰਜ ਉੱਠਿਆ । ਜੈਕਾਰੇ ਬੱਦਲ ਵਾਂਗ ਗੱਜੇ । ਤਲਵਾਰਾਂ ਬਿਜਲੀ ਵਾਂਗ ਚਮਕੀਆਂ ਤੇ ਸਾਹਿਬ ਕੌਰ ਦੀ ਫੌਜ ਦਰਿਆ ਦੀਆਂ ਛੱਲਾਂ ਵਾਂਗ ਅੱਗੇ ਵਧੀ । ਵੈਗੀ ਦੇ ਦਿਲ ਕੰਬੇ ਅਤੇ ਸਹਿਮ ਗਏ । ਉਹਨਾਂ ਤੇ ਨਿਰਾਸਤਾ ਕਾਲੀ ਘਟਾ ਵਾਂਗ ਛਾਂ ਗਈ । ਹਿੰਮਤ ਨੇ ਜਵਾਬ ਦੇ ਦਿੱਤਾ । ਅੱਗੇ ਵਧੇ ਤਾਂ ਖਾਲਸੇ ਦੀ ਚਮਕਦੀ ਤਲਵਾਰ ਨੇ ਵੱਚ ਕੇ ਰੱਖ ਦਿੱਤਾ । ਪਿੱਛੇ ਮੁੜੇ ਤਾਂ ਖਾਲਸੇ ਨੂੰ ਸਿਰ ਤੇ ਡਿੱਠਾ । ਡਿੱਗੇ ਤਾਂ ਨੇਜਿਆਂ ਦਾ ਨਿਸ਼ਾਨਾ ਬਣੇ । ਸੂਰਜ ਚੜ੍ਹਨ ਤਕ ਲੜਾਈ ਦਾ ਜ਼ੋਰ ਰਿਹਾ । ਮਰਹੱਟੇ ਖੁਬ ਦਿਲ ਖੋਲ ਕੇ ਲੜੇ । ਉੱਠੇ, ਡਿੱਗੇ ਤੇ ਫੇਰ ਉੱਠਨ ਦਾ ਉਪਰਾਲਾ ਕਰਨ ਲੱਗੇ । ਅੰਟਾ ਰਾਓ ਇਕ ਪਾਸੇ ਨੱਸਾ ਨੱਸਾ ਲਸ਼ਕਰ ਨੂੰ ਧੀਰਜ ਦੇ ਰਿਹਾ ਸੀ ਤੇ ਲਛਮਨ ਰਾਓ ਦੂਜੇ ਪਾਸੇ ਲੜਨ ਲਈ ਜੋਸ਼ ਦਿਵਾ ਰਿਹਾ ਸੀ, ਪਰ ਖਾਲਸੇ ਦੇ ਵੈਗੀ ਨੂੰ ਕਿਧਰੇ ਭੀ ਹਿੰਮਤ ਨਾਲ ਖੜ੍ਹੋਣ ਦੀ ਵੇਹਲ ਨਾ ਦਿੱਤੀ ।

ਲਛਮਨ ਰਾਓ ਨੇ ਮੈਦਾਨ ਹੱਥੋਂ ਜਾਂਦਾ ਡਿੱਠਾ ਤੇ ਹੋਣ ਵਾਲੀ ਹਾਰ ਅਤੇ ਸ਼ਰਮਿੰਦਰੀ ਤੋਂ ਡਰਦੇ ਮਰਹੱਟਿਆਂ ਨੂੰ ਵੰਗਾਰ ਕੇ ਕਿਹਾ :

“ਬਹਾਦਰੋ ! ਤੁਸੀਂ ਉਨ੍ਹਾਂ ਸੂਰਬੀਰਾਂ ਦੀ ਸੰਤਾਨ ਹੋ ਜਿਨ੍ਹਾਂ ਨੇ ‘ਹਾਰ’ ਦਾ ਸ਼ਬਦ ਕਦੀ ਕੰਨੀ ਵੀ ਨਹੀਂ ਸੁਣਿਆ ਸੀ। ਤੁਸੀਂ ਵੱਡੇ ਬਹਾਦਰਾਂ ਨੂੰ ਚਲੋ ਚਬਵਾਏ। ਸਾਰਾ ਜਹਾਨ ਤੁਹਾਡੀ ਬਹਾਦਰੀ ਮੰਨਦਾ ਹੈ। ਅੱਜ ਤੁਸਾਂ ਆਪਣੇ

ਮਰਹੱਟਾ ਨਾਮ ਦੀ ਲਾਜ ਰੱਖਣੀ ਹੋਵੇਗੀ। ਤੁਸੀਂ ਮਰਹੱਟਾ (ਮਰ + ਹਟਾ = ਮਰ ਕੇ ਪਿੱਛੇ ਹਟਨ ਵਾਲੇ) ਹੋ। ਜੀਉਂਦੇ ਜੀ ਮੈਦਾਨੋਂ ਹਟਣਾ ਤੁਹਾਡੇ ਲਈ ਸੌਂਹ ਹੈ। ਚੇਤੇ ਰੱਖੋ! ਤੁਸੀਂ ਆਪਣੇ ਵਤਨੋਂ ਅੈਨੀ ਦੂਰ ਆ ਗਏ ਹੋ ਕਿ ਏਥੋਂ ਨੱਸ ਕੇ ਜੀਉਂਦੇ ਘਰ ਪਹੁੰਚਣਾ ਕਠਨ ਹੈ। ਇਸ ਲਈ ਸਾਡੀ ਕਿਸਮਤ ਵਿਚ ਮਰਨਾ ਹੀ ਲਿਖਿਆ ਹੈ ਤਾਂ ਆਓ ਮਰਦਾਂ ਵਾਂਗ ਮਗੀਏ।”

ਇਹ ਕਹਿ ਕੇ ਲਛਮਨ ਰਾਓ ਨੇ ਮੁਰਦਾ-ਦਿਲ ਮਰਹੱਟਿਆਂ ਨੂੰ ਹੌਸਲਾ ਦਿੱਤਾ। ਆਪ ਨੇ ਪਿਓ ਦਾਦੇ ਦੇ ਨਾਂ ਤੇ, ਆਪਣੀ ਕੰਮ ਦੇ ਨਾ ਤੇ, ਮਹਾਰਾਜਾ ਸ਼ਿਵਾ ਜੀ ਦੇ ਨਾਂ ਤੇ ਇਕ ਵਾਰੀ ਫਿਰ ਇਕੱਠੇ ਹੋ ਕੇ ਅੰਤਲੀ ਵਾਰ ਕਿਸਮਤ ਪਰਖਣੀ ਚਾਹੀ। ਖਿਝ ਕੇ ਇਸ ਤਰ੍ਹਾਂ ਖਾਲਸੇ ਤੇ ਹੱਲਾ ਕੀਤਾ; ਜਿਸ ਤਰ੍ਹਾਂ ਫੱਟੜ ਸ਼ੇਰ ਆਪਣੇ ਸ਼ਿਕਾਰੀ ਤੇ ਪੈਂਦਾ ਹੈ।

ਸਾਹਿਬ ਕੌਰ ਨੇ ਵੈਰੀ ਨੂੰ ਇਸ ਤਰ੍ਹਾਂ ਭਿਆਨਕ ਗੱਲਾਂ ਕਰਦਿਆਂ ਵੇਖ ਕੇ ਆਖਿਆ ਕਿ ਖਾਲਸਾ ਜੀ! ਤੁਸੀਂ ਇਸ ਤੋਂ ਪਹਿਲਾਂ ਸੈਂਕੜੇ ਮੈਦਾਨ ਮਾਰੇ ਤੇ ਹਜ਼ਾਰਾਂ ਜਿੱਤੇ, ਪਰ ਚੇਤੇ ਰੱਖੋ ਕਿ ਅੱਜ ਦੀ ਲੜਾਈ ਖਾਸ ਢੰਗ ਦੀ ਲੜਾਈ ਹੈ। ਜੇ ਤੁਸੀਂ ਸਿਪਾਹੀ-ਪੁਣੇ ਵਿਚ ਅਦੁੱਤੀ ਹੋ ਤਾਂ ਮਰਹੱਟੇ ਭੀ ਲੜਾਈ ਵਿਚ ਬੇਮਿਸਾਲ ਮੰਨੇ ਜਾ ਚੁੱਕੇ ਹਨ।

ਅੱਜ ਦੇ ਬਹਾਦਰ ਕੌਮਾਂ ਦੀ ਜੰਗ ਹੈ, ਅੱਜ ਦੇ ਲੜਾਕੀਆਂ ਜਾਤਾਂ ਦੀ ਲੜਾਈ ਹੈ ਤੇ ਅੱਜ ਹਿੰਦੁਸਤਾਨ ਦੀਆਂ ਦੇ ਸਿਪਾਹੀ ਗੁਣਾਂ ਨਾਲ ਭਰਪੂਰ ਕੌਮਾਂ ਦੀ ਆਪਸ ਵਿਚ ਲੱਗ ਗਈ ਹੈ। ਇਸ ਲਈ ਸੱਚੀ ਬਹਾਦਰੀ ਦਾ ਨਿਰਨਾ ਕਰਨ ਵਾਲੀ ਅੱਜ ਦੀ ਲੜਾਈ ਹੈ। ਜੇ ਹੁਣ ਜਿੱਤਿਆ ਉਹ ਬਹਾਦਰ ਅਖਵਾਣ ਦਾ ਅਧਿਕਾਰੀ ਹੋਵੇਗਾ।

ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਪੁੱਤਰੋ! ਤੁਸੀਂ ਤੋਪਾਂ ਦੇ ਗੋਲਿਆਂ ਦੀ ਆਵਾਜ਼ ਵਿਚ ਉਤਪੰਨ ਹੋਏ, ਤੁਸੀਂ ਬੰਡੇ ਦੀ ਗੁਜੜੀ ਲਈ, ਨੇਜ਼ਿਆਂ ਦੀ ਛਾਂ ਵਿਚ ਪਲੇ, ਤਲਵਾਰਾਂ ਦੀਆਂ ਤੇਜ਼ ਧਾਰਾਂ ਹੇਠ ਵਧੇ ਫੁਲੇ ਤੇ ਢਾਲਾਂ ਦੇ ਝੂਲੇ ਝੂਲੇ, ਫਿਰ ਤੁਹਾਨੂੰ ਕੇਹੜੀ ਗੱਲ ਦਾ ਡਰ ਹੋ ਸਕਦਾ ਹੈ?

ਉਹ ਵੇਖੋ ਤੁਹਾਡੇ ਸਾਹਮਣੇ ਵੈਰੀ ਸਮੁੰਦਰ ਵਾਂਗ ਵਧਦਾ ਚਲਿਆ ਆ ਰਿਗਾ ਹੈ। ਉਠੋ, ਉਸ ਦੇ ਰਾਹ ਵਿਚ ਖੜ੍ਹੇ ਜਾਓ, ਤੇ ਵੈਰੀ ਲਈ ਇਕ ਪੈਰ ਵਧਾਣਾ ਭੀ ਕਠਨ ਕਰ ਦਿਓ, ਤੇ ਉਸ ਦੀ ਫੌਜੀ ਤਾਕਤ ਦੇ ਹੰਕਾਰ ਨੂੰ ਇਸ ਤਰ੍ਹਾਂ ਚਿਕਨਾਚੂਰ ਕਰੋ ਕਿ ਅਗੋਂ ਫੇਰ ਕਦੀ ਪੰਜਾਬ ਵੱਲ ਆਉਣ ਦਾ ਹੰਕਾਰ ਨਾ ਕਰ ਸਕਣ।

ਸਾਹਿਬ ਕੌਰ ਦੇ ਇਸ ਕਥਨ ਤੋਂ ਖਾਲਸਾ ਬਹਾਦਰ ਭੁਖੇ ਸ਼ੇਰਾਂ ਵਾਂਗ ਗੱਜਦੇ

ਵੈਗੀ ਤੇ ਜਾ ਪਏ, ਇਕ ਘੰਟੇ ਦੀ ਲੜਾਈ ਨੇ ਵੈਗੀ ਦਾ ਦੋ ਤਿਹਾਈ ਹਿੱਸਾ ਮੁਕਾ ਦਿੱਤਾ। ਮਰਹੱਟਾ ਫੌਜ ਦੇ ਪੈਰ ਉੱਖੜ ਗਏ, ਤੇ ਕਰਨਾਲ ਵੱਲ ਮੂੰਹ ਕਰਕੇ ਨੱਸਣ ਲੱਗੀ। ਲਛਮਨ ਰਾਓ ਤੇ ਅੰਟਾ ਰਾਓ ਨੂੰ ਭੀ ਸੁੱਖ ਨੱਸਣ ਵਿਚ ਹੀ ਦਿੱਸੀ।

ਜਿੱਤ ਸਾਹਿਬ ਕੌਰ ਦੀ ਹੋਈ ।

ਸਾਹਿਬ ਕੌਰ ਦਾ ਦਲ ਰਣਜੀਤ ਨਗਾਰਾ ਵਜਾਉਂਦਾ ਪਟਿਆਲੇ ਵਿਚ ਵੜਿਆ ।

ਇਸ ਤਰ੍ਹਾਂ ਸਾਹਿਬ ਕੌਰ ਦੀ ਸੂਰਮਤਾ, ਦਾਨਾਈ ਅਤੇ ਦਲੇਰੀ ਨਾਲ ਰਿਆਸਤ ਵੈਗੀ ਦੇ ਹੱਥਾਂ ਵਾਲ ਵਾਲ ਬਚ ਗਈ ।

ਮੀਂਹ ਵੱਸਣ ਦੇ ਉਪ੍ਰੰਤ ਜਦ ਨੀਲੇ ਅਕਾਸ਼ ਪੁਰ, ਤਾਰੇ ਚਮਕੀਲੇ ਮੋਤੀਆਂ ਵਾਂਗ ਝਿਲ ਮਿਲ ਕਰ ਰਹੇ ਹੋਣ ਤੋਂ ਪਿਛੋਂ ਜਦ ਸ਼ਫਕ ਦੀ ਲਾਲੀ ਆਪਣੀ ਸੁੰਦਰਤਾ ਨਾਲ ਜਹਾਨ ਦੇ ਲੋਕਾਂ ਨੂੰ ਹੈਰਾਨ ਕਰ ਰਹੀ ਹੋਵੇ, ਅੱਜ ਭੀ ਮਰਦਾਨਪੁਰ ਦੇ ਮੈਦਾਨ ਵਿਚ ਸਾਹਿਬ ਕੌਰ ਦੇ ਪੰਥਕ ਪਿਆਰ, ਦੇਸ਼ ਪਿਆਰ, ਵੱਡੇ ਹੌਸਲੇ, ਅਕਲਮੰਦੀ, ਜਹਾਨ ਰਾਨੀ ਤੇ ਜਹਾਨ ਬਾਨੀ ਦੇ ਜੈਕਾਰੇ ਤੇ ਨਾਹਰੇ ਸੁਣਾਈ ਦੇਂਦੇ ਹਨ ।

## ਦੀਪ ਕੌਰ

“ਧਰ ਪਈਏ ਧਰਮ ਨਾ ਛੋਡੀਏ”

ਮਾਝੇ ਦੀ ਸੰਗਤ ਅਨੰਦਪੁਰ ਜਾਣ ਲਈ ਤਿਆਰ ਹੋਈ, ਤਾਂ ਜੋ ਗੁਰੂ ਸਾਹਿਬ ਦੇ ਚਰਨਾਂ ਵਿਚ ਹਾਜ਼ਰ ਹੋ ਕੇ ਆਤਮਕ ਲਾਭ ਪ੍ਰਾਪਤ ਹੋਵੇ, ਤੇ ਜੇ ਸਮਾਂ ਆ ਜਾਵੇ ਤਾਂ ਗੁਰੂ ਸਾਹਿਬ ਦੇ ਹੁਕਮ ਨਾਲ ਆਪਣਾ ਤਨ, ਮਨ ਤੇ ਧਨ ਰੱਬ ਦੇ ਨਾਮ ਤੇ ਲਾ ਦੇਵੇ।

ਇਹ ਜੱਥਾ ਰਸਤੇ ਵਿਚ ਸ਼ਬਦ ਕੀਰਤਨ, ਕਥਾ ਤੇ ਵਖਿਆਨ ਦੁਆਰਾ ਸਿੱਖ ਧਰਮ ਦਾ ਪ੍ਰਚਾਰ ਕਰਦਾ ਲੋਕਾਂ ਨੂੰ ਸ਼ੁਭ ਸਿੱਖਯਾ ਦੇਂਦਾ ਕੂਚ ਕਰਨ ਲੱਗਾ। ਜਿਥੇ ਜੱਥਾ ਉੱਤਰਦਾ ਉਥੋਂ ਦੇ ਆਲੇ ਦੁਆਲੇ ਦੇ ਵਸਨੀਕ ਪ੍ਰਵਾਨਿਆਂ ਵਾਂਗ ਦਰਸ਼ਨਾਂ ਲਈ ਪੁੱਜਦੇ ਤੇ ਆਤਮਿਕ ਲਾਭ ਉੱਠਾ ਤੇ ਚੜ੍ਹਦੀਆਂ ਕਲਾਂ ਵਿਚ ਹੋ ਇਕ ਨਵਾਂ ਜੀਵਨ ਲੈ ਕੇ ਮੁੜ ਜਾਂਦੇ ਸਨ। ੩੪੯

ਇਕ ਦਿਨ, ਏਹ ਜੱਥਾਤਲਬਨੇਨਾਮੀ ਇਕ ਛੋਟੇ ਜਿਹੇ ਪਿੰਡ ਦੇ ਕੋਲੋਂ ਲੰਘ ਰਿਹਾ ਸੀ। ਇਥੇ ਸਿੱਖਾਂ ਦੀ ਵਸੋਂ ਨਹੀਂ ਸੀ। ਪਿੰਡ ਵਾਲਿਆਂ ਨੇ ਭੀ ਜਥੇ ਦੀ ਆਉਂਦ ਸੁਣੀ, ਪਰ ਏਥੋਂ ਦੇ ਲੋਕ ਸਮੇਂ ਦੇ ਹਾਕਮ ਦੇ ਰੋਅਬ ਤੇ ਦਬਾਅ ਨੇ ਐਨੇ ਭੈ ਭੀਤ ਕਰ ਦਿਤੇ ਸਨ, ਕਿ ਉਹਨਾਂ ਨੂੰ ਹੌਸਲਾ ਨਾ ਪਿਆ ਕਿ ਉਹ ਜਥੇ ਦੀ ਸੇਵਾ ਕਰ ਕੇ ਲਾਹਾ ਖੱਟਣ। ਇਸ ਪਿੰਡ ਵਿਚ ਕੇਵਲ ਇੱਕ ਹੀ ‘ਰੂਹ’ ਸੀ ਜਿਸ ਨੇ ਰੱਬ ਦੀ ਅਵਾਜ਼ ਨੂੰ ਸੁਣਿਆ ਤੇ ਸੇਵਾ ਦਾ ਚਾਅ ਤੇ ਪ੍ਰੇਮ ਦੇ ਉਮਾਹ ਵਿਚ ਘਰੋਂ ਚਲ ਪਈ, ਜਿਸ ਦਾ ਨਾਮ ਬੀਬੀ ਦੀਪ ਕੌਰ ਸੀ।

ਦੀਪ ਕੌਰ ਦੀ ਉਮਰ ਮਸਾਂ ਵੀਹਾਂ ਵਰਿਹਾਂ ਦੀ ਹੋਵੇਗੀ। ਸੱਸ ਤੇ ਸੌਹਰਾ ਮਰ ਚੁੱਕੇ ਸਨ, ਪਤੀ ਘਰ ਨਹੀਂ ਸੀ, ਇਕੱਲੀ ਸੀ, ਪਰ ਅਜੇਹੇ ਸੁੰਦਰ ਅੰਸਰ ਭੀ ਘੜੀ ਮੁੜੀ ਮਿਲਨੇ ਕਠਨ ਸਨ। ਇਸ ਲਈ ਆਤਮਕ ਲਾਹਾ ਲੈਣ ਲਈ ਸੜਕ ਤੇ ਆ ਬੈਠੀ ਤੇ ਬਹੁਤ ਬੇਸਬਰੀ ਹੋ ਕੇ ਜਥੇ ਦੀ ਉੱਡੀਕ ਕਰਨ ਲੱਗੀ। ਇਸ ਨੂੰ ਰਸਤੇ ਵਿਚ ਬੈਠੇ ਬਹੁਤ ਚਿਰ ਨਹੀਂ ਬੀਤਿਆ ਸੀ, ਕਿ ਜਿਧੋਂ ਜਥੇ ਨੇ ਆਉਣਾ ਸੀ, ਉਸ ਪਾਸਿਓਂ ਮਿੱਟੀ ਘੱਟਾ ਉੱਡਦਾ ਦਿਸਿਆ। ਦੀਪ ਕੌਰ ਦੀਆਂ ਖੁਸ਼ੀਆਂ ਦੀ ਕੋਈ ਹੱਦ ਨਹੀਂ ਰਹੀ। ਉਸ ਦਾ ਦਿਲ ਪਿਆਰ ਨਾਲ ਉੱਛਲਨ ਲੱਗਾ। ਰੱਬ ਦੇ ਰਾਹ ਤੇ ਮਰ ਮਿਟਨ ਵਾਲਿਆਂ ਦੇ ਦਰਸ਼ਨਾਂ ਦੀ ਚਾਹ ਨੇ ਉਸ ਦੇ ਚੇਹਰੇ ਤੇ ਇਕ ਖਾਸ ਲਾਲੀ ਅਤੇ ਤੇਜ਼ ਪੈਦਾ ਕਰ ਦਿੱਤਾ। ਦੀਪ ਕੌਰ ਆਪਣੀ ਥਾਂ ਤੋਂ ਉੱਠੀ ਤੇ ਉੱਡਦੀ ਧੂੜ ਵੱਲ ਛੇਤੀ ਛੇਤੀ ਪੈਰ ਚੁੱਕ ਕੇ ਤੁਰਨ ਲੱਗੀ ਤਾਂ ਜੋ ਜਿੰਨ੍ਹਾਂ ਬਹੁਤਾ

ਸਮਾਂ ਮਿਲ ਸਕੇ ਉਹ ਰੱਬ ਦੀ ਯਾਦ ਅਤੇ ਉਸ ਦੇ ਬੰਦਿਆਂ ਦੀ ਸੇਵਾ ਕਰਨ ਵਿਚ ਲੰਘਾ ਸਕੇ। ਪਲੋਂ ਪਲੀ ਵਿਚ ਉਸ ਧੂੜ ਵਿਚੋਂ ਇਕ ਦਰਜਨ ਹਥਿਆਰ ਬੰਦ ਸਵਾਰ ਆਉਂਦੇ ਦਿੱਸੇ। ਇਹ ਫਿਰਤੂ ਛੌਜ ਦਾ ਇਕ ਦਸਤਾ ਸੀ। ਜੋ ਸਮੇਂ ਦੀ ਹਕੂਮਤ ਵਲੋਂ ਉਸ ਜਥੇ ਦੇ ਨਾਲ ਜਾ ਰਿਹਾ ਸੀ। ਦੀਪ ਕੌਰ ਉਹਨਾਂ ਨੂੰ ਵੇਖ ਕੇ ਚੁਪ ਚਾਪ ਰਸਤਿਓਂ ਇੱਕ ਪਾਸੇ ਹੋ ਕੇ ਬੈਠ ਗਈ, ਸਵਾਰ ਦੀਪ ਕੌਰ ਦੇ ਕੋਲ ਪੁੱਜੇ ਤਾਂ ਉਹਨਾਂ ਨੇ ਇਸ ਨੂੰ ਇਕੱਲਾ ਡਿੱਠਾ। ਘੋੜੇ ਇਕ ਦਮ ਖੜ੍ਹੇ ਕਰ ਲਏ। ਅਫਸਰ ਅਗੇ ਵਧਿਆ ਤੇ ਦੀਪ ਕੌਰ ਦੇ ਸਾਹਮਣੇ ਆ ਖੜ੍ਹੇਤਾ।

ਦੀਪ ਕੌਰ ਦੀ ਸੁੰਦਰਤਾ ਅਤੇ ਜਵਾਨੀ ਅਕਬਨੀਯ ਸੀ ਤੇ ਭਜਨ ਬੰਦਗੀ ਦੇ ਜਲਾਲ ਨੇ ਉਹਦੇ ਚੇਹਰੇ ਤੇ ਉਹ ਚਮਕ ਪੈਦਾ ਕਰ ਦਿਤੀ ਸੀ, ਕਿ ਉਸ ਵਲ ਨਜ਼ਰ ਭਰ ਕੇ ਕੁਝ ਚਿਰ ਤੱਕਣਾ ਕਠਨ ਸੀ। ਛੌਜੀ ਅਫਸਰ ਨੇ ਜਦ ਉਸ ਵਲ ਨਿਗਾਹ ਮਾਰ ਕੇ ਡਿੱਠਾ ਤਾਂ ਹੈਰਾਨ ਰਹਿ ਗਿਆ। ਉਸ ਦੀ ਨੀਤ ਵਿਗੜ ਗਈ। ਹੌਸਲਾ ਤੇ ਧੀਰਜ ਹੱਥੋਂ ਜਾਂਦਾ ਰਿਹਾ। ਦਿਲ ਵੱਸ ਤੋਂ ਬਾਹਰ ਹੋ ਗਿਆ ਤੇ ਬੋਲਿਆ :

“ਤੁਸੀਂ ਕੋਣ ਹੋ ਤੇ ਇਥੇ ਕਿਉਂ ਬੈਠੋ ਹੋ ?”

“ਮੈਂ ਸਿੰਘਣੀ ਹਾਂ, ਤੁਲਬਨੁ ਮੇਰਾ ਪਿੰਡ ਹੈ ਤੇ ਆਉਣ ਵਾਲੇ ਜਥੇ ਦੀ ਉੱਡੀਕ ਕਰ ਰਹੀ ਹਾਂ।” ਤੁਲਬਨੁ

ਛੌਜੀ ਅਫਸਰ :—ਕੀ ਤੁਹਾਨੂੰ ਪਤਾ ਹੈ ਕਿ ਹਾਕਮ ਸਿੱਖਾਂ ਨੂੰ ਕਹਿਗੀ ਨਿਗਾਹ ਨਾਲ ਤੱਕਦੇ ਹਨ, ਪਰ ਇਸ ਵਿਚ ਸਿੱਖਾਂ ਦਾ ਕੋਈ ਦੋਸ਼ ਨਹੀਂ। ਇਹ ਹਾਕਮਾਂ ਦੀ ਉਲਟੀ ਸਮਝ ਦੀ ਗੱਲ ਹੈ ਕਿ :

“ਮਜ਼ਬੂਤ ਤੇ ਜੋ ਚੱਲੇ ਉਹ ਫਸਾਦੀ ਅਤੇ ਬਾਰੀ, ਜੋ ਮੁਲਕ ਦੀ ਸੇਵਾ ਕਰੇ ਉਹ ਸਰਕਾਰ ਅਤੇ ਗੱਦਾਰ। ਜੋ ਰਹਿ ਨਾ ਸਕੇ ਸੱਚੀ ਗੱਲ ਕਹੇ ਬਿਨ੍ਹਾਂ, ਉਹ ਦੁਸ਼ਮਨ, ਜੋ ਨਿਗ ਖੁਸ਼ਾਮਦੀ ਹੋਵੇ ਉਹ ਸੱਚਾ ਮਦਦਗਾਰ।”

ਛੌਜੀ ਅਫਸਰ :—‘ਕੀ ਸਿੱਖਾਂ ਦਾ ਕੋਈ ਕਸੂਰ ਨਹੀਂ’।

ਦੀਪ ਕੌਰ :—‘ਸਿੱਖਾਂ ਦਾ ਕੋਈ ਕਸੂਰ ਨਹੀਂ, ਉਹ ਤਾਂ ਚਾਹੁੰਦੇ ਹਨ ਕਿ ਮਿੱਤਰਾਂ ਨਾਲ ਪਿਆਰ ਅਤੇ ਵੈਰੀਆਂ ਨਾਲ ਸਲਾਹ ਦਾ ਜੀਵਨ ਬਤੀਤ ਕਰਨ, ਫਿਰ ਵੀ ਜੇ ਇਸ ਵੇਲੇ ਦੇ ਹਾਕਮਾਂ ਵਲੋਂ ਇਹਨਾਂ ਨੂੰ ਬਾਰੀ ਸਮਝਿਆ ਜਾਵੇ ਤਾਂ ਇਹਨਾਂ ਦਾ ਕੀ ਦੋਸ਼?’

ਛੌਜੀ ਅਫਸਰ :—‘ਪਰ ਤੁਹਾਨੂੰ ਮਾਲੂਮ ਹੋਣਾ ਚਾਹੀਦਾ ਹੈ ਕਿ ਅਜੇਹੇ ਆਦਮੀਆਂ ਦੀ ਮਦਦ ਕਰਨੀ ਤੇ ਸਾਥ ਦੋਣਾ ਦੋਸ਼ ਹੈ।’

ਦੀਪ ਕੌਰ :—‘ਸਿੱਖਾਂ ਦਾ ਇਹ ਕੰਮ ਦੋਸ਼ ਹੋ ਸਕਦਾ ਹੈ, ਉਹਨਾਂ ਆਦਮੀਆਂ

ਦੇ ਖਿਆਲ ਵਿਚ, ਜੋ ਆਪਣੇ ਅੰਦਰਲੇ ਦੀ ਅਵਾਜ਼ ਨਹੀਂ ਸੁਣਦੇ। ਸਿੱਖਾਂ ਦਾ ਇਹ ਕੰਮ ਗੁਨਾਹ ਹੈ, ਉਹਨਾਂ ਆਦਮੀਆਂ ਦੀ ਨਿਗ੍ਰਾ ਵਿਚ ਜਿਨ੍ਹਾਂ ਦੇ ਦਿਲ ਚਾਂਦੀ ਸੋਨੇ ਦੇ ਟੁੱਕੜਿਆਂ ਤੋਂ ਵਿਕ ਚੁਕੇ ਹਨ। ਸਿੱਖਾਂ ਦਾ ਇਹ ਕੰਮ ਸਜ਼ਾ ਯੋਗ ਹੋ ਸਕਦਾ ਹੈ, ਉਨ੍ਹਾਂ ਦੀ ਦਿਸ਼ਟੀ ਵਿਚ ਜਿਨ੍ਹਾਂ ਦੇ ਦਿਮਾਗ ਉਤੇ ਤੁਅੱਸਬ ਅਤੇ ਈਰਭਾ ਦਾ ਪੜਦਾ ਪੈ ਚੁੱਕਾ ਹੈ। ਕਿੰਤੁ ਜੋ ਲੋਕ ਸਮਝਦਾਰ ਹਨ, ਜਿਨ੍ਹਾਂ ਦੇ ਸਿਰ ਵਿਚ ਦਿਮਾਗ ਅਤੇ ਦਿਮਾਗ ਵਿਚ ਰੱਬ ਨੇ ਸਮਝਣ ਦੀ ਤਾਕਤ ਦਿਤੀ ਹੈ, ਉਹ ਜਾਣਦੇ ਹਨ ਕਿ ਸਿੱਖ ਨਿਰਦੋਸ਼ ਹਨ। ਹਾਕਮ ਪਰਜਾ ਤੇ ਜੁਲਮ ਕਰਦੇ ਹਨ, ਪਰਜਾ ਤੇ ਅਤਿਆਚਾਰ ਹੁੰਦੇ ਦੇਖ ਕੇ ਸਿੱਖ ਮੈਦਾਨ ਵਿਚ ਆਏ ਹਨ, ਤੇ ਇਹ ਚਾਹੁੰਦੇ ਹਨ ਕਿ ਕੋਈ ਕਿਸੇ ਦਾ ਹੱਕ ਨਾ ਮਾਰੇ। ਕੋਈ ਕਿਸੇ ਦੇ ਮਜ਼ਬੀ ਕੰਮਾਂ ਵਿਚ ਰੋਕ ਨਾ ਪਾਵੇ। ਕਿਸੇ ਦੀਆਂ ਯੋਗ ਮੰਗਾਂ ਵਿਚ ਰੁਕਾਵਟ ਨਾ ਕੀਤੀ ਜਾਵੇ। ਮਨੁੱਖਾਂ ਦੀ ਨਿੱਜ ਦੀ ਤੇ ਸਮੁੱਚੀ ਸੁਤੰਤ੍ਰਤਾ ਵਿਚ ਕੋਈ ਰੋਕ ਨਾ ਬਣੇ। ਹਰ ਇਕ ਨੂੰ ਮਜ਼ਬੀ ਗੰਤਾਂ ਨੂੰ ਪੂਰਾ ਕਰਨ ਦੀ ਇਕੋ ਜਿਹੀ ਸੁਤੰਤ੍ਰਤਾ ਹੋਵੇ। ਧੱਕੇ ਨਾਲ ਕੋਈ ਬੇਦੋਸ਼ਾ ਨਾ ਮਾਰਿਆ ਜਾਵੇ। ਕਿਸੇ ਆਦਮੀ ਦੀ ਗਰਦਨ ਤੇ ਗਰੀਬ ਹੋਣ ਕਰਕੇ ਛੁਗੀ ਨਾ ਫੇਰੀ ਜਾਵੇ। ਇਸ ਤਰ੍ਹਾਂ ਦੇ ਸੱਚੇ, ਸੁੱਚੇ ਅਤੇ ਸਲਾਹਕੁਨ ਆਦਮੀਆਂ ਦੀ ਮਦਦ ਕਰਨਾ ਜੇ ਦੋਸ਼ ਹੈ, ਤਾਂ ਅਜਿਹਾ ਦੋਸ਼ ਕਰਨ ਦੇ ਸਾਨੂੰ ਮਾਣ ਹੈ।

**ਫੌਜੀ ਅਫਸਰ :-** ਸ਼ਹਿਨਸ਼ਾਹ ਅੰਰੰਗਜ਼ੇਬ ਜਿਹੇ ਵੱਡੇ ਬਾਦਸ਼ਾਹ ਦਾ ਟਾਕਰਾ ਕਰ ਕੇ ਇਹ ਲੋਕ ਕੀ ਲਾਭ ਉਠਾਉਣਗੇ ?

**ਦੀਪ ਕੌਰ :-** ਸਿੱਖ ਅੰਰੰਗਜ਼ੇਬ ਜਾਂ ਕਿਸੇ ਖਾਸ ਆਦਮੀ ਦੇ ਵੈਗੀ ਨਹੀਂ, ਉਹ ਤਾਂ ਜੁਲਮ, ਜਬਰ ਅਤੇ ਬੇਇਨਸਾਫ਼ੀ ਦਾ ਟਾਕਰਾ ਕਰਨ ਲਈ ਖੜ੍ਹੇ ਹੋਏ ਹਨ। ਜੁਲਮ, ਜਬਰ ਅਤੇ ਬੇਇਨਸਾਫ਼ੀ ਦੀ ਮਦਦ ਲਈ ਭਾਵੇਂ ਕਿੰਨੀ ਹੀ ਪਕੜ ਦੁਨਿਆਵੀ ਤਾਕਤ ਕਿਉਂ ਨਾ ਹੋਵੇ, ਉਹ ਜ਼ਰੂਰ ਹਾਰੇਗੀ। ਹਰ ਸਮੇਂ ਸਚਾਈ ਦੀ ਜਿੱਤ ਹੁੰਦੀ ਆਈ ਹੈ ਤੇ ਅੱਗੋਂ ਭੀ ਸੱਚ ਦੀ ਹੀ ਜਿੱਤ ਹੋਵੇਗੀ।

**ਫੌਜੀ ਅਫਸਰ :-** ਦੀਪ ਕੌਰ ਦੀ ਸੁੰਦਰਤਾ ਤਾਂ ਦੇਖ ਹੀ ਚੁੱਕਾ ਸੀ। ਹੁਣ ਇਸ ਦੇ ਨਿਧੜਕ ਉੱਤਰ ਤੇ ਆਪਣੀ ਗੁੰਝਲਦਾਰ ਦਲੀਲਾਂ ਦੇ ਧੁੱਰੇ ਉੱਡਦੇ ਵੇਖ ਕੇ ਹੈਰਾਨ ਰਹਿ ਗਿਆ। ਚੁੱਪ ਕਰਕੇ ਉਸ ਤੋਂ ਥੋੜ੍ਹੀ ਵਿਥ ਤੇ ਬੈਠ ਕੇ ਆਖਣ ਲੱਗਾ—ਅਸੀਂ ਉਨ੍ਹਾਂ ਲੋਕਾਂ ਨੂੰ ਲੁੱਟਣ ਕੁੱਟਣ ਲਈ ਨੀਯਤ ਹੋਏ ਹਾਂ, ਜੋ ਬਾਦਸ਼ਾਹ ਦੀ ਮਰਜ਼ੀ ਦੇ ਵਿਰੁਧ ਸਿੱਖਾਂ ਦੀ ਮਦਦ ਕਰਦੇ ਹਨ। ਰਸਤੇ ਵਿਚ ਸੈਂਕੜੇ ਆਦਮੀਆਂ ਨੂੰ ਲੁੱਟਿਆ ਪੁੱਟਿਆ ਤੇ ਮੌਤ ਦੇ ਘਾਟ ਤੋਂ ਪਾਰ ਕੀਤਾ ਹੈ। ਤੇਰੀ ਸੁੰਦਰਤਾ ਅਤੇ ਜਵਾਨੀ ਤੇ ਤਰਸ ਆਉਂਦਾ ਹੈ। ਇਸ ਲਈ ਤੈਨੂੰ ਸਲਾਹ ਦੇਂਦਾ ਹਾਂ ਕਿ ਸਿੱਖ ਜਬੇ ਦੀ ਸੇਵਾ ਦਾ ਖਿਆਲ ਛੱਡ ਦੇਹ।

ਦੀਪ ਕੌਰ :— ਸਮੇਂ ਦੇ ਬਾਦਸ਼ਾਹ ਨੇ ਨਿਆਂ ਦੀ ਥਾਂ ਤਾਅਸਬ ਨੂੰ ਮੁੱਖ ਰੱਖਿਆ ਹੈ, ਜਿਸ ਦੇ ਪੈਂਤੜਿਆਂ ਤੇ ਟੁਰਦੇ ਹੋਏ ਉਸ ਦੇ ਨੌਕਰ ਅਨਾਬ ਪਰਜਾ ਦਾ ਨਾਸ ਕਰ ਰਹੇ ਹਨ। ਹਾਕਮਾਂ ਦੇ ਕੋਲ ਸਚਾਈ ਨਹੀਂ ਰਹੀ। ਅਦਾਲਤਾਂ ਵਿਚ ਨਿਆਂ ਨਹੀਂ ਹੁੰਦਾ। ਨਿਰਦੇਸ਼ ਲੁਟੀਦੇ ਅਤੇ ਅਨਾਬਾਂ ਦੀਆਂ ਗਰਦਨਾਂ ਵੱਡੀਆਂ ਜਾਂਦੀਆਂ ਹਨ। ਲੋਕਾਂ ਤੇ, ਮੰਦਰਾਂ ਦੀ ਬੇਅਦਬੀ ਕੀਤੀ ਜਾਂਦੀ ਹੈ। ਇਸੇ ਲਈ ਖਾਲਸਾ ਜੰਗ ਲਈ ਤਿਆਰੀ ਹੋਇਆ ਹੈ। ਲਸ਼ਕਰ ਖਜ਼ਾਨੇ ਤੇ ਜੰਗੀ ਸਮਾਨ ਨਾ ਹੋਣ ਤੇ ਵੀ ਰੱਬ ਦੀ ਓਟ ਲੈ ਕੇ ਆੰਗਰਜ਼ੇਬ ਨਾਲ ਜੰਗ ਫੇਝਿਆ ਹੈ। ਦੁੱਖੀਆਂ ਦੀ ਮਦਦ ਲਈ ਤਲਵਾਰ ਮਿਆਨੋਂ ਕੱਢੀ ਹੈ। ਤਾਂ ਤੇ ਹਰ ਇਕ ਸਿਆਣੇ ਮਨੁੱਖ ਦਾ ਫਰਜ਼ ਹੈ ਕਿ ਉਹ ਇਨ੍ਹਾਂ ਦੀ ਮਦਦ ਕਰੇ, ਤਾਂ ਜੋ ਇਸ ਹੱਕ ਅਤੇ ਸਚਾਈ ਦੇ ਜੰਗ ਵਿਚ ਖਾਲਸੇ ਦੀ ਜਿੱਤ ਹੋਵੇ। ਸਿੱਖਾਂ ਦੇ ਦਿਲ ਸ਼ੁੱਧ ਅਤੇ ਪਵਿੱਤਰ ਹਨ, ਇਹਨਾਂ ਦੇ ਮਨ ਵਿਚ ਸਵਾਰਥ ਦੀ ਲੇਸ਼ ਨਹੀਂ ਤੇ ਇਹ ਪੱਖ ਪਾਤ ਦਾ ਨਾਮ ਵੀ ਨਹੀਂ ਜਾਣਦੇ। ਅਜੇਹੇ ਆਦਮੀ ਜੋ ਦੂਜਿਆਂ ਦੇ ਭਲੇ ਅਤੇ ਲਾਭ ਲਈ ਹੀ ਸਿਰ ਤਲੀ ਤੇ ਰੱਖੀ ਫਿਰਦੇ ਹੋਣ, ਉਹਨਾਂ ਦੀ ਮਦਦ ਕਰਨਾ ਹਰ ਇਕ ਲਈ ਵਾਜ਼ਬ ਹੀ ਨਹੀਂ, ਜ਼ਰੂਰੀ ਹੈ।

ਫੌਜੀ ਅਫਸਰ :— (ਗੱਲ ਬਦਲ ਕੇ) ਤੁਹਾਨੂੰ ਰੱਬ ਨੇ ਅਕਲ ਦਿਤੀ ਹੈ, ਸ਼ਕਲ ਦਿਤੀ ਹੈ, ਪਰ ਜਿਨ੍ਹਾਂ ਲੋਕਾਂ ਦੇ ਘਰਾਂ ਵਿਚ ਤੁਸੀਂ ਹੋ, ਉਥੈ ਨਾ ਕੋਈ ਤੁਹਾਡੀ ਕਦਰ ਕਰਦਾ ਹੈ ਤੇ ਨਾ ਤੁਹਾਡੇ ਗੁਣਾ ਦੇ ਜਾਨਣ ਵਾਲਾ ਹੈ। ਕਿਹਾ ਚੰਗਾ ਹੁੰਦਾ ਕਿ ਤੁਸੀਂ ਮੁਸਲਮਾਨ ਹੁੰਦੇ?

ਦੀਪ ਕੌਰ :— ਜ਼ਬਾਨ ਸੰਭਾਲੋ ਤੇ ਗੱਲ ਸੋਚ ਕੇ ਮੂੰਹੋਂ ਕੱਢੋ। ਪਰਾਈ ਇਸਤ੍ਰੀ ਨਾਲ ਅਜੇਹੀਆਂ ਗੱਲਾਂ ਕਰਦਿਆਂ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ।

ਫੌਜੀ ਅਫਸਰ :— ਮੈਂ ਬਹੁਤ ਚਿਰ ਸ਼ਰਮ ਕੀਤੀ। ਹੁਣ ਦਿਲ ਦਾ ਹਾਲ ਲੁਕਾਣ ਨਾਲ ਨਹੀਂ ਲੁੱਕ ਸਕਦਾ। ਹੇ ਸੁੰਦਰੀ! ਤੇਰੇ ਜਿਸ ਅੰਗ ਵੱਲ ਤੱਕਦਾ ਹਾਂ ਮੇਰੀ ਨਿਗਾਹ ਉੱਥੇ ਦੀ ਉੱਥੇ ਹੀ ਗੱਡੀ ਰਹਿ ਜਾਂਦੀ ਹੈ, ਤੂੰ ਮੇਰੇ ਦਿਲ ਦੀ ਮਾਲਕ ਬਣ, ਸਾਗੀ ਉਮਰ ਤੇਰਾ ਗੁਲਾਮ ਰਹਾਂਗਾ ਤੇ ਤੇਰੇ ਆਰਾਮ ਲਈ ਕੋਈ ਕਸਰ ਨਹੀਂ ਛੱਡਾਂਗਾ।

ਇਹ ਗੱਲ ਸੁਣ ਦੀਪ ਕੌਰ ਦੇ ਸਰੀਰ ਵਿਚ ਬਿਜਲੀ ਜਹੀ ਦੌੜ ਗਈ। ਚੇਹਰੇ ਤੇ ਇਕ ਖਾਸ ਤਰ੍ਹਾਂ ਦਾ ਜਲਾਲ ਆ ਗਿਆ। ਅੱਖਾਂ ਲਾਲ ਹੋ ਗਈਆਂ ਤੇ ਕੜਕ ਕੇ ਬੋਲੀ : “ਤੇਰੀਆਂ ਏਹ ਅੱਖਾਂ ਜਿਨ੍ਹਾਂ ਨਾਲ ਪਰਾਈ ਇਸਤ੍ਰੀ ਨੂੰ ਬੁਰੀ ਨਿਗਾਹ ਨਾਲ ਵੇਖ ਰਿਹਾ ਹੈ ਡਿੱਗ ਕਿਉਂ ਨਹੀਂ ਪੈਂਦੀਆਂ? ਤੇਰੀ ਜੀਭ ਇਸ ਤਰ੍ਹਾਂ ਦੇ ਅਯੋਗ ਵਾਕ ਕਹਿੰਦਿਆਂ ਸੜ ਕਿਉਂ ਨਹੀਂ ਜਾਂਦੀ? ਜ਼ਬਾਨ ਸੰਭਾਲ,

ਨਹੀਂ ਤਾਂ ਤੈਨੂੰ ਹੁਣੇ ਮਿੱਟੀ ਦਾ ਢੇਰ ਬਣਾ ਕੇ ਰੱਖ ਦਿਆਂਗੀ ।”

ਫੌਜੀ ਅਫਸਰ :- ਰੱਬ ਨੇ ਤੈਨੂੰ ਸੁੰਦਰ ਬਣਾ ਕੇ ਅੱਗੇ ਵਾਸਤੇ ਕਿਸੇ ਚੀਜ਼ ਨੂੰ ਸੁੰਦਰ ਬਣਾਉਣਾ ਛੱਡ ਦਿੱਤਾ ਹੈ । ਹੇ ਸੁੰਦਰੀ ! ਤੇਰੇ ਜਹੀ ਸੁੰਦਰ ਸ਼ਕਲ ਮੈਂ ਕਦੀ ਨਹੀਂ ਡਿੱਠੀ, ਦੇਖ ! ਤਰਸ ਕਰ ਆਪਣੀ ਜਵਾਨੀ ਅਤੇ ਰਹਿਮ ਕਰ ਆਪਣੀ ਅਕਲ ਅਤੇ ਸ਼ਕਲ ਤੇ, ਤੇ ਮੇਰਾ ਕਿਹਾ ਮੰਨ ਲੈ ।

ਦੀਪ ਕੌਰ :- ਬਕਵਾਸ ਨਾ ਕਰ, ਮੈਂ ਪਤੀਬ੍ਰਤਾ ਇਸਤ੍ਰੀ ਕੇਵਲ ਵਾਹਿਗੁਰੂ, ਗੁਰੂ ਅਤੇ ਆਪਣੇ ਪਤੀ ਦਾ ਹੀ ਧਿਆਨ ਕਰ ਸਕਦੀ ਹਾਂ । ਇਸ ਲਈ ਮੇਰੇ ਲਈ ਅਜੇਹੇ ਖਿਆਲ ਦਿਲ ਵਿਚ ਨਾ ਲਿਆ, ਤੇ ਭੈੜੀਆਂ ਗੱਲਾਂ ਮੈਨੂੰ ਨਾ ਸੁਣਾ । ਤੂੰ ਜਹੀ ਆਪਣੀ ਮਾਂ ਭੈਣ ਦੀ ਇੱਜ਼ਤ ਚਾਹੁੰਦਾ ਹੈ, ਉਹੋ ਜੇਹੀ ਦੂਜਿਆਂ ਦੀਆਂ ਮਾਵਾਂ ਭੈਣਾਂ ਦੀ ਇੱਜ਼ਤ ਦਾ ਭੀ ਖਿਆਲ ਕਰਨਾ ਚਾਹੀਦਾ ਹੈ । ਕੀ ਤੁਹਾਡਾ ਮਜ਼ਬ ਇਸਤ੍ਰੀਆਂ ਦੇ ਸਤਿਕਾਰ ਦਾ ਹੁਕਮ ਨਹੀਂ ਦੇਂਦਾ ? ਕੀ ਤੁਹਾਡੀ ਕੌਮ ਵਿਚ ਕੋਈ ਭਲਾ ਤੇ ਨੇਕ ਆਦਮੀ ਨਹੀਂ ? ਜਾਂ ਤੂੰ ਹੀ ਉਹਨਾਂ ਦੀ ਸੰਗਤ ਕਰਨੇਂ ਨੱਸਦਾ ਰਿਹਾ ਹੈ? ਖਬਰਦਾਰ ! ਮੈਂ ਅਜਿਹੀਆਂ ਗੱਲਾਂ ਸੁਣ ਕੇ ਸਹਾਰ ਨਹੀਂ ਸਕਦੀ ।

ਫੌਜੀ ਅਫਸਰ :- (ਸੱਪ ਵਾਂਗ ਖਿਝ ਕੇ ਅਤੇ ਲਾਲ ਅੱਖਾਂ ਕੱਢ ਕੇ) ਗਰੀਬ ਸਿੱਖਾਂ ਕੋਲ ਰਹਿ ਕੇ ਦੁੱਖ ਪਾਉਣ ਅਤੇ ਬਿਪਤਾ ਭੋਗਣ ਤੋਂ ਛੁਟ ਤੈਨੂੰ ਹੋਰ ਕੀ ਲਾਭ ਹੋਵੇਗਾ ? ਤੇਰੇ ਜੇਹੀ ‘ਹੂਰ’ ਲਈ ਮੈਂ ਹੀ ਆਰਾਮ ਦਾ ਸਮਾਨ ਇਕੱਤ੍ਰ ਕਰ ਸਕਦਾ ਹਾਂ । ਮੇਰੇ ਮਹੱਲਾਂ ਵਿਚ ਰੇਸ਼ਮੀ ਕਪੜੇ, ਸੋਨੇ ਦੇ ਗਹਿਣੇ, ਜਵਾਹਰਤਾਂ ਦਾ ਢੇਰ ਅਤੇ ਮਖਮਲੀ ਫਰਸ਼ ਹੋਣਗੇ । ਖਾਣ ਲਈ ਭਾਂਤ ਭਾਂਤ ਦੀਆਂ ਚੀਜ਼ਾਂ ਤੇ ਦਿਲ ਪਰਚਾਉਣ ਲਈ ਅਣਗਿਣਤ ਟਹਿਲਣਾਂ ਹਰ ਵੇਲੇ ਹੱਥ ਬੰਨ੍ਹੀ ਖੜੀਆਂ ਰਹਿਣਗੀਆਂ । ਤੁਹਾਡੇ ਮੂੰਹੋਂ ਗੱਲ ਪਿੱਛੋਂ ਨਿਕਲੇਗੀ ਤੇ ਉਹ ਪਹਿਲੇ ਪੂਰੀ ਕਰ ਦਿੱਤੀ ਜਾਵੇਗੀ । ਸਿੱਖਾਂ ਦੇ ਕੋਲ ਕੀ ਹੈ ? ਨਾ ਧਨ, ਨਾ ਧਾਮ, ਨਾ ਘਰ ਤੇ ਨਾ ਘਾਟ ।

ਦੀਪ ਕੌਰ :- (ਗੁੱਸੇ ਨਾਲ ਲਾਲ ਹੋ ਕੇ) ਜ਼ਰ ਜਵਾਹਰ ਧਨ ਦੌਲਤ ਲਈ ਮੇਰੇ ਚਿਤ ਵਿਚ ਕੋਈ ਥਾਂ ਨਹੀਂ । ਮੈਂ ਧਨ ਦੌਲਤ ਨਾਲ ਮੋਹੀ ਨਹੀਂ ਜਾ ਸਕਦੀ । ਸੋਨੇ ਤੋਂ ਖਾਲੀ, ਮਾਲ ਤੋਂ ਖਾਲੀ, ਅਤੇ ਮਿਲਖ ਤੋਂ ਖਾਲੀ ਜੋ ਮੇਰਾ ਪਤੀ ਹੈ ਉਹੋ ਮੇਰੇ ਸਿਰ ਦਾ ਤਾਜ਼ ਹੈ । ਉਹੋ ਮੇਰਾ ਮਾਲਕ ਹੈ, ਇਹ ਸਰੀਰ ਉਸੇ ਦਾ ਹੈ । ਮੈਂ ਉਸੇ ਦੀ ਰਹਾਂਗੀ, ਅਯੋਗ ਵਾਕ ਕਹਿ ਕੇ ਮੈਨੂੰ ਨਾ ਖੱਪਾ । ਦਿਲ ਨਾ ਦੁੱਖਾ, ਨਾ ਸਾੜ, ਘੜੀ ਮੁੜੀ ਅਸਿਹ ਗੱਲਾਂ ਸੁਣਾ ਸੁਣਾ ਕੇ ਮੇਰੇ ਤੇ ਜੁਲਮ ਨਾ ਕਰ ਅਤੇ ਜਾਹ ਆਪਣਾ ਰਸਤਾ ਫੜ ।

ਫੌਜੀ ਅਫਸਰ :- ਮੈਂ ਤੇਰੇ ਤੇ ਜੁਲਮ ਨਹੀਂ ਕਰਨਾ ਚਾਹੁੰਦਾ । ਸਗੋਂ ਤਰਸ

ਖਾ ਕੇ ਕਹਿ ਰਿਹਾ ਹਾਂ, ਕਿ ਤੇਰੀ ਸੁੰਦਰਤਾ ਦਰਿਆ ਦੇ ਪਾਣੀ ਵਾਂਗ ਜਾ ਰਹੀ ਹੈ, ਜਿਸ ਨੇ ਫਿਰ ਮੁੜ ਕੇ ਨਹੀਂ ਆਉਣਾ। ਇਸ ਲਈ ਮੇਰੇ ਨਾਲ ਚਲ, ਇਸ ਥੋੜ੍ਹੇ ਦਿਨਾਂ ਦੇ ਜੀਵਨ ਨੂੰ ਅਜਾਈਂ ਗੁਵਾਨ ਦੀ ਥਾਂ ਸੁਖ ਅਤੇ ਆਰਾਮ ਨਾਲ ਕੱਟ।

**ਦੀਪ ਕੌਰ :**—ਮੈਂ ਅਣਖ ਵਾਲੇ ਪੰਥ ਵਿਚ ਪੈਦਾ ਹੋਈ। ਪਤ ਵਾਲਿਆਂ ਦੇ ਘਰ ਵਿਆਹੀ ਗਈ ਤੇ ਸਾਰੇ ਜਹਾਨ ਦੇ ਆਗੂਆਂ ਨਾਲੋਂ ਵੱਡਾ ਮੇਰਾ ਗੁਰੂ ਤੇ ਸੱਚਾ ਮੇਰਾ ਧਰਮ ਹੈ। ਮੈਂ ਕੋਈ ਅਜਿਹਾ ਕੰਮ ਨਹੀਂ ਕਰਾਂਗੀ, ਜੋ ਮੇਰੇ ਮਾਂ, ਪਿਉ, ਪਤੀ, ਸਹੁਰਾ, ਕੌਮ ਜਾਂ ਮਜ਼ਬੂਤ ਨੂੰ ਬਦਨਾਮ ਕਰਨ ਵਾਲਾ ਹੋਵੇ। ਮੈਂ ਆਪਣੇ ਪਵਿੱਤ੍ਰ ਜੀਵਨ ਨੂੰ ਦਾਗ ਨਹੀਂ ਲਾਵਾਂਗੀ। ਜੇ ਲੋੜ ਪਈ ਤਾਂ ਧਰਮ ਦੀ ਇੱਜਤ ਲਈ ਜਾਨ ਤਕ ਵਾਰ ਦਿਆਂਗੀ।

**ਫੌਜ਼ੀ ਅਫਸਰ :**— ਹੁਣ ਪਤੀ ਨੂੰ ਮਿਲਣ ਦੀ ਆਸ ਨਾ ਰੱਖ। ਸਾਡੇ ਹੱਥਾਂ ਤੇਰਾ ਛੁਟਕਾਰਾ ਹੋਣਾ ਕਠਨ ਹੈ ਅਤੇ ਤੇਰੇ ਪਤੀ ਦਾ ਆ ਕੇ ਤੈਨੂੰ ਸਾਡੇ ਕੋਲੋਂ ਛੁਡਾ ਕੇ ਲੈ ਜਾਣਾ ਇਕ ਅਸੰਭਵ ਖਿਆਲ ਹੈ, ਜੋ ਤੇਰੇ ਦਿਲ ਵਿਚ ਹੁਣ ਨਹੀਂ ਰਹਿਣਾ ਚਾਹੀਦਾ।

**ਦੀਪ ਕੌਰ :**— ਦੁਨੀਆਂ ਦੀ ਕੋਈ ਤਾਕਤ ਮੈਨੂੰ ਆਪਣੇ ਪਤੀ ਨਾਲੋਂ ਅੱਡ ਨਹੀਂ ਕਰ ਸਕਦੀ। ਜਿਸ ਤਰ੍ਹਾਂ ਧੁੱਪ ਸੂਰਜ ਨਾਲੋਂ ਵੱਖ ਨਹੀਂ ਕੀਤੀ ਜਾ ਸਕਦੀ, ਇਸੇ ਤਰ੍ਹਾਂ ਮੈਨੂੰ ਆਪਣੇ ਪਤੀ ਨਾਲੋਂ ਅੱਡ ਕਰਨਾ ਅਨਹੋਣੀ ਗੱਲ ਹੈ। ਤੁਸੀਂ ਕਹਿੰਦੇ ਹੋ ਕਿ ਮੈਂ ਤੁਹਾਡੇ ਪੰਜੇ ਵਿਚ ਫਸੀ ਹੋਈ ਹਾਂ। ਇਸ ਧੋਖੇ ਵਿਚ ਨਾ ਰਹਿਣਾ। ਅਕਲ ਤੋਂ ਕੰਮ ਲਵੇ। ਮੈਂ ਹੁਣ ਤਕ ਤੁਹਾਨੂੰ ਬਹੁਤ ਸਮਾਂ ਦਿੱਤਾ ਹੈ, ਕਿ ਕਿਸੇ ਤਰ੍ਹਾਂ ਸਿੱਧੇ ਰਸਤੇ ਤੇ ਆ ਜਾਓ, ਪਰ ਤੁਸੀਂ ਨਹੀਂ ਸਮਝੇ, ਤਾਂ ਤੇ ਹੁਣ ਸਮਝ ਲਓ ਕਿ ਤੁਹਾਡੀ ਸੁੱਖ ਨਹੀਂ।

**ਫੌਜ਼ੀ ਅਫਸਰ :**— ਤੂੰ ਆਪਣੇ ਕਠਨ ਥੋਲਾਂ ਨਾਲ ਮੌਤ ਨੂੰ ਸੱਦ ਰਹੀ ਹੈ। ਤੇਰੇ ਕੌੜੇ ਵਾਕਾਂ ਤੋਂ ਪੈਦਾ ਹੋਏ ਗੁੱਸੇ ਨੂੰ ਤੇਰੀ ਸੁੰਦਰਤਾ ਰੋਕਦੀ ਹੈ। ਨਹੀਂ ਤਾਂ ਹੁਣ ਤਕ ਕਦੋਂ ਦਾ ਤੈਨੂੰ ਕਤਲ ਕਰ ਦੇਂਦਾ। ਇਹ ਬੇਅਦਬੀ ਅਤੇ ਗੁਸਤਾਖੀ ਭਰੇ ਬਚਨ ਮੂੰਹ ਤੇ ਨਾ ਲਿਆ, ਨਹੀਂ ਤਾਂ ਜੀਭ ਮੂੰਹ ਵਿਚੋਂ ਕੱਟ ਕੇ ਰੱਖ ਦਿਆਂਗਾ। ਇਹ ਆਖ ਕੇ ਦੀਪ ਕੌਰ ਨੂੰ ਛੜਨ ਲਈ ਫੌਜ਼ੀ ਅਫਸਰ ਉੱਠਿਆ।

**ਦੀਪ ਕੌਰ :**— ਓ ਹੰਕਾਰੀ ! ਮੈਂ ਜਾਣਦੀ ਹਾਂ ਕਿ ਤੇਰੀ ਮੌਤ ਦਾ ਸਮਾਂ ਨੇੜੇ ਆ ਗਿਆ ਹੈ। ਚੇਤੇ ਰੱਖ ਕਿ ਚਲੀ ਹੋਈ ਬੰਦੂਕ ਦੀ ਗੋਲੀ ਤੈਨੂੰ ਛੱਲ ਦੇਵੇ, ਕਮਾਨ ਤੋਂ ਛੁੱਟਾ ਤੀਰ ਤੈਨੂੰ ਛੱਡ ਦੇਵੇ ਤੇ ਧਰਮਗਾਜ ਦੇ ਜਮਦੂਤ ਤੈਨੂੰ

ਬਹੁਤ ਚਿਰ ਜੀਉਂਦਾ ਰਹਿਣ ਲਈ ਛੱਡ ਦੇਣ ਤਾਂ ਛੱਡ ਦੇਣ, ਪਰ ਜੇ ਮੇਰੇ ਵੱਲ ਹੱਥ ਵਧਾਇਆ ਤਾਂ ਮੈਂ ਤੈਨੂੰ ਜੀਉਂਦਿਆਂ ਨਹੀਂ ਛੱਡਾਂਗੀ ।

ਫੌਜੀ ਅਫਸਰ ਅੱਗੇ ਵਧਿਆ ਹੀ ਸੀ, ਕਿ ਦੀਪ ਕੌਰ ਨੇ ਬਿਜਲੀ ਨੂੰ ਚੰਧਿਆਉਣ ਵਾਲੀ ਕ੍ਰਿਪਾਨ ਖਿੱਚ ਕੇ ਮਿਆਨੋਂ ਕੱਢੀ, ਤੇ ਇਕ ਹੀ ਵਾਰ ਨਾਲ ਫੌਜੀ ਅਫਸਰ ਨੂੰ ਟੋਟੇ ਕਰਕੇ ਰੱਖ ਦਿੱਤਾ, ਤੇ ਆਪ ਉਸ ਦੇ ਪਾਸ ਖੜੋਤੇ ਘੋੜੇ ਤੇ ਛਾਲ ਮਾਰ ਕੇ ਜਾ ਬੈਠੀ ਤੇ ਫੌਜੀ ਅਫਸਰ ਦੀ ਬੰਦੂਕ, ਢਾਲ, ਤਲਵਾਰ, ਆਪਣੇ ਕਬਜ਼ੇ ਵਿਚ ਕਰ ਲਈ ।

ਦੂਜੇ ਸਿਪਾਹੀ ਜੋ ਕੁਛ ਵਿੱਖ ਤੇ ਖੜੇ ਸਨ, ਆਪਣੇ ਅਫਸਰ ਨੂੰ ਦੀਪ ਕੌਰ ਦੇ ਹੱਥਾਂ ਇਸ ਤਰ੍ਹਾਂ ਨਰਕ ਨੂੰ ਜਾਂਦਿਆਂ ਦੇਖ ਕੇ ਤੜਦੇ, ਪਰ ਦੀਪ ਕੌਰ ਦੀ ਦਲੇਰੀ, ਬਹਾਦਰੀ ਅਤੇ ਹੌਸਲੇ ਨੂੰ ਵੇਖ ਕੇ ਘਾਬਰ ਗਏ। ਘੋੜਿਆਂ ਨੂੰ ਅੱਡੀ ਲਾ ਕੇ ਅੱਗੇ ਵਧੇ। ਪਰ ਕੋਲ ਪਹੁੰਚੇ ਹੀ ਸਨ ਕਿ ਦੀਪ ਕੌਰ ਦੀ ਬੰਦੂਕ ਨੇ ਦੋ ਘੋੜ ਸਵਾਰਾਂ ਨੂੰ ਘੋੜਿਆਂ ਤੋਂ ਸੁੱਟ ਦਿੱਤਾ। ਇਕ ਸਿਪਾਹੀ ਨੇ ਪਿੱਛੋਂ ਨੇਜਾ ਮਾਰਿਆ, ਜੋ ਦੀਪ ਕੌਰ ਦੀ ਖੱਬੀ ਬਾਂਹ ਵਿਚ ਵੱਜ ਕੇ ਪਾਰ ਹੋ ਗਿਆ। ਫੁਹਾਰੇ ਵਾਂਗ ਲਹੂ ਦੀ ਧਾਰ ਵਰਗਣ ਲੱਗੀ, ਪਰ ਫੱਟੜ ਦੀਪ ਕੌਰ ਹੋਰ ਭੀ ਗੁੱਸੇ ਵਿਚ ਭਰ ਕੇ ਵਾਰ ਤੇ ਵਾਰ ਕਰਨ ਲੱਗੀ। ਤਲਵਾਰ ਦੀ ਧਾਰ ਨਾਲ ਤਿੰਨ ਹੋਰ ਸਿਪਾਹੀਆਂ ਦੀਆਂ ਗਰਦਨਾਂ ਖਰਬੂਜੇ ਵਾਂਗ ਵੱਚ ਕੇ ਰੱਖ ਦਿੱਤੀਆਂ। ਦੋਹਾਂ ਨੇ ਸਾਥੀਆਂ ਨੂੰ ਇਸ ਤਰ੍ਹਾਂ ਮਰਦਾ ਵੇਖ ਕੇ ਨੱਸ ਜਾਣਾ ਹੀ ਚੰਗਾ ਜਾਣਿਆ ।

ਬਾਕੀ ਦੇ ਸਿਪਾਹੀ ਖਿੱਚ ਖਿੱਚ ਕੇ ਵਾਰ ਕਰਦੇ ਸਨ। ਦੀਪ ਕੌਰ ਬੜੀ ਪ੍ਰਬੀਨਤਾ ਨਾਲ ਵੈਗੀ ਦੇ ਵਾਰ ਰੋਕਦੀ ਤੇ ਲਗਾਤਾਰ ਉਹਨਾਂ ਨੂੰ ਤਲਵਾਰਾਂ ਦੇ ਛੱਟ ਤੇ ਛੱਟ ਲਾਉਂਦੀ ਸੀ। ਦੋ ਹੋਰ ਸਿਪਾਹੀ ਫੱਟੜ ਹੋ ਕੇ ਡਿੱਗ ਪਏ ।

ਦੀਪ ਕੌਰ ਦੇ ਸਗੀਰ ਉੱਤੇ ਇਕ ਦਰਜਨ ਤੋਂ ਵੱਧ ਘਾਓ ਲੱਗ ਚੁਕੇ ਸਨ। ਕਪੜੇ ਲਹੂ ਨਾਲ ਭਿੱਜ ਗਏ ਹਨ, ਪਰ ਅਜੇ ਤਕ ਉਹਦੀ ਹਿੰਮਤ ਵਿਚ ਫਰਕ ਨਹੀਂ ਪਿਆ ।

ਇਨੇ ਨੂੰ ਜਥਾ ਆ ਪੁੱਜਾ। ਜਥੇ ਨੂੰ ਵੇਖ ਕੇ ਬਾਕੀ ਦੇ ਦੋਵੇਂ ਸਿਪਾਹੀ ਨੱਸ ਉੱਠੇ। ਜੱਥਾ ਜਦ ਉਥੇ ਪੁੱਜਾ, ਤਾਂ ਇਸ ਮੈਦਾਨ ਨੂੰ ਲਹੂ ਲੁਹਾਨ ਵੇਖ ਕੇ ਮੂੰਹ ਵਿਚ ਉੱਗਲਾਂ ਪਾ ਕੇ ਰਹਿ ਗਿਆ। ਦੀਪ ਕੌਰ ਜਥਮਾਂ ਨਾਲ ਚੂਰ ਚੂਰ ਹੋ ਚੁੱਕੀ ਸੀ। ਉਸ ਨੂੰ ਘੋੜੇ ਤੋਂ ਉੱਤਾਰਿਆ ਗਿਆ। ਤਲਵਾਰ ਉਹਦੇ ਹੱਥ ਵਿਚ ਜੰਮ ਚੁੱਕੀ ਸੀ। ਮੁਸਕਲ ਨਾਲ ਮੁੱਠ ਖੋਲ ਕੇ ਕੱਢੀ। ਫੱਟਾਂ ਨੂੰ ਧੋ ਕੇ ਮਲ੍ਹਮ ਲਾਈ, ਪੱਟੀ ਬੱਧੀ, ਅੱਠ ਦਿਓ ਵਰਗੇ ਸਿਪਾਹੀਆਂ ਨੂੰ ਦਮ ਤੋੜਦਿਆਂ ਵੇਖ ਕੇ ਹਰ ਇਕ ਆਦਮੀ ਦੀਪ ਕੌਰ ਦੀ ਬਹਾਦਰੀ ਤੇ ਵਾਹ ਵਾਹ ਕਰਨ ਲੱਗਾ ।

## ‘ਮੇਰੀ ਪਿਆਰੀ ਪੁੱਤਰੀ ਕਿਥੇ ਹੈ? ’

ਅਨੰਦਪੁਰ ਵਿਚ ਦੀਵਾਨ ਲੱਗਾ ਹੈ। ਸ੍ਰੀ ਗੁਰੂ ਕਲਗੀਧਰ ਜੀ ਬਾਜਮਾਨ ਹਨ। ਸੰਗਤਾਂ ਨਾਮ ਦਾਨ ਤੇ ਜੀਅ ਦਾਨ ਪਾਪਤ ਕਰ ਕੇ ਨਿਹਾਲ ਹੋ ਰਹੀਆਂ ਹਨ। ਮਾਝੇ ਦੀ ਸੰਗਤ ਬੜੀ ਸ਼ਰਧਾ, ਪੇਮ ਤੇ ਭਗਤੀ ਵਿਚ ਮਗਨ ਦਰਬਾਰ ਵਿਚ ਹਾਜ਼ਰ ਹੋਈ। ਗੁਰੂ ਸਾਹਿਬ ਨੇ ਅੱਧ ਮੀਟੇ ਨੇਤਰ ਖੋਲ੍ਹੇ, ਜਥੇ ਵਲ ਵੇਖਿਆ ਤੇ ਫੁਰਮਾਇਆ :

### ‘ਮੇਰੀ ਪਿਆਰੀ ਪੁੱਤ੍ਰੀ ਕਿਥੇ ਹੈ ?’

ਮਾਝੇ ਦੀ ਸੰਗਤ ਨੇ ਨਾਲ ੫੦ ਦੇ ਲੱਗ ਭਗ ਇਸਤਰੀਆਂ ਸਨ। ਜੋ ਸਿਖ ਧਰਮ ਤੇ ਭਰੋਸਾ ਰੱਖਣ ਵਿਚ ਅਪਨੀ ਨਜ਼ੀਰ ਆਪ ਹੀ ਸਨ। ਸੈਕੜੇ ਮੀਲਾਂ ਦੇ ਪੈਂਡੇ ਦੀਆਂ ਦਿੱਕਤਾਂ ਤੇ ਤਕਲੀਫਾ ਖਿੜੇ ਮੱਥੇ ਸਹਾਰ ਕੇ ਪੁੱਜੀਆਂ ਸਨ। ਸਿੱਖੀ ਸਿਦਕ, ਭਰੋਸਾ ਅਤੇ ਸ਼ੁਭ ਕਰਣੀ ਦੇ ਕਾਰਨ ਕੋਈ ਕਿਸੇ ਤੋਂ ਘੱਟ ਨਹੀਂ ਸੀ। ਕਿਸ ਨੂੰ ਪੁੱਤ੍ਰੀ ਤੇ ਪਿਆਰੀ ਪੁੱਤਰੀ ਹੋਣ ਦਾ ਮਾਨ ਬਖਸ਼ਿਆ ਗਿਆ ਹੈ? ਏਹ ਗੱਲ ਉਹਨਾਂ ਦੀ ਸਮਝ ਵਿਚ ਨਹੀਂ ਆਈ। ਗੁਰੂ ਸਾਹਿਬ ਨੇ ਫਿਰ ਜਥੇਦਾਰ ਵਲ ਤਕਿਆ ਤੇ ਫੁਰਮਾਇਆ ਕਿ ‘ਮੇਰੀ ਪੁੱਤਰੀ, ਹਾਂ ਪਿਆਰੀ ਪੁੱਤਰੀ ਕਿਥੇ ਹੈ ?’

‘ਦੀਪ ਕੌਰ, ਛੱਟਾਂ ਨਾਲ ਚੂਰ ਤੇ ਦਰਦ ਨਾਲ ਨਿਢਾਲ ਹੋਣ ਦੇ ਕਾਰਣ ਐਨੀ ਸ਼ਕਤੀ ਨਹੀਂ ਰੱਖਦੀ ਸੀ ਕਿ ਉੱਠ ਕੇ ਬੈਠ ਸਕਦੀ, ਇਸ ਲਈ ਉਸ ਨੂੰ ਜਥੇ ਵਾਲੇ ਆਰਾਮ ਕਰਨ ਲਈ ਡੇਰੇ ਛੱਡ ਆਏ ਸਨ। ਗੁਰੂ ਸਾਹਿਬ ਦੇ ਹੁਕਮ ਨਾਲ ਜਥੇਦਾਰ ਗਿਆ। ਦੀਪ ਕੌਰ ਨੂੰ ਮੇਡਿਆਂ ਤੇ ਚੁੱਕ ਲਿਆਇਆ। ਦੀਪ ਕੌਰ ਨੇ ਗੁਰੂ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਿਆ। ਗੁਰੂ ਜੀ ਨੇ ਦਯਾ ਤੇ ਮਿਹਰ ਨਾਲ ਦੋਵੇਂ ਹੱਥ ਵਧਾਏ। ਉਸ ਦੇ ਸਿਰ ਨੂੰ ਚੁੱਕਿਆ। ਉਹਦੇ ਛੱਟ ਦੇਖੇ। ਅਪਨੇ ਹੱਥੀ ਮਲ੍ਹਮ ਲਾਈ ਤੇ ਪੱਟੀ ਬੰਨ੍ਹੀ। ਦੀਪ ਕੌਰ ਨੂੰ ਹੁਕਮ ਹੋਇਆ ਕਿ ਉਹ ਆਪਨੀ ਦੁੱਖ ਭਰੀ ਕਥਾ ਸੰਗਤ ਨੂੰ ਸੁਣਾਏ। ਦੀਪ ਕੌਰ ਦੀ ਕਥਾ ਸੁਣ ਕੇ ਹਰ ਇਕ ਦੇ ਲੂੰ ਕੰਡੇ ਖੜੇ ਹੋ ਗਏ। ਦੀਵਾਨ ਵਿਚ ਬੈਠੀ ਸੰਗਤ ਗਦ ਗਦ ਹੋ ਗਈ। ਗੁਰੂ ਸਾਹਿਬ ਨੇ ਸੰਗਤ ਨੂੰ ਇਸ ਤਰ੍ਹਾਂ ਕਿਹਾ :

“ਦੀਪ ਕੌਰ ਜੋ ਜੰਗਲ ਵਿਚ ਰਸਤਾ ਭੁੱਲੀ ਤੇ ਸੰਗ ਤੋਂ ਵਿਛੜੀ, ਬਘਿਆੜਾਂ ਵਿਚ ਘਿਰੀ ਹੋਈ ਹਿਰਨੀ ਵਾਂਗ ਭੀ ਹੋ ਗਈ। ਪਰ ਅਜਿਹੇ ਅੰਖੇ ਸਮੇਂ ਹਿੰਮਤ ਨਹੀਂ ਹਾਰੀ। ਭੈ ਭੀਤ ਨਹੀਂ ਹੋਈ ਤੇ ਹੌਸਲਾ ਹੱਥੋਂ ਨਹੀਂ ਛੱਡਿਆ। ਸਗੋਂ ਬੜੀ ਦਲੇਗੀ ਤੇ ਬਹਾਦਰੀ ਨਾਲ ‘ਧਰਮ’ ਤੇ ‘ਇੱਜਤ’ ਦੀ ਰਾਖੀ ਲਈ ਜਾਨ ਵਾਰਨ ਲਈ ਤਿਆਰ ਹੋ ਗਈ। ਵੈਰੀ ਦੇ ਤੇਜ਼ ਹਥਿਆਰਾਂ ਨਾਲ ਸ੍ਰੀਰ ਪੱਛਿਆ ਗਿਆ। ‘ਪਤੀ ਬ੍ਰਤ’ ਧਰਮ ਅਤੇ ਕੌਮ ਦੀ ਆਨ ਨੂੰ ਲਾਜ ਨਹੀਂ

ਲੱਗਣ ਦਿੱਤੀ । ਇਸ ਲਈ ਦੀਪ ਕੌਰ ਮੇਰੀ ਪਿਆਗੀ ਪੁੱਤਰੀ ਹੈ, ਤੇ ਮੈਂ ਇਸ ਤੇ ਪ੍ਰਸੰਨ ਹਾਂ ।”

“ਇਸਤ੍ਰੀ ਦਾ ਪਤੀ ਹੀ ਪ੍ਰਮੇਸ਼ਰ ਹੈ । ਪਤੀ ਹੀ ਗੁਰਦੇਵ ਹੈ । ਇਸਤ੍ਰੀ ਦਾ ਮਨ ਪਤੀ ਨਾਲ ਹੈ । ਓਹ ਇਸਤ੍ਰੀ ਜੋ ਅਪਨੇ ਪਤੀ ਤੇ ਕੇਵਲ ਆਪਨੇ ਹੀ ਪਤੀ ਨੂੰ ਪੁਰਸ਼ ਸਮਝ ਕੇ ਬਾਕੀ ਸਾਰੀ ਦੁਨੀਆਂ ਵਿਚ ਕਿਸੇ ਨੂੰ ਪੁਰਸ਼ ਨਹੀਂ ਸਮਝਦੀ । ਮਨ, ਬੱਚ, ਕਰਮ ਕਰ ਕੇ ਅਪਨੇ ਪਤੀਬ੍ਰਤ ਧਰਮ ਤੇ ਇਜ਼ਤ ਦੀ ਰਾਖੀ ਲਈ ਜਾਨ ਤਕ ਵਾਰ ਦੇਂਦੀ ਹੈ, ਓਹ ਇਸ ਦੁਨੀਆਂ ਵਿਚ ਉੱਜਲ ਮੁਖ ਪਾਉਣ ਵਾਲੀ ਤੇ ਅਗਲੀ ਦੁਨੀਆਂ ਵਿਚ ਸੁਰਖਰੂ ਹੋਈ, ਜਿਸ ਦਰਜੇ ਨੂੰ ‘ਸੰਤ’ ਅਤੇ ‘ਯੋਗੀ’ ਵਰਿਆਂ ਬੱਧੀ ਤਪ ਕਰ ਕੇ ਪਾਪਤ ਕਰਦੇ ਹਨ, ਓਹ ਉਸ ਨੂੰ ਸੁਤੇ ਹੀ ਪਾਪਤ ਹੋ ਜਾਂਦਾ ਹੈ ।”



## ਬੀਬੀ ਧਰਮ ਕੌਰ

### (ਸਾਹਿਬ ਰਾਇ ਕੀ ਕੁਟਲਤਾ)

ਨੌਜ਼ੈਹਰਾ ਜ਼ਿਲ੍ਹਾ ਲਾਹੌਰ ਦਾ ਸਾਹਿਬ ਰਾਏ ਚੌਪਰੀ ਬੜਾ ਹੰਕਾਰੀ ਆਦਮੀ ਸੀ। ਕੁਛ ਸੌ ਵਿਘੇ ਜ਼ਮੀਨ ਤੋਂ ਵੀਹ ਪੰਡੀ ਹਜ਼ਾਰ ਰੁਪਿਆਂ ਨਕਦ ਉਸਨੂੰ ਵੱਡਿਆਂ ਦੀ ਜਾਇਦਾਦ ਵਿਚ ਮਿਲਿਆ। ਉਸ ਨੇ ਇਹਦੀ ਅਜੇਹੀ ਮੱਤ ਮਾਰੀ ਕਿ ਇਹ ਇਖਲਾਕ, ਤਹਜ਼ੀਬ, ਇਨਸਾਫ਼, ਸਚਾਈ ਤੇ ਇਮਾਨਦਾਰੀ ਆਦਿਕ ਸੁਭ ਗੁਣਾਂ ਵੱਲੋਂ ਵੰਚਤ ਹੋ ਗਿਆ। ਇਸਦੇ ਲਈ ਇਹ ਗੱਲ ਅਸਹਿ ਸੀ ਕਿ ਇਸਦੇ ਹੁੰਦਿਆਂ ਪਿੰਡ ਵਾਲੇ ਕਿਸੇ ਹੋਰ ਦਾ ਮਾਨ ਕਰਨ। ਕਿਸੇ ਨੂੰ ਚੰਗਾ ਜਾਨਣ ਤੇ ਕਿਸੇ ਨੂੰ ਮਾਲਦਾਰ ਸਮਝਿਆ ਜਾਵੇ। ਸਾਹਿਬ ਰਾਏ ਦਾ ਖਿਆਲ ਸੀ ਕਿ ਸਾਰੇ ਜਹਾਨ ਦੇ ਆਦਮੀ ਇਸੇ ਦੀ ਸੇਵਾ ਅਤੇ ਆਗਯਾ ਪਾਲਣ ਲਈ ਬਨਾਏ ਗਏ ਹਨ। ਜਿਨ੍ਹਾਂ ਕੋਈ ਇਹ ਯੋਗ ਅਯੋਗ ਹਰ ਭਾਂਤ ਦਾ ਕੰਮ ਲੈ ਸਕਦਾ ਹੈ। ਰੱਬ ਦਾ ਹੁਕਮ ਕੋਈ ਨਹੀਂ ਮੰਨਦਾ ਤਾਂ ਨਾ ਮੰਨੇ, ਪਰ ਇਸ ਦੀ ਆਗਿਆ ਭੰਗ ਕਰਨ ਵਾਲਾ ਕਿਸੇ ਤਰ੍ਹਾਂ ਭੀ ਨਹੀਂ ਬਚ ਸਕਦਾ ਸੀ।

ਹਕੂਮਤ ਦਾ ਸਿੱਖਾਂ ਉੱਤੇ ਜੁਲਮ ਹੁੰਦਾ ਵੇਖਕੇ ਇਸ ਦੀ ਨਿਗਾਹ ਭੀ ਫਿਰ ਗਈ। ਇਸ ਦੀ ਜੈਲ ਵਿਚ ਜੋ ਸਿੱਖ ਵਸਦੇ ਸਨ, ਇਸਨੇ ਗੱਲ ਗੱਲ ਤੇ ਉਹਨਾਂ ਨੂੰ ਡਰਾਉਣਾ, ਧਮਕਾਉਣਾ, ਦਬਾਉਣਾ ਤੇ ਮੁਸੀਬਤਾਂ ਦੇ ਪੰਜੇ ਵਿੱਚ ਫਸਾਉਣਾ ਅੰਤਭ ਕਰ ਦਿਤਾ। ਨੌਜ਼ੈਹਰਾ ਦੇ ਸਿੱਖ ਵਾਹਕ ਸਨ, ਆਪਣੀਆਂ ਘੋੜੀਆਂ, ਗਊਆਂ, ਮਹੀਆਂ ਉਨ੍ਹਾਂ ਦੇ ਖੇਤਾਂ ਵਿਚ ਛੱਡ ਦੇਂਦਾ ਤੇ ਫਸਲ ਦਾ ਸੱਤਿਆਨਾਸ ਕਰ ਦੇਂਦਾ। ਜੇ ਕੋਈ ਸਿੱਖ ਫਰਿਆਦ ਕਰਦਾ ਤੇ ਨਿਆਂ ਕਰਾਣਾ ਚਾਹੁੰਦਾ ਤਾਂ ਉਹਦੇ ਕੇਸ ਪਕੜ ਕੇ ਉਲਟਾ ਬੇਇਜ਼ਤ ਕਰਿਆ ਕਰਦਾ ਸੀ।

ਇਕ ਵਾਰੀ ਸਾਹਿਬ ਰਾਏ ਦੀ ਘੋੜੀਆਂ ਗਵਾਚ ਗਈਆਂ। ਬਬੇਰਾ ਲੱਭਿਆ ਪਰ ਕੋਈ ਪਤਾ ਨਾ ਲਗਾ। ਇਸ ਵਿਚ ਭੀ ਸਾਹਿਬ ਰਾਏ ਨੇ ਸਿੱਖਾਂ ਨੂੰ ਦੁੱਖ ਦੇਣ ਦਾ ਢੰਗ ਕੱਢ ਲਿਆ। ਇਕ ਥਾਣੇਦਾਰ ਨੂੰ ਨਾਲ ਲੈ ਕੇ ਸ੍ਰਦਾਰ ਤਾਰਾ ਸਿੰਘ ਸਾਹਿਬ ਢਿੱਲਵਾਂ ਨਿਵਾਸੀ ਦੇ ਘਰ ਪੁੱਜਾ। ਸ੍ਰਦਾਰ ਤਾਰਾ ਸਿੰਘ ਨੇ ਬਬੇਰਾ ਸਮਝਾਇਆ ਕਿ ਤੁਹਾਡਾ ਚੌਰੀ ਦਾ ਮਾਲ ਮੇਰੇ ਕੋਲ ਨਹੀਂ, ਪਰ ਇਹ ਹਵਾ ਦੇ ਘੋੜੇ ਤੇ ਸਵਾਰ ਸੀ। ਕਿਸ ਤਰ੍ਹਾਂ ਮੰਨਦਾ? ਇਸਨੇ ਸਿੱਖਾਂ ਦੇ ਵਿਰੁੱਧ ਬੜੀਆਂ ਅਸਿਹਾ, ਕਰੜੀਆਂ ਤੇ ਦਿਲ ਦੁਖਾਵੀਆਂ ਗੱਲਾਂ ਕਰਨੀਆਂ ਅੰਤਭ ਕਰ ਦਿਤੀਆਂ। ਜਿਸ ਕਰਕੇ ਦੋਹੀਂ ਪਾਸੀਂ ਖਿੱਚਮ ਖਿੱਚੀ ਵਧਣ ਲੱਗੀ। ਐਥੋਂ ਤਕ

ਕਿ ਸਾਹਿਬ ਰਾਏ ਨੇ ਤਲਵਾਰ ਪੂਰ ਕੇ ਹੱਲਾ ਕਰ ਦਿੱਤਾ । ਸ੍ਰਦਾਰ ਤਾਰਾ ਸਿੰਘ ਆਪਣੇ ਸਾਥੀਆਂ ਸਣੇ ਸਾਹਮਣੇ ਆਇਆ । ਬਾਣੇਦਾਰ ਮਾਰਿਆ ਗਿਆ ਤੇ ਸਾਹਿਬ ਰਾਏ ਨੂੰ ਸ੍ਰਦਾਰ ਤਾਰਾ ਸਿੰਘ ਨੇ ਫੜ੍ਹ ਕੇ ਖਾਲਸਾ ਜੀ ਦੇ ਹਵਾਲੇ ਕਰ ਦਿਤਾ ਕਿ ਉਹਦੀਆਂ ਗਾਲ੍ਸ਼ਾਂ ਕਰੜੇ ਬੋਲਾਂ ਤੇ ਅੰਤਿਆਚਾਰ ਲਈ ਜੋ ਇਹ ਸਿੱਖਾਂ ਅਤੇ ਹੋਰ ਰੱਬ ਦੇ ਬੰਦਿਆਂ ਤੇ ਕਰਦਾ ਰਿਹਾ ਹੈ, ਉਚਿੱਤ ਢੰਡ ਦੇਣ । ਸਾਹਿਬ ਰਾਏ ਬਾਬਤ ਹਰ ਤਰਾਂ ਦੇ ਤਹਕੀਕਾਤ ਕਰਕੇ ਉਸ ਦੇ ਪਾਪਾਂ ਦਾ ਅਨੁਮਾਨ ਅਨੁਸਾਰ ਫੈਸਲਾ ਹੋਇਆ ਕਿ ਸਾਹਿਬ ਰਾਏ ਨੂੰ ਜੁੱਤੀਆਂ ਮਾਰੀਆਂ ਜਾਣ ਕਿ ਇਸਦੇ ਸਿਰ ਤੇ ਇਕ ਵਾਲ ਭੀ ਨਾ ਰਹੇ, ਸਜ਼ਾ ਦੇ ਕੇ ਛੱਡ ਦਿੱਤਾ ਗਿਆ । ਸਾਹਿਬ ਰਾਏ ਸਿੱਧਾ ਜ਼ਅਫਰ ਬੇਗ ਫੌਜਦਾਰ ਪੱਟੀ ਤੇ ਕੋਲ ਪੁੱਜਾ ਤੇ ਸਿੱਖਾਂ ਦੇ ਵਿਰੁਧ ਮਦਦ ਦੀ ਦਰਖਾਸਤ ਕੀਤੀ । ਜ਼ਅਫਰ ਬੇਗ ਆਪ ਫੌਜ ਲੈ ਕੇ ਆਇਆ । ਸ੍ਰਦਾਰ ਤਾਰਾ ਸਿੰਘ ਦੇ ਸਾਥੀ ਭਾਵੇਂ ਫੂਢ ਸੌਂ ਤੋਂ ਵਧੀਕ ਨਹੀਂ ਸੀ, ਪਰ ਤਾਂ ਭੀ ਉਨ੍ਹਾਂ ਨੇ ਜ਼ਅਫਰ ਬੇਗ ਤੇ ਉਸਦੀ ਫੌਜ ਨੂੰ ਐਸ ਤਰ੍ਹਾਂ ਚਣੈ ਚਬਵਾਏ ਕਿ ਉਹ ਤੋਬਾ ਤੋਬਾ ਕਰ ਉੱਠੇ ਸਾਹਿਬ ਰਾਏ ਮਾਰਿਆ ਗਿਆ । ਜ਼ਅਫਰ ਬੇਗ ਫੱਟੜ ਹੋ ਕੇ ਮਾੜੀ ਕੰਬੋ ਵਿਚ ਜਾ ਪੁੱਜਾ ਤੇ ਜਿੱਤ ਸ੍ਰਦਾਰ ਤਾਰਾ ਸਿੰਘ ਦੇ ਹੱਥ ਰਹੀ ।

### ਰੰਗ ਵਿਚ ਭੰਗ :

ਹਨੇਰ ਨਗਰੀ, ਅਨਬੂਝ ਰਾਜਾ ।

ਟਕੇ ਸੇਰ ਭਾਜੀ, ਟਕੇ ਸੇਰ ਖਾਜਾ ।

ਅੰਮ੍ਰਿਤਸਰ ਤੋਂ ਥੋੜ੍ਹੇ ਮੀਲਾਂ ਦੀ ਵਿਥ ਤੇ ਪੱਛਮ ਵੱਨੇ ਚਵਿੰਡਾ ਨਾਮ ਦਾ ਇਕ ਪਿੰਡ ਵਸਦਾ ਹੈ । ਇਥੋਂ ਦੇ ਸਰਦਾਰ ਬਹਾਦਰ ਸਿੰਘ ਅਪਨੇ ਸਮੇਂ ਵਿਚ ਕੌਮ-ਪ੍ਰਸਤੀ, ਰੱਬ ਤਰਸੀ, ਗਰੀਬ ਪ੍ਰਵਰੀ, ਧਰਮ ਲਈ ਜਾਨ ਵਾਰਨ ਅਤੇ ਕੁਰਬਾਨੀ ਲਈ ਸਾਰੇ ਇਲਾਕੇ ਵਿਚ ਮਸ਼ਹੂਰ ਸਨ, ਅਤੇ ਉਸ ਇਲਾਕੇ ਦੇ ਸਿੱਖਾਂ ਵਿਚ ਜਥੇ ਦਾਰ ਸਨ । ਆਪ ਬਹੁਤਾ ਸੀ ਅੰਮ੍ਰਿਤਸਰ ਨਿਵਾਸ ਰੱਖਦੇ ਸਨ । ਪੰਥ ਦੀ ਸੇਵਾ ਵਿੱਚ ਲੱਗੇ ਰਹਿੰਦੇ ਤੇ ਭਜਨ ਬੰਦਰੀ ਵਿਚ ਦਿਨ ਬਤੀਤ ਕਰਦੇ ਸਨ ।

ਬਿਕ੍ਰੀ ਸੰਮਤ ੧੯੮੨ ਵਿਚ ਆਪ ਦੇ ਸਪੁੱਤਰ ਦਾ ਵਿਆਹ ਸੀ । ਦੂਰ ਦੇ ਨੇੜੇ ਦੇ ਮਿੱਤ੍ਰ ਯਾਰ ਤੇ ਸਾਕ ਅੰਗ ਸਭ ਆਏ ਹੋਏ ਸਨ । ਵਿਆਹ ਦੇ ਫੇਰੇ ਹੋ ਰਹੇ ਸਨ, ਕਿ ਇਕ ਆਦਮੀ ਖਬਰ ਲਿਆਇਆ, ਕਿ ਮਾੜੀ ਕੰਬੋ ਦੇ ਪਿੰਡ ਵਾਲਿਆਂ ਦੇ ਮੁਕੱਬਲੀ ਕਰਨ ਤੇ ਜ਼ਅਫਰ ਬੇਗ ਆਪਣੇ ਸਿਪਾਹੀ ਅਤੇ ਫਿਰਤੂ ਫੌਜ ਨਾਲ ਲੈ ਕੇ ਪਟੀਓਂ ਆ ਗਿਆ ਹੈ, ਤੇ ਥੋੜ੍ਹੇ ਚਿਰ ਵਿਚ ਇਸ ਪਿੰਡ ਨੂੰ ਘੇਰਾ ਪਾ ਕੇ ਜੰਗ ਕਰੇਗਾ ।

ਚਵਿੰਡੇ ਵਿਚ ਕੱਠੇ ਹੋਏ ਹੋਏ ਸਿਖ ਚੌਰ ਨਹੀਂ ਸਨ । ਰਾਜ ਵਿਰੁੱਧ ਕੋਈ ਗੱਲਬਾਤ ਕਰਨ ਲਈ ਇਕੱਠੇ ਨਹੀਂ ਹੋਏ ਸੀ । ਇਨ੍ਹਾਂ ਨੇ ਕੋਈ ਪਾਪ ਨਹੀਂ ਕੀਤਾ ਸੀ । ਇਹਨਾਂ ਨੇ ਕੋਈ ਗੁਨਾਹ ਨਹੀਂ ਕੀਤਾ ਸੀ ਤੇ ਨਾ ਹੀ ਕਿਸੇ ਇਖਲਾਕੀ ਜਾਂ ਪੇਲੀਟੀਕਲ ਦੋਸ਼ ਦੇ ਦੋਸ਼ੀ ਸਨ । ਪਰ ਉਸ ਸਮੇਂ ਦੇ ਹਾਕਮਾਂ ਦੇ ਖਿਆਲ ਵਿਚ ਚੌਰੀ ਕਰਨਾ, ਡਾਕਾ ਮਾਰਨਾ ਤੇ ਆਦਮੀ ਨੂੰ ਕਤਲ ਕਰਨਾ, ਇਹ ਅਜੇਹੇ ਦੋਸ਼ ਸਨ, ਕਿ ਜਿਨ੍ਹਾਂ ਤੇ ਪੜਦਾ ਪੈ ਸਕਦਾ ਸੀ, ਪਰ ਕਿਸੇ ਦਾ ਸਿੱਖ ਬਣ ਜਾਣਾ ਏਸ ਤਰ੍ਹਾਂ ਦਾ ਅਪਾਧ ਸੀ ਕਿ ਜੋ ਕਿਸੇ ਤਰ੍ਹਾਂ ਭੀ ਅੱਖਾਂ ਤੋਂ ਓਹਲੇ ਨਹੀਂ ਕੀਤਾ ਜਾ ਸਕਦਾ ਸੀ, ਸਗੋਂ ਸਿੱਖ ਬਣਨ ਵਾਲਿਆਂ ਨੂੰ ਜਿੰਨੀ ਬੇਦਰਦੀ ਅਤੇ ਬੇਰੋਹਮੀ ਦੀ ਕੋਈ ਸਜ਼ਾ ਦੇਂਦਾ ਸੀ, ਓਹ ਉੱਨ੍ਹਾਂ ਹੀ ਲਾਇਕ ਅਤੇ ਤਰੱਕੀ ਦਾ ਹੱਕਦਾਰ ਸਮਝਿਆ ਜਾਂਦਾ ਸੀ ।

ਹਾਂ ! ਚਵਿੰਡੇ ਵਿਚ ਇਕੱਠੇ ਹੋਏ ਸਿੱਖਾਂ ਦਾ ਦੂਜਾ ਅਪਾਧ ਇਹ ਸੀ, ਕਿ ਜ਼ਅਫਰ ਬੇਗ ਫੌਜਦਾਰ ਨੂੰ ਸ਼ਹੀਦ ਤਾਰਾ ਸਿੰਘ ਪਾਸੋਂ ਲੜਾਈ ਵਿਚ ਸਖ਼ਤ ਹਾਰ ਹੋਈ ਸੀ ਤੇ ਮਸਾਂ ੨ ਉਸਨੇ ਨੱਸ ਕੇ ਜਾਨ ਬਚਾਈ ਸੀ । ਭਾਵੇਂ ਚਵਿੰਡੇ ਵਿਚ ਸ਼ਹੀਦ ਤਾਰਾ ਸਿੰਘ ਨਹੀਂ ਆਇਆ, ਪਰ ਉਹ ਭੀ ਸਿੱਖ ਸੀ ਤੇ ਏਹ ਭੀ ਸਿੱਖ, ਅਤੇ ਜ਼ਅਫਰ ਬੇਗ ਨੇ ਬਦਲਾ ਲੈਣਾ ਸੀ, ਭਾਵੇਂ ਕਿਸੇ ਸਿੱਖ ਤੋਂ ਲੈਂਦਾ : -

ਹਨੇਰ ਨਗਰੀ ਅਨੁਸ਼ਤ ਰਾਜਾ ।

ਟਕੇ ਸੇਰ ਭਾਜੀ, ਟਕੇ ਸੇਰ ਖਾਜਾ ।

ਵਾਲੀ ਗੱਲ ਕੀਤੀ । ਜ਼ਅਫਰ ਬੇਗ ਨੇ ਚਵਿੰਡੇ ਨੂੰ ਘੇਰਾ ਪਾ ਲਿਆ, ਇਕੱਠੇ ਹੋਏ ਸਿੱਖ ਸਰਦਾਰਾਂ ਨੇ ਸੁਣਕੇ ਅਨਸੁਣੀ ਕਰ ਛੱਡੀ । ਬੇਡਿਕਰੀ ਨਾਲ ਅਨੰਦ ਮਰਯਾਦਾ ਹੋਈ । ਖਾਲਸਾ ਜੀ ਨੇ ਪ੍ਰਸ਼ਾਦ ਛੱਕਿਆ । ਆਪਣੇ ਆਪਣੇ ਘੋੜਿਆਂ ਤੇ ਸਵਾਰ ਹੋਏ, ਖੰਡੇ ਪਕੜੇ, ਢਾਲਾਂ ਸੰਭਾਲੀਆਂ ਤੇ ਇਕ ਪਰੇ ਦੇ ਨਾਕੇ ਤੇ ਖੜੀ ਫੌਜ ਤੇ ਟੁੱਟ ਪਏ । ਅੱਗੇ ਆਉਣ ਵਾਲੇ ਸਿਪਾਹੀਆਂ ਵਿਚੋਂ ੩੦ ਕੁ ਮਾਰੇ ਗਏ, ੫੦ ਤੋਂ ਵੱਧ ਫੌਜ ਹੋਏ, ਸ੍ਰਦਾਰ ਬਹਾਦਰ ਸਿੰਘ ਤੇ ਉਹਨਾਂ ਦੇ ਸਾਥੀ ਵੈਰੀ ਦੀ ਫੌਜ ਨੂੰ ਚੀਰਦੇ ਹੋਏ ਮੱਖਣ ਵਿਚੋਂ ਵਾਲ ਵਾਂਗ ਨਿਕਲ ਗਏ । ਸਿੱਖਾਂ ਦਾ ਵਾਲ ਭੀ ਵਿੰਗਾ ਨਾ ਹੋਇਆ ।

ਖਸਿਆਨੀ ਬਿੱਲੀ ਖੁੰਬਾਂ ਪੁੱਟੇ :

ਜ਼ਅਫਰ ਬੇਗ ਨੇ ਪਹਿਲੀ ਵਾਰੀ ਸ੍ਰਦਾਰ ਤਾਰਾ ਸਿੰਘ ਸ਼ਹੀਦ ਤੋਂ ਸਿਰ ਕਟਵਾਯਾ ਸੀ । ਹੁਣ ਸ੍ਰਦਾਰ ਬਹਾਦਰ ਸਿੰਘ ਨੇ ਤਾਂ ਇਨ੍ਹਾਂ ਦਾ ਨੱਕ ਹੀ ਵੱਡ ਕੇ ਰੱਖ ਦਿੱਤਾ । ਇਸ ਹਾਰ ਤੋਂ ਬੜਾ ਸ਼ਰਮਿੰਦਾ ਹੋਇਆ । ਪਰ ਖਾਲਸਾ ਹਰਨ ਹੋ ਚੁੱਕਾ ਸੀ, ਹੁਣ ਜ਼ਅਫਰ ਬੇਗ ਮੁੜ ਜਾਵੇ ਤਾਂ ਕੀ ਦੱਸੇ ਕਿ ਸੌ ਕੁ ਆਦਮੀ

ਕਤਲ ਕਰਾਉਣ ਗਿਆ ਸੀ ? ਜਾਂ ਬਦਲੇ ਵਿਚ ਇਕ ਸੌ ਦੇ ਟਾਕਰੇ ਵਿਚ ਇਕੋ ਹੀ ਸ਼ਹੀਦ ਕਰ ਕੇ ਦਿਲ ਨੂੰ ਪੀਰਜ ਦੇ ਲੈਂਦਾ, ਪਰ ਇਥੇ ਤਾਂ ਓਹਦੇ ਕੋਲੋਂ ਇੰਨੀ ਭੀ ਨਾ ਬਣ ਆਈ । ਇਸ ਫੌਜ਼ਦਾਰ ਨੇ ਮਰਦਾਂ ਕੋਲੋਂ ਭਾਂਜ ਖਾਕੇ 'ਖਸਿਆਨੀ ਬਿੱਲੀ ਬੁੰਭਾਂ ਪੁੱਟੇ' ਵਾਲੀ ਗੱਲ ਕੀਤੀ, ਅਰਥਾਤ ਸ਼ਾਦੀ ਦੇ ਸਮੇਂ ਇਕੱਠੀਆਂ ਹੋਈਆਂ 2 ਸਿਖ ਇਸਤ੍ਰੀਆਂ ਤੇ ਹੱਲਾ ਕਰਨ ਲਈ ਪਿੰਡ ਵਿਚ ਜਾ ਵੜਿਆ ।

ਇਸਤ੍ਰੀਆਂ ਤੇ ਵਾਰ ਕਰਨਾ ਕਿਸੇ ਮਜ਼ਬ ਵਿਚ ਯੋਗ ਨਹੀਂ, ਤੇ ਨਾ ਹੀ ਸਭਿਆਤਾ ਇਸਤ੍ਰੀਆਂ ਤੇ ਹੱਲਾ ਕਰਨਾ ਵਾਜਬ ਦੱਸਦੀ ਹੈ । ਖਾਲਸਾ ਜੀ ਨੇ ਤਾਂ ਸੈਕੜੇ ਵਾਗੀ ਲੜਾਈ ਦੇ ਮੈਦਾਨ ਵਿਚ ਹੱਥ ਆਈਆਂ ਮੁਸਲਮਾਨ ਇਸਤ੍ਰੀਆਂ ਨੂੰ ਬੜੀ ਇਜ਼ਤ ਤੇ ਸਤਿਕਾਰ ਨਾਲ ਓਹਨਾਂ ਦੇ ਘਰੀਂ ਪਹੁੰਚਾ ਦਿਤਾ ਸੀ, ਪਰ ਇਸ ਮਹਿਦੂਦ ਨੇ ਘਰ ਬੈਠੀਆਂ ਇਸਤ੍ਰੀਆਂ ਦੇ ਨਾਲ ਲੜਨਾ ਬਹਾਦਰੀ ਸਮਝੀ ।

20 ਕੁ ਸਿੱਖ ਇਸਤ੍ਰੀਆਂ ਸ੍ਰਦਾਰ ਬਹਾਦਰ ਸਿੰਘ ਦੇ ਘਰ ਵਿਚ ਇਕੱਤ੍ਰ ਸਨ । ਜ਼ਅਫਰ ਬੇਗ ਦੇ ਇਸ ਕਮੀਨੇ ਖਿਆਲ ਦੀ ਖਬਰ ਹੁੰਦਿਆਂ ਹੀ, ਓਹਨਾਂ ਨੇ ਘਰ ਦਾ ਬੂਹਾ ਢੋ ਲਿਆ । ਦੋ ਬੂਹੇ ਤੇ ਖੜੇ ਗਈਆਂ, ਦੋ ਕੰਧਾਂ ਦੀ ਦੇਖ ਭਾਲ ਕਰਨ ਲੱਗੀਆਂ ਤਾਂ ਜੋ ਵੈਗੀ ਕਿਸੇ ਥਾਂ ਵਿਚ ਛੇਕ ਕਰ ਕੇ ਅੰਦਰ ਨਾ ਆ ਵੜੇ । 98 ਬੰਦੂਕਾਂ ਤੇ ਤੀਰਕਮਾਨ ਸੰਭਾਲ ਕੇ ਛੱਤ ਤੇ ਬੈਠ ਵੈਗੀ ਨੂੰ ਉੱਡੀਕਨ ਲੱਗੀਆਂ ਤੇ ਦੋ ਉਹਨਾਂ ਦੇ ਕੋਲ ਖੜੀਆਂ ਕੀਤੀਆਂ ਗਈਆਂ ਤਾਂ ਜੋ ਲੋੜ ਅਨੁਸਾਰ ਚੀਜ਼ਾਂ ਪਹੁੰਚਾਉਣ

ਇਹ ਭੀ ਅਨੋਖੀ ਲੜਾਈ ਸੀ । ਇਕ ਪਾਸੇ ਮਿਰਜ਼ਾ ਜ਼ਅਫਰ ਬੇਗ ਖਾਂ ਸਾਹਿਬ ਬਹਾਦਰ ਮਰਦਾਂ ਪਾਸੋਂ ਸਿਰ ਭਨਾ ਕੇ ਇਸਤ੍ਰੀਆਂ ਨਾਲ ਜੋਰ ਅਜਮਾਣ ਲਈ ਬਹੁਤ ਸਾਰਾ ਲਸ਼ਕਰ ਲੈ ਕੇ ਆਉਂਦਾ ਹੈ । ਦੂਜੇ ਪਾਸੇ ਕੇਵਲ 20 ਸਿੱਖ ਇਸਤ੍ਰੀਆਂ ਹਨ ਜੋ ਅਪਨੀ ਪੱਤ, ਆਬਰੂ ਬਚਾਉਣ ਲਈ ਸਿਰ ਤਲੀ ਤੇ ਰੱਖੀ ਖੜੀਆਂ ਹਨ । ਮਿਰਜ਼ਾ ਜ਼ਅਫਰ ਬੇਗ ਮਰਦਾਂ ਤੋਂ ਖਾਦੀ ਭਾਂਜ ਦਾ ਦਾਗ ਮਿਟਾਉਣ ਲਈ ਖਿੱਝ ਕੇ ਅੱਗੇ ਵਧਣ ਦਾ ਹੁਕਮ ਦੇਂਦਾ ਹੈ, ਪਰ ਟਾਕਰੇ ਵਿਚ ਸਿੱਖ ਇਸਤ੍ਰੀਆਂ ਅਤੁੱਲ ਬਲ, ਅਟੁੱਲ ਸਾਹਸ ਤੇ ਨਿਰਭੈ ਹੋ ਰਾਹ ਰੋਕੀ ਟੋਟੇ ਟੋਟੇ ਹੋ ਜਾਣ ਲਈ ਤਿਆਰ ਖੜੀਆਂ ਹਨ ।

ਜ਼ਅਫਰ ਬੇਗ ਦੀ ਫੌਜ ਦੇ ਸਾਹਮਣੇ ਆਉਂਦਿਆਂ ਹੀ ਸਿੰਘਣੀਆਂ ਦੀਆਂ ਬੰਦੂਕਾਂ ਦੀ ਵਾਛੜ ਨੇ ਪੈਹਲੀ ਕਤਾਰ ਨੂੰ ਮੁਕਾ ਦਿੱਤਾ, ਦੂਜੀ ਵਾਛੜ ਨੇ ਦੂਜੀ ਕਤਾਰ ਨੂੰ ਤੇ ਤੀਸਰੀ ਨਾਲ ਤੀਜੀ ਕਤਾਰ ਵਾਲਿਆਂ ਦੀ ਸਫ਼ਾਈ ਹੋ ਗਈ । ਇਸ ਤਰ੍ਹਾਂ ਗੋਲੀਆਂ ਨਿਸ਼ਾਨੇ ਨੇ ਲਗਦੀਆਂ ਤੇ ਅਪਨੀ ਫੌਜ ਤੇ ਹਨੇਰ ਦੀ ਅੱਗ ਵਸਦੀ ਦੇਖ ਕੇ ਜ਼ਅਫਰ ਬੇਗ ਦਾ ਦਿਲ ਧੜਕਿਆ । ਉਸ ਦੇ ਸਾਥੀ ਘਬਰਾ ਗਏ

ਤੇ ਉਨ੍ਹਾਂ ਦੇ ਪੈਰਾਂ ਨੇ ਅੱਗੇ ਵਧਣੋਂ ਜਵਾਬ ਦੇ ਦਿੱਤਾ । ਹੁਣ ਸਿੱਖ ਇਸਤ੍ਰੀਆਂ ਨੇ ਕਮਾਨ ਤੀਰ ਸੰਭਾਲੇ, ਚਿੱਲੇ ਚੜ੍ਹਾਏ, ਪਲੋਂ ਪਲੀ ਵਿਚ ਅਕਾਸ਼ ਵਿਚ ਤੀਰ ਹੀ ਤੀਰ ਉੱਡਦੇ ਦਿੱਸਣ ਲੱਗੇ, ਅਕਾਸ਼ ਤੀਰਾਂ ਦੀ ਸਾਂ ਸਾਂ ਨਾਲ ਗੁੰਜ ਉਠਿਆ, ਤੀਰਾਂ ਦੇ ਤਿੱਖੇ ਵਾਰਾਂ ਦੀ ਝੜੀ ਲੱਗ ਗਈ । ਇਕ ਇਕ ਤੀਰ ਦੋ ਦੋ ਤਿੰਨ ਤਿੰਨ ਤੇ ਚਾਰ ਚਾਰ ਤੱਕ ਦਾ ਕੰਮ ਮੁਕਾਉਣ ਲੱਗਾ । ਲੋਬਾਂ ਦੇ ਢੇਰ ਲੱਗ ਗਏ ਤੇ ਖੂਨ ਦੀ ਨਦੀ ਵਗ ਤੁਰੀ । ਜ਼ਾਫਰ ਬੇਗ ਪੰਜਾਹ ਚੋਣਵੇਂ ਬਹਾਦਰ ਸਿਪਾਹੀਆਂ ਨੂੰ ਨਾਲ ਲਈ ਇਸ ਵਸਦੀ ਅੱਗ ਵਿਚ ਅੱਗੇ ਵਧਦਾ ਮਕਾਨ ਦੀਆਂ ਕੰਧਾਂ ਤਕ ਆ ਪੁੱਜਾ । ਹੁਣ ਗੋਲੀਆਂ ਤੇ ਤੀਰਾਂ ਦਾ ਕੰਮ ਮੁਕ ਚੁੱਕਾ ਸੀ । ੧੦ ਸਿੱਖ ਇਸਤ੍ਰੀਆਂ ਨੇ ਤਲਵਾਰਾਂ ਫੜੀਆਂ ਤੇ ਛੱਡ ਤੋਂ ਛਾਲ ਮਾਰ ਕੇ ਵੈਰੀ ਤੇ ਹੱਲਾ ਕੀਤਾ । ਏਹਨਾਂ ਵਿਚ ਇਕ ਧਰਮ ਕੌਰ ਸ੍ਰਦਾਰ ਬਹਾਦਰ ਸਿੰਘ ਦੀ ਨੂੰਹ ਸੀ, ਜਿਸਦਾ ਕਿ ਅਜੇ ਕੋਈ ਦੋ ਘੰਟੇ ਪਹਿਲੋਂ ਵਿਆਹ ਹੋਇਆ ਸੀ । ਇਸਦੀ ਤਲਵਾਰ ਪ੍ਰਲੈ ਦਾ ਚਿੱਤਰ ਅੱਖਾਂ ਅੱਗੇ ਲਿਆ ਰਹੀ ਸੀ । ਬੜੀ ਚੁਸਤੀ ਅਤੇ ਸਫ਼ਾਈ ਨਾਲ ਵੈਰੀ ਦੇ ਵਾਰ ਨੂੰ ਬਚਾਉਂਦੀ ਤੇ ਆਪਣੀ ਲਹੂ ਭਰੀ ਤਲਵਾਰ ਨਾਲ ਵੈਰੀ ਦੀ ਸਤਿਆ ਨੂੰ ਮੁਕਾਉਂਦੀ ਸੀ ।

ਧਰਮ ਕੌਰ ਛੱਟੜ ਹੋ ਕੇ ਧਰਤੀ ਤੇ ਡਿੱਗ ਪਈ । ਜ਼ਾਫਰ ਬੇਗ ਸੋਚਦਾ ਹੀ ਸੀ, ਧਰਮ ਕੌਰ ਨੂੰ ਚੁੱਕ ਕੇ ਘੋੜੇ ਤੇ ਰੱਖ ਕੇ ਲੈ ਜਾਏ, ਕਿ ਧਰਮ ਕੌਰ ਹਾਂ ! ਬੇਸੁਧ ਪਈ ਧਰਮ ਕੌਰ ਅਪਨੇ ਵਲ ਓਪਰੇ ਮਰਦਾ ਦਾ ਹੱਥ ਵਧਦਾ ਦੇਖ ਕੇ ਲਾਲ ਹੋ ਗਈ ਤੇ ਬੜੀ ਤੇਜ਼ੀ ਨਾਲ ਉਹਦਾ ਬੇਸ਼ਕਤ ਹੱਥ ਉਠਿਆ ਤੇ ਤਲਵਾਰ ਦੇ ਵਾਰ ਨਾਲ ਜ਼ਾਫਰ ਬੇਗ ਦਾ ਉਸ ਵਲ ਵਧਿਆ ਹੋਇਆ ਹੱਥ ਕੇਲੇ ਵਾਂਗ ਕਟ ਕੇ ਧਰਤੀ ਤੇ ਜਾ ਪਿਆ, ਜ਼ਾਫਰ ਬੇਗ ਨੇ ਹੱਥ ਕਟਵਾ ਨਾਸਣ ਦੀ ਕੀਤੀ ।

ਇਸ ਲੜਾਈ ਵਿੱਚ ਕੇਵਲ ਚਾਰ ਸਿੰਘਣੀਆਂ ਫਟੜ ਹੋਈਆਂ । ਜ਼ਾਫਰ ਬੇਗ ਦੇ ਦੋ ਸੌ ਜਵਾਨ ਕੰਮ ਆਏ ਤੇ ਬਾਕੀ ਦਿਆਂ ਨੱਸ ਕੇ ਜਾਨਾਂ ਬਚਾਈਆਂ ।

ਓਹ ਕੌਮ, ਜਿਸਦੀਆਂ ਇਸਤ੍ਰੀਆਂ ਘਰ ਦੇ ਕੰਮਾਂ ਅਤੇ ਜੰਗ ਦੇ ਢੰਗਾਂ ਤੋਂ ਐਨੀਆਂ ਜਾਣੂੰ ਹਨ, ਕੌਮ ਦੀ ਆਨ ਬਾਨ ਆਏ ਸ਼ਾਨ ਨੂੰ ਅਟੱਲ ਰੱਖਣ ਲਈ ਇਸ ਤਰ੍ਹਾਂ ਆਪਾ ਵਾਰਨ ਨੂੰ ਤਿਆਰ ਹਨ, ਜਿਸ ਕੌਮ ਦੀਆਂ ਇਸਤ੍ਰੀਆਂ ਇਸ ਗੱਲ ਦਾ ਪ੍ਰਣ ਕਰ ਚੁੱਕੀਆਂ ਹਨ, ਕਿ ਜੇ ਜਹਾਨ ਤੇ ਜੀਉਂਦਿਆਂ ਰਹਾਂਗੀਆਂ ਤਾਂ ‘ਧਰਮ’ ਇਜ਼ਤ ਅਤੇ ਨੇਕ ਨਾਮ ਨਾਲ ਜੀਵਾਂਗੀਆਂ, ਨਹੀਂ ਤਾਂ ਆਪਣੇ ਧਰਮ ਨੂੰ ਵੱਟਾ ਲਾਉਣ ਤੋਂ ਪਹਿਲੇ ਹੀ ਸਰੀਰ ਛੱਡ ਦੇਵਾਂਗੀਆਂ, ਓਸ ਕੌਮ ਦਾ ਕੋਈ ਕੁਝ ਨਹੀਂ ਵਿਗਾੜ ਸਕਦਾ ।

## ਬੀਬੀ ਸ਼ਰਨ ਕੌਰ

### (ਜੰਗ ਚਮਕੌਰ !)

ਅਨੰਦਪੁਰ ਦਾ ਕਿਲਾ ਛੱਡ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਚਮਕੌਰ ਪੁੱਜੇ, ਸ਼ਾਹੀ ਲਸ਼ਕਰ ਤੇ ਹਿੰਦੂ ਰਾਜੇ ਕੀਤੇ ਹੋਏ ਕੌਲ ਕਰਾਰ ਤੋੜ੍ਹ, ਕਸਮਾਂ ਤੇ ਸੁਰਗੰਧਾਂ ਤੋਂ ਮੂੰਹ ਮੌਜ਼ ਹਬਿਆਰ ਚੁੱਕ ਕੇ ਹੰਕਾਰ ਵਿਚ ਮੱਤੇ ਆ ਪੁੱਜੇ ਤੇ ਇਸ ਥਾਂ ਨੂੰ ਚੁਗਿਰਦਿਓ ਘੇਰ ਲਿਆ ।

ਚਮਕੌਰ ਕੋਈ ਕਿਲਾ ਨਹੀਂ ਸੀ, ਤੇ ਨਾ ਹੀ ਕੋਈ ਪੱਕਾ ਮਕਾਨ ਸੀ। ਇਹ ਇਕ ਧੁੱਪ ਅਤੇ ਮੀਂਹ ਤੋਂ ਸਿਰ ਲੁਕਾਣ ਲਈ ਬਹੁਤ ਮਮੂਲੀ ਜਿਹੀ ਕੱਚੀ ਗੜ੍ਹੀ ਬਣੀ ਹੋਈ ਸੀ, ਚੁਗਿਰਦੇ ਕਈ ਮੀਲਾਂ ਵਿਚ ਫੈਲੇ ਹੋਏ ਲਸ਼ਕਰ ਦੇ ਚਮਕੀਲੇ ਹਬਿਆਰਾਂ ਨਾਲ ਇਕ ਅਸਗਾਹ ਸਮੁੰਦਰ ਠਾਠਾਂ ਮਾਰਦੇ ਹੋਣ ਦਾ ਅੱਖਾਂ ਨੂੰ ਧੋਖਾ ਲੱਗਣ ਲੱਗਾ ਤੇ ਮਲੂਮ ਹੁੰਦਾ ਸੀ, ਕਿ ਇਹ ਚਮਕੌਰ ਦੀ ਕੱਚੀ ਗੜ੍ਹੀ ਦੀ ਬੇੜੀ ਦਾ ਥੋੜ੍ਹੀ ਦੇਰ ਵਿਚ ਬਹੁ ਪਤਾ ਨਾ ਰਹੇਗਾ।

ਸ਼ਾਹੀ ਫੌਜ ਨੂੰ ਥੋਜ ਕਰਨ ਤੋਂ ਪਤਾ ਲਗ ਗਿਆ ਸੀ ਕਿ ਇਸ ਸਮੇਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕੌਲ ਕੇਵਲ 80 ਬੇ ਸਮਾਨ ਸਿੰਖ ਹਨ। ਇਨ੍ਹਾਂ ਦੇ ਖਿਆਲ ਵਿਚ ਇਸ ਤੋਂ ਵੱਧ ਕੇ ਸਫਲਤਾ ਪ੍ਰਾਪਤ ਕਰਨ ਦਾ ਹੋਰ ਕੋਈ ਚੰਗਾ ਸਮਾਂ ਨਹੀਂ ਹੋ ਸਕਦਾ ਸੀ। ਇਨ੍ਹਾਂ ਸਮਝਿਆ ਕਿ ਬਸ ਹੁਣ ਇਸ ਭਾਰੇ ਲਸ਼ਕਰ ਵਿਚ ਆਪਣੇ ਆਪ ਨੂੰ ਘਰਿਆ ਹੋਇਆ ਦੇਖਕੇ ਗੁਰੂ ਸਾਹਿਬ ਆਪੇ ਹੀ ਹਬਿਆਰ ਸੁੱਟ ਦੇਣਗੇ, ਤੇ ਆਪਣੇ ਆਪ ਨੂੰ ਸਾਡੇ ਤਰਸ ਤੇ ਛੱਡਣ ਲਈ ਲਾਚਾਰ ਹੋ ਜਾਣਗੇ। ਇਹ ਅਜਿਹਾ ਸਮਝਣ ਵਿਚ ਸੱਚੇ ਸਨ, ਕਿਉਂਕਿ ਦੁਨੀਆਂ ਦੀ ਤਾਰੀਖ ਵਿਚ ਕੋਈ ਅਜਿਹੀ ਘਟਨਾ ਨਹੀਂ ਮਲਦੀ ਕਿ ਚਾਲੀ ਬੇ ਹਬਿਆਰ ਆਦਮੀਆਂ ਨੇ ਇਕ ਕੱਚੇ ਮਕਾਨ ਵਿਚ ਬੈਠ ਕੇ ਸੈਂਕੜੇ ਨਹੀਂ, ਹਜ਼ਾਰਾਂ ਨਹੀਂ, ਸਗੋਂ ਦਸ ਲੱਖ ਆਦਮੀਆਂ ਦੇ ਸਨੱਧ-ਬੱਧ ਲਸ਼ਕਰ ਨਾਲ ਜੋ ਤੀਰ, ਗੋਲੀ, ਬਰਛੀ ਤੇ ਨੇਜ਼ਿਆਂ ਨਾਲ ਸਜਿਆ ਹਰ ਤਰ੍ਹਾਂ ਕੀਲ ਕਾਂਟੇ ਠੀਕ ਕਰਕੇ ਆਇਆ ਹੋਵੇ, ਟਾਕਰਾ ਕੀਤਾ ਹੋਵੇ। ਸੈਂਕੜੇ ਨਹੀਂ, ਹਜ਼ਾਰਾਂ ਅਜੇਹੀਆਂ ਉਦਹਾਰਣਾਂ ਮਿਲਦੀਆਂ ਹਨ, ਕਿ ਹਜ਼ਾਰਾਂ ਜਵਾਨ ਤੇ ਬਹੁਤ ਸਾਰੇ ਲੜਾਈ ਦਾ ਸਾਮਾਨ ਹੁੰਦਿਆਂ ਹੋਇਆ, ਭੀ ਅਪਨੇ ਆਪ ਨੂੰ ਘੇਰੇ ਵਿਚ ਵੇਖਕੇ ਸਨੱਧ-ਬੱਧ ਸਿਪਾਹੀਆਂ ਨੇ ਹੱਥਿਆਰ ਸੁੱਟ ਦਿੱਤੇ। ਸ਼ਹਿਨਸ਼ਾਹ ਜਰਮਨ ਤੇ ਰੂਸ ਨੇ ਅਪਨੇ ਕੌਲ ਟਿੱਡੀ ਦਲ ਲਸ਼ਕਰ ਦੇ ਹੁੰਦਿਆਂ ਭੀ ਫਰਾਂਸ ਦੇ ਬਾਦਸ਼ਾਹ ਨਪੋਲੀਅਨ ਬੋਨਾ

ਪਾਰਟ ਦੇ ਅੱਗੇ ਹੱਥਿਆਰ ਰੱਖਣ ਨੂੰ ਬੁਰਾ ਨਹੀਂ ਸਮਝਿਆ। ਮਿਸਰ ਵਿਚ ਮੁਸਲਮਾਨਾਂ ਨੇ ਹਜ਼ਾਰਾਂ ਦੀ ਗਿਣਤੀ ਵਿਚ ਲਸ਼ਕਰ ਕੋਲ ਹੁੰਦਿਆਂ ਭੀ ਨਹੋਲੀਅਨ ਦੇ ਅੱਗੇ ਝੁੱਕਣ ਵਿਚ ਹੀਨਤਾ ਨਹੀਂ ਜਾਣੀ। ਅਫਗਾਨਿਸ਼ਾਨ ਦੇ ਕਰੌਜੀ ਜਹੇ ਬਹਾਦਰ ਬੋਇਰ ਜਰਨੈਲ ਨੇ ਚਾਰ ਹਜ਼ਾਰ ਸਿਪਾਹੀ ਤੇ ਬਹੁਤ ਸਾਰੀਆਂ ਤੋਪਾਂ ਹੁੰਦਿਆਂ ਅਪਨੇ ਆਪ ਨੂੰ ਅੰਗਰੇਜ਼ਾਂ ਦੇ ਹਵਾਲੇ ਕਰ ਦਿਤਾ ਤੇ ਅਜੇ ਕੱਲ੍ਹੇ ਦੀ ਗੱਲ ਹੈ ਕਿ ਅਰਾਕ ਅਰਬ ਵਿੱਚ 'ਕਤ' ਦੀ ਥਾ ਤੇ ਅੰਗਰੇਜ਼ਾਂ ਦੇ ਪ੍ਰਸਿੱਧ ਜਰਨੈਲ ਓਸਟੰਡ ਨੇ ਤਿੰਨ ਹਜ਼ਾਰ ਤੋਂ ਵਧੀਕ ਲੜਾਕੇ ਸਿਪਾਹੀ ਹੁੰਦਿਆਂ ਵੀ ਅਪਨੇ ਆਪ ਨੂੰ ਤੁਰਕਾਂ ਦੇ ਰਹਿਮ ਤੋਂ ਛੁੱਡ ਦਿੱਤਾ। ਅਜੇਹੀ ਹਾਲਤ ਵਿਚ ਗੁਰੂ ਗੋਬਿੰਦ ਸਿੰਘ ਸਾਹਿਬ ਕੋਲ ਜਦ ਕਿ ਕੇਵਲ 80 ਤੇ ਓਹ ਭੀ ਸਾਮਾਨ ਹੀਨ ਸਿੱਖ ਸਨ। ਸ਼ਾਹੀ ਫੌਜੀ ਅਫਸਰਾਂ ਤੇ ਪਹਾੜੀ ਰਾਜਿਆਂ ਦੇ ਹੱਥਿਆਰ ਸੁਟਾਉਣ ਦੀ ਆਸ ਕਰਨਾ ਨਾਵਾਜਬ ਨਹੀਂ ਸੀ। ਇਸ ਕੱਚੀ ਗੜ੍ਹੀ ਵੱਲ ਪੈਰ ਚੁੱਕਦਿਆਂ ਹੀ ਜਦ ਸਾਹਮਣੇ ਉੱਖਾਲਸਾ ਜੀ ਦੇ ਤੀਰਾਂ ਦੀ ਬੁਛਾੜ ਨੇ ਪੈਰਿਲੀ ਕਤਾਰ ਨੂੰ ਮੁਕਾ ਦਿੱਤਾ ਤਾਂ ਸ਼ਾਹੀ ਸਿਪਾਹ ਦੇ ਅਫਸਰ ਬਹੁਤ ਨਗਾਸ ਅਤੇ ਨਿੰਮੋਂ ਝੀਣੇ ਹੋ ਗਏ, ਤੇ ਓਹਨਾਂ ਨੂੰ ਛੇਤੀ ਹੀ ਪਤਾ ਲੱਗ ਗਿਆ ਕਿ ਖਾਲਸਾ ਜੀ ਦੀ ਬਾਬਤ ਜੋ ਕੁਛ ਓਹ ਅੰਦਾਜ਼ੇ ਲਾਈ ਬੈਠੇ ਸਨ, ਉਹ ਉੱਕੇ ਹੀ ਨਿਰਮੂਲ ਸਨ। ਹੁਣ ਇਹ ਲਾਚਾਰ ਹੋ ਟੁੱਟੇ ਦਿਲ ਨਾਲ ਜਿੰਨੀ ਵਾਰ ਅੱਗੇ ਵਧੇ, ਓਨੀ ਹੀ ਵਾਰੀ ਬਹੁਤ ਸਾਰੀ ਹਾਨੀ ਉੱਠਾ ਕੇ ਪਿੱਛੇ ਮੁੜਨ ਲਈ ਲਾਚਾਰ ਹੋਏ। ਕਈ ਵੇਰ ਬੜੇ ਜ਼ੋਰ ਸ਼ੋਰ ਨਾਲ ਗੜ੍ਹੀ ਦੀਆਂ ਕੰਧਾਂ ਤੱਕ ਪਹੁੰਚਣ ਦਾ ਉਪਾਲਾ ਕਰਨ ਤੇ ਭੀ, ਇਹਨਾਂ ਦੀ ਪੇਸ਼ ਨਾ ਗਈ, ਸਗੋਂ ਹਰ ਵਾਰੀ ਮੂੰਹ ਦੀ ਖਾ ਕੇ ਪਿੱਛੇ ਹੱਟਣਾ ਪਿਆ।

ਨਾਹਰ ਖਾਂ ਕ੍ਰੋਪਵਾਨ ਹੋ ਕੇ ਅੱਗੇ ਵਧਿਆ। ਗੁਲਸ਼ੇਰ ਖਾਂ ਤੇ ਖਿੜਰ ਖਾਂ ਜੋ ਬੜੇ ਲੜਾਕੇ ਸ੍ਰਦਾਰ ਸਨ, ਓਹਨਾਂ ਦੇ ਨਾਲ ਰਲਕੇ ਹੱਲਾ ਕੀਤਾ। ਗੁਰੂ ਸਾਹਿਬ ਗੜ੍ਹੀ ਦੀ ਛੱਤ ਤੇ ਬੈਠੇ ਸਨ, ਇਨ੍ਹਾਂ ਨੂੰ ਹੱਲਾ ਕਰਦਿਆ ਵੇਖ ਕੇ ਤੀਰਾਂ ਨੂੰ ਕਮਾਨ ਤੇ ਰੱਖ ਕੇ ਛੱਡਿਆ। ਦੋਵੇਂ ਸਰਦਾਰ ਮਰ ਗਏ। ਖਿੜਰ ਖਾਂ ਟਾਕਰੇ ਦੀ ਤਾਕਤ ਨਾ ਵੇਖ ਕੇ ਡਰਦਾ ਕੰਧ ਦੇ ਪਿੱਛੇ ਹੋ ਗਿਆ, ਜੋ ਸਾਹਮਣੇ ਆਇਆ ਮਾਰਿਆ ਗਿਆ।

ਇਕ ਵਾਰੀ ਮੁਸਲਮਾਨਾਂ ਦਾ ਇਕ ਭਾਰਾ ਲਸ਼ਕਰ ਗੜ੍ਹੀ ਦੀ ਇਕ ਕੰਧ ਤੱਕ ਪਹੁੰਚ ਗਿਆ, ਭਾਈ ਧਰਮ ਸਿੰਘ ਜੀ ੧੫ ਸਿੰਘਾਂ ਨੂੰ ਨਾਲ ਲੈ ਕੇ ਸਾਹਮਣੇ ਆਏ ਅਤੇ ਇਸ ਤਰ੍ਹਾਂ ਲੜਾਈ ਕੀਤੀ ਕਿ ਵੈਗੀ ਨੂੰ ਨੱਸਣ ਤੋਂ ਬਿਨਾਂ ਹੋਰ ਕੋਈ ਰਾਹ ਨਾ ਲੱਭਾ।

ਜਦ ਅੱਧੇ ਕੁ ਸਿੰਘ ਸ਼ਹੀਦ ਹੋ ਗਏ ਤਾਂ ਸਾਹਿਬਜਾਦਾ ਅਜੀਤ ਸਿੰਘ ਜੀ

ਨੇ ਖੜ੍ਹੇ ਹੋ ਕੇ ਗੁਰੂ ਸਾਹਿਬ ਤੋਂ ਆਗਿਆ ਮੰਗੀ ਕਿ ਇਨ੍ਹਾਂ ਨੂੰ ਭੀ ਜੰਗ ਦੀ ਆਗਾਯਾ ਦਿੱਤੀ ਜਾਵੇ । ਗੁਰੂ ਸਾਹਿਬ ਨੇ ਸਾਹਿਬਜਾਦਾ ਅਜੀਤ ਸਿੰਘ ਨੂੰ ਸ਼ਹੀਦੀ ਦੇ ਚਾਅ ਵਿਚ ਦੇਖ ਕੇ ਉਹਦਾ ਮੂੰਹ ਚੁਮਿਆ । ਹੱਥਿਆਰ ਪਹਿਨਾਏ ਤੇ ਜੰਗ ਵਿੱਚ ਜਾਣ ਦੀ ਆਗਿਆ ਦਿੱਤੀ । ਲਸ਼ਕਰਾਂ ਵਿੱਚ ਘਮਸਾਨ ਦਾ ਯੁਧ ਮਚ ਗਿਆ । ਬਹਾਦਰ ਛਾਲਾਂ ਮਾਰ ਕੇ ਅੱਗੇ ਵੱਧਣ ਤੇ ਲੜਨ ਲੱਗੇ । ਸਾਹਿਬ ਅਜੀਤ ਸਿੰਘ ਜੀ ਜਿਧਰ ਮੂੰਹ ਕਰਦੇ ਸੈਂਕੜੇ ਆਦਮੀ ਖਾਕ ਤੇ ਖੂਨ ਵਿਚ ਲੇਟ ਜਾਂਦੇ, ਤੇ ਸਫ਼ਾਂ ਉਲਟਾਉਂਦੇ ਚਲੇ ਜਾਂਦੇ ਸਨ । ਆਪਨੇ ਇਸ ਤਰ੍ਹਾਂ ਵੈਰੀ ਦਾ ਦਮ ਬੰਦ ਤੇ ਰਸਤਾ ਤੰਗ ਕਰ ਦਿੱਤਾ ਕਿ ਵੱਡੇ ਵੱਡੇ ਮਸ਼ਹੂਰ ਸਿਪਾਹਸਲਾਰ ਸਾਹਮਣੇ ਆਉਣੋਂ ਜੀ ਚੁਗਾਣ ਤੇ ਜਾਨ ਬਚਾਉਣ ਲਈ ਮੂੰਹ ਲੁਕਾਉਣ ਲੱਗੇ । ਸਿਪਾਹੀਆਂ ਨੂੰ ਏਸ ਤਰ੍ਹਾਂ ਨੱਸਦਿਆਂ ਦੇਖ ਕੇ ਖਿੜਰ ਖਾਂਨੇ ਲਲਕਾਰਾ ਮਾਰਿਆ, ਤੇ ਉਹਨਾਂ ਨੂੰ ਘਰ ਕੇ ਫਿਰ ਅੱਗੇ ਲਿਆਇਆ । ਸਾਹਿਬ ਅਜੀਤ ਸਿੰਘ ਨੇ ਇਸ ਦਸਤੇ ਨੂੰ ਫਿਰ ਇਸ ਤਰ੍ਹਾਂ ਅੱਗੇ ਧਰ ਲਿਆ, ਜਿਸ ਤਰੰਗ ਸ਼ੇਰ ਗਿੱਦੜਾਂ ਨੂੰ ਅੱਗੇ ਲਾ ਲੈਂਦਾ ਹੈ ਤੇ ਲੜਦਿਆਂ ਲੜਦਿਆਂ ਜਦ ਦੋ ਘੰਟੇ ਹੋ ਗਏ ਤਾਂ ਸਾਹਿਬ ਅਜੀਤ ਸਿੰਘ ਜੀ ਆਰਾਮ ਨਾਲ ਲੇਟ ਗਏ ।

ਸਾਹਿਬਜਾਦਾ ਅਜੀਤ ਸਿੰਘ ਜੀ ਨੂੰ ਇਸ ਤਰ੍ਹਾਂ ਸ਼ਹੀਦ ਹੁੰਦਿਆਂ ਵੇਖ ਕੇ ਸਾਹਿਬਜਾਦਾ ਜੁਝਾਰ ਸਿੰਘ ਜੀ ਉੱਠੇ ਤੇ ਨਿੱਕੇ ਨਿੱਕੇ ਸੁੰਦਰ ਹੱਥ ਜੋੜਕੇ ਪਿਤਾ ਅੱਗੇ ਬੇਨਤੀ ਕੀਤੀ ਕਿ :

ਸਾਹਿਬਜਾਦਾ ਅਜੀਤ ਸਿੰਘ ਨੂੰ ਧਰਮ, ਕੌਮ ਅਤੇ ਮੁਲਕ ਦੀ ਖਾਤਰ ਕੁਰਬਾਨ ਹੁੰਦਿਆਂ ਵੇਖ ਕੇ ਮੇਰਾ ਜੀਅ ਭਰ ਆਇਆ ਹੈ । ਜਿਸ ਤਰ੍ਹਾਂ ਸਾਹਿਬਜਾਦਾ ਅਜੀਤ ਸਿੰਘ ਜੀ ਨੂੰ ਸ਼ਹੀਦੀ ਪ੍ਰਾਪਤ ਕਰਨ ਦੀ ਆਗਿਆ ਦਿੱਤੀ ਗਈ ਹੈ, ਉਸੇ ਤਰ੍ਹਾਂ ਮੈਨੂੰ ਹੁਕਮ ਦਿੱਤਾ ਜਾਵੇ ਤਾਂ ਜੋ ਮੈਂ ਭੀ ਆਪਣੇ ਭਰਾ ਦੀ ਲੀਹੇ ਚਲਦਾ ਹੋਇਆ, ਉਸ ਸੰਦੇਸ਼ੇ ਤੇ ਆਪਣੇ ਲੂਹੁ ਨਾਲ ਮੇਹਰ ਲਾ ਦਿਆਂ ਜੋ ਆਪ ਇਸ ਜਹਾਨ ਦੇ ਬੰਦਿਆਂ ਨੂੰ ਰੂਹਾਨੀ, ਦਿਮਾਗੀ ਅਤੇ ਸ੍ਰੀਰਕ ਗੁਲਾਮੀ ਤੋਂ ਛੁੱਡਾਣ ਲਈ ਲਿਆਏ ਹੋ ।

ਖਾਲਸਾ ਜੀ ! ਇਸ ਮਾਸੂਮ ਬਾਲ, ਕੌਮਲ ਤੇ ਸੋਹਲ ਲਾਲ ਦੀ ਬੇਨਤੀ ਸੁਣਕੇ ਗੁਰੂ ਸਾਹਿਬ ਨੇ ਸ਼ਸ਼ਤਰ ਬਸਤਰਾ ਨਾਲ ਸਜਾ ਕੇ ਤੁਹਾਨੂੰ ਪਤਾ ਹੈ, ਕੀ ਕਿਹਾ ? ਸੁਣੋ ! ਗੁਰੂ ਸਾਹਿਬ ਨੇ ਜੋ ਕੁਝ ਆਖਿਆ ਤੇ ਕੀਤਾ ਉਹ ਇੱਕ ਮੁਸਲਮਾਨ ਏਸ ਤਰਾਂ ਦੱਸਦਾ ਹੈ :

ਜਬ ਸਜ ਸਜਾ ਦੀਆ ਤੋ ਕਹਾ ਯੂੰ ਜੁਝਾਰ (ਸਿੰਘ) ਸੇ ।

ਲੋ ਸਿੰਘ ਅਬ ਸ਼ਕਾਰ ਕੋ ਨਿਕਲੇ ਕਛਾਰ ਸੇ ।

ਸਾਹਿਬ ਜੁਝਾਰ ਸਿੰਘ ਭੀ ਲੜਾਈ ਵਿੱਚ ਤਲਵਾਰ ਦੇ ਕਰਤਬ ਵਖਾਊਂ ਦੇ ਤੇ ਸੈਂਕੜੇ ਵੈਗੀਆਂ ਨੂੰ ਮਾਰਦੇ ਅਪਨੇ ਭਾਤਾ ਸਾਹਿਬਜਾਦਾ ਅਜੀਤ ਸਿੰਘ ਨੂੰ ਜਾ ਮਿਲੇ ।

ਪਾਠਕ ਜੀ ! ਤੁਹਾਨੂੰ ਪਤਾ ਹੈ ਕਿ ਜਦ ਰੁਸਤਮ ਨੇ ਭੁੱਲਕੇ ਅਪਨੇ ਪੁੱਤਰ ਨੂੰ ਵੱਡੇ ਸੁੱਟਿਆਂ ਤਾਂ ਪਤਾ ਲਗਣ ਤੇ ਢਾਹਾਂ ਮਾਰ ਮਾਰ ਕੇ ਰੋਣ ਲੱਗ ਗਿਆ ਸੀ । ਨੇਪੋਲੀਅਨ ਵਰਗਾ ਬਹਾਦਰ ਰੂਸ ਦੇ ਜੰਗ ਵਿਚ ਅਪਣੇ ਇਕ ਸਿਪਾਹਸਾਲਾਰ ਦੇ ਮਾਰੇ ਜਾਣ ਤੇ ਵਿਲਕ ਵਿਲਕ ਰੋਂਦਾ ਸੀ ਤੇ ਉਸ ਨੂੰ ਗਸ਼ਾਂ ਪੈਂਦੀਆਂ ਸਨ । ਬਦਰ ਦੀ ਲੜਾਈ ਵਿਚ ਮੁਸਲਮਾਨਾਂ ਦੇ ਮਰਨ ਤੇ ਹਜ਼ਰਤ ਮੁਹੰਮਦ ਸਾਹਿਬ ਦੀਆਂ ਰੋੰਦਿਆਂ ਰੋੰਦਿਆਂ ਚੀਕਾਂ ਨਿਕਲ ਗਈਆਂ । ਮਹਾਰਾਜਾ ਰਾਮ ਚੰਦਰ ਜੀ, ਹਿੰਦੂਆਂ ਦੇ ਕਬਨ ਅਨੁਸਾਰ ਵਿਸ਼ਾਨੂੰ ਜੀ ਦੇ ਅਵਤਾਰ ਮਹਾਰਾਜਾ ਰਾਮ ਚੰਦਰ ਜੀ ਨੇ ਜਦ ਆਪਣੇ ਛੋਟੇ ਭਰਾਤਾ ਲਛਮਣ ਨੂੰ ਰਾਵਣ ਦੀ ਬਰਛੀ ਨਾਲ ਫੱਟੜ ਹੋ ਕੇ ਧਰਤੀ ਤੇ ਡਿੱਗਾ ਵੇਖਿਆ ਤਾਂ ਆਪ ਵਿਲਕ ਉੱਠੇ । ਅੱਖਾਂ ਵਿਚੋਂ ਬੇਵੱਸੇ ਅੱਖਰੂਆਂ ਦੀ ਝੜੀ ਲੱਗਣ ਲੱਗੀ । ਹੱਥਾਂ ਤੀਰ ਕਮਾਣ ਰਖ ਦਿਤਾ ਤੇ ਆਖਣ ਲੱਗੇ :

**ਏਥ ਰਾਵਣਵੀਰਣ ਲਕਸ਼ਮਣ: ਪਤਿਤ ਭੁਵਿ।**

**ਸਰਧਕਚਚਾ਷ਟ ਵੀਰੋ ਮਮ ਸ਼ੋਕਮੁਦੀਰਯਨ॥੩॥**

ਰਾਵਣ ਦੀ ਤਾਕਤ ਨਾਲ ਡਿੱਗਾ ਹੋਯਾ ਬੀਰ ਲਛਮਨ ਸੱਪ ਵਾਂਗ ਧਰਤੀ ਤੇ ਲੇਟ ਕੇ ਮੇਰਾ ਦੁੱਖ ਵਧਾ ਰਿਹਾ ਹੈ :

**ਸ਼ਾਣਿਤੂਰ੍ਦ੍ਰਮਿਮ ਕੀਰਂ ਪ੍ਰਾਣੌ: ਪ੍ਰਿਯਤਰਂ ਮਮ।**

**ਪਸ਼ਯਤੋ ਮਮ ਕ ਸ਼ਕਿਤਧੀਦ੍ਰੰ ਪਰਿਆਂਕੁਲਾਹਤਮਨ: ॥੪॥**

ਜਾਨ ਤੋਂ ਪਿਆਰੇ ਭਰਾ ਨੂੰ ਲਹੂ ਵਿਚ ਭਿੱਜਾ ਦੇਖ ਕੇ ਮੇਰਾ ਦਿਲ ਘਬਰਾਂਦਾ ਹੈ, ਹੁਣ ਮੈਂ ਲੜ ਨਹੀਂ ਸਕਦਾ :

**ਅਧ ਹਾ ਸਮਸਲਾਧੀ ਭਾਤਾ ਮੇ ਸ਼ੁਭ ਲਕਣਾ:।**

**ਕਵਦਿਪ-ਜਤਕਮਾਪਨ: ਪ੍ਰਣੈਮੈ ਕਿਸੁਖੇਨਵਾ॥੫॥**

ਜੇ ਜੰਗ ਤੋਂ ਜਾਣੂ ਸ਼ੁਭ ਗੁਣ ਸਪੰਨ ਭਰਾ ਜੀਉਂਦਾ ਨਾ ਰਿਹਾ ਤਾਂ ਮੈਨੂੰ ਆਪਣੇ ਜੀਉਣ ਤੇ ਆਰਾਮ ਦੀ ਲੋੜ ਨਹੀਂ :

**ਲਜ਼ਤੀਵ ਹਿ ਮੇਂ ਵੀਂ ਭ੍ਰਾਤੀਵ ਕਰਾਵਨ:।**

**ਸਾਧਕਾ ਵਾਵਸੀਇਨਿ ਦਾਇਰਾਖਿਵਸ਼ਾਂ ਗਤਾ॥੬॥**

ਮੇਰੀ ਤਾਕਤ ਸ਼ਰਮਿੰਦੀ ਹੋ ਰਹੀ ਹੈ। ਮੇਰੇ ਹੱਥਾਂ ਕਮਾਨ ਡਿੱਗ ਰਿਹਾ ਹੈ। ਮੇਰੇ ਤੀਰ

ਨਿਰਾਸ਼ ਹੋ ਰਹੇ ਹਨ, ਤੇ ਮੇਰੀਆਂ ਅੱਖਾਂ ਅੱਖੂਆਂ ਨਾਲ ਭਰੀਆਂ ਹੋਈਆਂ ਹਨ:

ਕਿੰ ਮੇ ਯੁੱਧੇਨ ਕਿੰ ਪ੍ਰਾਣੈਰ ਸੁੱਧ ਕਾਰਯੰ ਨ ਕਿਦਯਤੇ।

ਯ ਤ੍ਰਾਯੰ ਨਿਹ ਤਃ ਸ਼ੇਤੇ ਰਣ ਮੂਰ ਧਨਿ ਲਕਸ਼ਮਣ ॥

ਮੈਨੂੰ ਜੀਵਨ ਦੀ ਹੁਣ ਲੋੜ ਨਹੀਂ ਤੇ ਨਾ ਹੀ ਲੜਾਈ ਕਰਨ ਤੋਂ ਕੁਛ ਲਾਭ ਹੈ, ਜਦ ਕਿ ਲਛਮਨ ਲੜਾਈ ਵਿਚ ਫੱਟੜ ਹੋਇਆ ਪਿਆ ਹੈ :

ਯਥੈਵ ਮਾਂ ਵਨੰ ਯਾਂਤ ਮਨੁਯਾਤਿ ਮਹਾ ਦਯੁਉਤਿ ।

ਅਹ ਮਪਯਨੁਯਾਸਯਾਮਿ ਨਥੈਵੈਨੰ ਯਮਕਸ਼ਯਮ ।

ਜਿਸ ਤਰ੍ਹਾਂ ਜੰਗਲ ਵਿਚ ਆਉਣ ਸਮੇਂ ਲਛਮਣ ਨੇ ਮੇਰਾ ਸਾਬ ਦਿੱਤਾ ਸੀ, ਇਸੇ ਤਰ੍ਹਾਂ ਹੀ ਹੁਣ ਇਸ ਦੇ ਬੈਕੁੰਠ ਸਿਧਾਰਨ ਸਮੇਂ ਮੈਂ ਇਸ ਦੇ ਸਾਬ ਜਾਵਾਂਗਾ:

ਕਿੰ ਮਯਾ ਦੁਸ਼ਕੁਤੰ ਕ੍ਰਮ ਕ੍ਰਮਨਯਤ੍ਰ ਜਨਮਨਿ ।

ਯੇਨ ਮੇ ਧਾਰਮਿਕੋ ਭ੍ਰਾਂਤਾ ਨਿਹਤ ਸਚਾਗਰਤ: ਸਿਖਤ: ॥

ਏਕਾਕੀ ਕਿੰ ਨੁ ਮਾ ਤਯਤਕਵਾ ਪ੍ਰਲੋਕਾਯ ਗੱਛਸਿ ॥

ਮੈਂ ਪਿੱਛਲੇ ਜਨਮ ਵਿਚ ਕੀ ਅਪਾਧ ਕੀਤਾ ਸੀ? ਕਿ ਮੇਰੇ ਸਾਹਮਣੇ ਮੇਰਾ ਭਰਾ ਮੋਇਆ ਪਿਆ ਹੈ ? ਹਾਏ ! ਮੇਰੇ ਸ਼ੁਭ ਗੁਣ ਸੰਪਨ ਭਰਾਤਾ ਤੇ ਬਹਾਦਰਾਂ ਵਿਚ ਪ੍ਰਸਿੱਧ ਭਰਾਤਾ ! ਤੂੰ ਮੈਨੂੰ ਇਕੱਲਾ ਛੁੱਡਕੇ ਕਿਉਂ ਚਲਿਆ ਗਿਆ ?

ਵਿਲ ਪਤੰ ਚ ਮਾਂ ਭਰਾਤ: ਕਿਮਰਬੰ ਨਾਵਭਾਸ਼ ਸੇ ।

ਉਤਿੱਸ਼ਟ ਪਸ਼ਯ ਕਿੰ ਸ਼ੇਸ਼ੇ ਦੀਨੋ ਮਾਂ ਪਸ਼ਯ ਚਕਸਸਾ॥

ਉਠ ! ਵੇਖ, ਕਿਉਂ ਲੇਟਿਆ ਹੈ? ਅੱਖਾਂ ਖੋਲ ਕੇ ਮੈਂ ਦੀਨ ਵਲ ਵੇਖ।

ਪਾਠਕ ਜੀ ! ਹੁਣ ਜਰਾ ਗੁਰੂ ਗੋਬਿੰਦ ਸਿੰਘ ਸਾਹਿਬ ਵਲ ਤਕੇ, ਜੋ ਨੌ ਨਿਹਾਲ ਅੱਖੀਆਂ ਦੇ ਲਾਲਾਂ ਨੂੰ ਖੂਨੀ ਹੋਲੀ ਖਿੰਡਾਉਣਾਂ ਤੀਰਾਂ ਦੀ ਸੇਜ ਤੇ ਸੁਤਾ ਵੇਖਦੇ ਹਨ, ਤੇ ਉਸ ਨੀਂਦਰ ਸੁਤਾ ਵੇਖਦੇ ਹਨ, ਕਿ ਜਿਸ ਨੀਂਦਰ ਸੁਤਾ ਕਦੇ ਕੋਈ ਜਾਗਿਆ ਨਹੀਂ, ਪਰ ਉਹਨਾਂ ਦੀਆਂ ਅੱਖਾਂ ਵਿਚ ਅੱਖੂਆਂ ਨਹੀਂ ਆਏ, ਚਿਹਰੇ ਤੇ ਕਿਸੇ ਤਰ੍ਹਾਂ ਦੀ ਉਦਾਸੀ ਨਹੀਂ ਦਿੱਸਦੀ। ਮੁੰਹ ਦਾ ਰੰਗ ਨਹੀਂ ਬਦਲਿਆ। ਹੱਥਾ ਵਿਚੋਂ ਕਮਾਨ ਨਹੀਂ ਛੁੱਟੀ। ਤੀਰ ਨਹੀਂ ਡਿੱਗੇ, ਦਿਲ ਨਹੀਂ ਘਾਬਰਿਆ ਤੇ ਨਾ ਹੀ ਆਪਣੇ ਮੰਤਵ ਤੋਂ ਪਿੱਛੇ ਹਟਣ ਦਾ ਖਿਆਲ ਦਿਲ ਵਿਚ ਆਇਆ ਹੈ, ਸਗੋਂ ਸ਼ਹਜ਼ਾਦਾ ਮਿਰਜ਼ਾ ਅਬਦੁਲ ਗਨੀ ਦੇ ਕਥਨ ਅਨੁਸਾਰ :

ਬੇਟੇ ਕੇ ਕਤਲ ਹੋਨੇ ਕੀ ਪਹੁੰਚੀ ਜੂੰਹੀ ਖਬਰ ।

ਸ਼ੁਕਰੇ ਅਕਾਲ ਪੁਰਖ ਕੀਆ ਝਟ ਉਠਾ ਕੇ ਸਰ ।

ਮੁੜ ਪਰ ਸੇ ਆਜ ਤੇਰੀ ਇਮਾਨਤ ਅਦਾ ਹੁਈ ।

ਬੇਟੇ ਕੀ ਜਾਨ ਧਰਮ ਕੀ ਖਾਤਰ ਫਿਦਾ ਹੁਈ ।

ਤਾਂ ਤੇ ਬੋਲੋ ਧੰਨ ਗੁਰੂ ਗੋਬਿੰਦ ਸਿੰਘ !

ਹੁਣ ਤ੍ਰਕਾਲਾਂ ਪੈ ਚੁੱਕੀਆਂ ਸਨ, ਹਨੇਰੇ ਨਾਲ ਆਪਣਾ ਪਰਾਇਆ ਨਹੀਂ  
ਪਛਾਣਿਆ ਜਾਂਦਾ ਸੀ, ਜਿਸ ਕਰ ਕੇ ਸ਼ਾਹੀ ਲਸ਼ਕਰ ਥੋੜ੍ਹੇ ਜਹੇ ਸਿੰਘਾਂ ਤੋਂ ਬਹੁਤ  
ਸਾਰਾ ਨੁਕਸਾਨ ਉੱਠਾ ਕੇ ਟੁੱਟੇ ਦਿਲ ਡੇਰਿਆਂ ਵਿਚ ਜਾ ਪਿਆ ।

ਜਗ ਸੋਚੋ ! ਕਿ ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਾਸ ਉਹ ਚਾਲੀ  
ਆਦਮੀ ਭੀ ਨਹੀਂ ਰਹੇ ਜੋ ਲੜਾਈ ਦੇ ਅਰੰਭ ਵਿਚ ਨਾਲ ਸਨ । ਉਹਨਾਂ ਵਿਚੋਂ  
ਅਧਿਆਂ ਤੋਂ ਵਧੀਕ ਸ਼ਹੀਦ ਹੋ ਚੁੱਕੇ ਸਨ । ਜੋ ਥੋੜ੍ਹੇ ਜਿਹੇ ਬਾਕੀ ਹਨ, ਉਹ ਭੀ  
ਸਾਰੇ ਦਿਨ ਦੀ ਲੜਾਈ ਦੇ ਕਾਰਨ ਬਕੇ ਹੋਏ ਹਨ । ਵੈਗੀ ਲੱਖਾਂ ਆਦਮੀਆਂ ਦੀ  
ਗਿਣਤੀ ਦੇ ਹੁੰਦਿਆਂ ਭੀ ਹੌਸਲਾ ਨਹੀਂ ਰੱਖਦਾ ਕਿ ਗੜ੍ਹੀ ਦੇ ਕੋਲ ਜਾਣ ਦਾ ਨਾਂ  
ਲਵੇ । ਗੁਰੂ ਗੋਬਿੰਘ ਸਿੰਘ ਜੀ ਦਾ ਨਾਮ ਤੇ ਉਹਨਾਂ ਦੇ ਸਿਖਾਂ ਦੇ ਕੰਮਾਂ ਤੋਂ ਇਹ  
ਐਨੇ ਸਹਿਮੇ ਤੇ ਡਰੇ ਹੋਏ ਹਨ ਕਿ ਇਸ ਪਾਸੇ ਆਉਣ ਦਾ ਹੀਆ ਹੀ ਨਹੀਂ  
ਪੈਂਦਾ । ਸਿੰਘ ਬੜੇ ਨਚਿੰਤ ਹੋ ਕੇ ਬੂਹਾ ਮਾਰ ਕੇ ਅੰਦਰ ਬਹਿ ਜਾਂਦੇ ਹਨ । ਮਾਨੋ  
ਉਹਨਾਂ ਨੂੰ ਪਤਾ ਹੀ ਨਹੀਂ ਕਿ ਉਹਨਾਂ ਦੇ ਵਿਰੁਧ ਵੈਗੀ ਨੇ ਜੰਗ ਕਰਨਾ ਹੈ, ਤੇ  
ਉਹ ਘੇਰੇ ਵਿਚ ਹਨ ।

ਅੱਧੀ ਰਾਤ ਨੂੰ ਗੜ੍ਹੀ ਦਾ ਬੂਹਾ ਖੁੱਲਾ । ਗੁਰੂ ਸਾਹਿਬ ਬਾਹਰ ਨਿਕਲੇ ।  
ਲੜਾਈ ਵਿਚ ਸ਼ਹੀਦ ਹੋਣ ਵਾਲੇ ਸਿੰਘਾਂ ਵਲ ਕਿਰਪਾ ਦਿਸ਼ਟੀ ਕੀਤੀ ਤੇ ਸ਼ਾਹੀ  
ਲਸ਼ਕਰ ਨੂੰ ਆਪਣੇ ਜਾਣ ਦੀ ਖਬਰ ਦੇਂਦੇ ਨਿਕਲ ਗਏ ।

### ਰਾਤ ਦੇ ਹਨੂਰੇ ਵਿੱਚ :

ਅੱਧੀ ਤੋਂ ਵਧੀਕ ਰਾਤ ਬੀਤ ਗਈ ਹੈ । ਚਾਨਣੇ ਦਾ ਕਿਤੇ ਨਾਂ ਭੀ ਨਹੀਂ ।  
ਚੌਹੀਂ ਪਾਸੀਂ ਹਨੇਰਾ ਘੁੱਪ ਹਨੇਰ ਹੈ । ਪਸਾਰਿਆਂ ਨਜ਼ਰੀ ਨਹੀਂ ਪੈਂਦਾ । ਚਮਕੌਰ ਦੀ  
ਉਸ ਥਾਂ ਤੇ ਸਾਰਾ ਦਿਨ ਕੰਨ ਪਈ ਅਵਾਜ਼ ਨਹੀਂ ਸੁਣੀਂਦੀ, ਇਸ ਸਮੇਂ ਸ਼ਾਂਤੀ  
ਵਰਤੀ ਹੋਈ ਹੈ । ਓਹ ਧਰਤੀ ਜਿਥੇ ਦਿਨ ਦੇ ਚਾਨਣੇ ਵਿਚ ਤਲਵਾਰਾ ਦੀ ਛਨਕਾਰ ।  
ਘੜਿਆਂ ਦੀਆਂ ਟਾਪਾਂ ਦਾ ਖੜਕਾਰ ਤੇ ਹਾਥੀਆਂ ਦੀ ਚੰਘਾੜ ਬਹਾਦਰਾਂ ਦੇ ਚਿਤ  
ਡੁੱਲਾ ਰਹੀਆਂ ਸਨ, ਉਥੇ ਇਸ ਸਮੇਂ ਚੁੱਪ ਹੈ । ਉਹ ਰਣਭੂਮੀ ਜਿਥੇ ਸੂਰਜ ਦੇ  
ਚਾਨਣੇ ਵਿਚ ਬਹਾਦਰਾਂ ਦੇ ਜੈਕਾਰਿਆਂ ਨਾਲ ਅਕਾਸ਼ ਕੰਬ ਰਿਹਾ ਸੀ, ਉਥੇ ਇਸ  
ਸਮੇਂ ਪ੍ਰਲੈ ਕਾਲ ਵਰਗੀ ਸੁੰਨ ਸਾਂ ਹੈ । ਤੇ ਉਹ ਮੈਦਾਨ ਜਿਥੇ ਕੁਛ ਘੰਟੇ ਪੈਹਲੋਂ  
ਪਲਟਨਾਂ, ਤੋਪਖਾਨੇ ਤੇ ਰਸਾਲੇ ਟਿੱਡੀ ਦਲ ਫਿਰਦੇ ਦਿਸਦੇ ਸਨ, ਵਚੀਆਂ  
ਹੋਈਆਂ ਗਰਦਨਾਂ ਤੇ ਲੋਬਾਂ ਦੇ ਢੇਰਾਂ ਨਾਲ ਪਹਾੜ ਬਣਿਆਂ ਹੋਇਆ ਹੈ ।

ਇਕ ਯੁਵਾ ਅਵਸਥਾ ਦੀ ਲੜਕੀ (ਸ਼ਰਨ ਕੌਰ) ਹੱਥ ਵਿਚ ਦੀਵਾ ਲਈ ਦਿੱਸੀ। ਮੀਲਾਂ ਵਿਚ ਖਿੱਲਰੇ ਸ਼ਾਹੀ ਲਸ਼ਕਰ ਨੂੰ ਚੀਰਦੀ ਤੇ ਮੁਰਦਿਆਂ ਦੀਆਂ ਲੋਬਾਂ ਦੇ ਢੇਰਾਂ ਵਿਚੋਂ ਲੰਘਦੀ ਚਮਕੌਰ ਦੀ ਕੱਚੀ ਗੜ੍ਹੀ ਪਾਸ ਪੁੱਜੀ। ਇਸ ਭਿਆਨਕ ਰਣਭੂਮੀ ਵਿਚ ਇਸਤਰੀ ਦਾ ਕੀ ਕੰਮ? ਅਤੇ ਫਿਰ ਉਹ ਖੂਨੀ ਮੈਦਾਨ ਜਿਸ ਵਿਚ ਦਿਨ ਦੇ ਵੇਲੇ ਜਿਥੋਂ ਤਕ ਨਿਗਾਹ ਪਹੁੰਚਦੀ ਸੀ ਲਹੂ ਦੀਆਂ ਨਦੀਆਂ ਤੇ ਪਸੂਆਂ ਦੀਆਂ ਲੋਬਾਂ ਪਈਆਂ ਦੇਖ ਕੇ ਮਰਦਾਂ ਦੇ ਦਿਲ ਧੜਕਦੇ ਸੀ। ਉਥੇ ਰਾਤ ਦੇ ਹਨੇਰੇ ਵਿਚ ਇਕ ਇਸਤ੍ਰੀ ਦਾ ਪੁੱਜਣਾ, ਤੇ ਸ਼ਾਹੀ ਲਸ਼ਕਰ ਦੇ ਕਰੜੇ ਤੋਂ ਕਰੜੇ ਪੈਹਰਿਆਂ ਵਿਚੋਂ ਆਦਮੀ ਤਾਂ ਕੀ ਪੰਛੀ ਲਈ ਭੀ ਨਿਕਲਣਾ ਕਠਨ ਸੀ। ਇਕ ਇਸਤ੍ਰੀ ਦਾ ਲੰਘ ਆਉਣਾ ਕੋਈ ਅਰਥ ਰੱਖਦਾ ਸੀ, ਤੇ ਇਹੋ ਗੱਲਾਂ ਦੱਸਦੀਆਂ ਸਨ, ਕਿ ਇਹ ਇਸਤ੍ਰੀ ਕੋਈ ਆਮ ਇਸਤ੍ਰੀ ਨਹੀਂ।

ਹਾਂ, ਇਸ ਕੱਚੀ ਗੜ੍ਹੀ ਦੇ ਕੋਲ ਪਹੁੰਚਦਿਆਂ ਹੀ, ਉਸਨੇ ਆਪਣਾ ਕੰਮ ਅਰੰਭ ਕੀਤਾ। ਇਕ ਇਕ ਲੋਬ ਨੂੰ ਇਕ ਇਕ ਸਿਰ ਨੂੰ ਤੇ ਇਕ ਇਕ ਕੱਟੀ ਹੋਈ ਬਾਂਹ ਨੂੰ ਦੇਖਣਾ ਆਰੰਭ ਕੀਤਾ। ਜਿਥੇ ਕੋਈ ਕੇਸਾ ਧਾਰੀ ਮਿਲਦਾ, ਜਿਥੇ ਕੋਈ ਕੜੇ ਵਾਲੀ ਕੱਟੀ ਹੋਈ ਬਾਂਹ ਦਿਸਦੀ, ਉਸਨੂੰ ਚੁੱਕਦੀ। ਇਕ ਸਾਫ਼ ਥਾਂ ਤੇ ਲੈ ਜਾਂਦੀ ਤੇ ਅਰਾਮ ਨਾਲ ਲਿਟਾ ਕੇ ਉਹਨਾਂ ਦੇ ਲਹੂ ਨਾਲ ਲਥ ਪਥ ਚੇਹਰੇ ਨੂੰ ਪੁੱਝਦੀ, ਗਰਦਾ ਝਾੜਦੀ, ਮੂੰਹ ਸਾਫ਼ ਕਰਦੀ, ਤੇ ਉਹਨਾਂ ਦੇ ਸਦਕੇ ਲੈ ਲੈ ਕੈਂਹਦੀ ਕਿ :-

“ਹੇ ਲਹੂ ਤੇ ਮਿੱਟੀ ਵਿਚ ਸੌਣ ਵਾਲੇ ਸ਼ਹੀਦੇ! ਤੁਸੀਂ ਧੰਨ ਹੋ। ਜੋ ਕਮਜ਼ੋਰ ਤੇ ਦੁੱਖੀਆਂ ਦੀਆਂ ਫਰਿਆਦਾਂ, ਤੇ ਵਿਧਵਾ ਅਤੇ ਬੱਚਿਆਂ ਦੇ ਦੁੱਖਾਂ ਦੀ ਪੁਕਾਰ ਸੁਣਕੇ ਹੱਥ ਵਿਚ ਤਲਵਾਰ ਲੈ ਕੇ ਮੈਦਾਨ ਵਿਚ ਨਿਕਲੇ ਤੇ ਆਪਣੇ ਲਹੂ ਨਾਲ ਇਸ ਗੱਲ ਦੀ ਉਗਾਹੀ ਦਿਤੀ, ਕਿ ਖਾਲਸਾ ਜੁਲਮ ਅਤੇ ਧੱਕੇ ਦਾ ਵੈਰੀ ਹੈ। ਖਾਲਸਾ ਅਤੇ ਜੁਲਮ ਦੋ ਅਜਿਹੀਆਂ ਤਲਵਾਰਾਂ ਹਨ ਜੋ ਇਕ ਮਿਆਨ ਵਿਚ ਨਹੀਂ ਰਹਿ ਸਕਦੀਆਂ।

ਧਰਮ ਦੀ ਸ਼ਸ਼ਾ ਦੇ ਪ੍ਰਵਾਨਿਓਂ! ਤੁਸੀਂ ਮਾਤਰਭੂਮੀ ਦੀ ਸੁਤੰਤਰਤਾ ਦੀ ਅਵਾਜ਼ ਉਠਾ ਕੇ ਸ਼ਹੀਦੀ ਪਾਈ ਹੈ। ਇਹ ਝੂਠ ਹੈ ਕਿ ਤੁਹਾਨੂੰ ਮੌਤ ਨੇ ਜਿੱਤ ਲਿਆ, ਪਰ ਸੱਚ ਇਹ ਹੈ, ਕਿ ਤੁਸਾਂ ਮੌਤ ਨੂੰ ਜਿੱਤ ਕੇ ਉੱਚ ਜੀਵਨ ਪਾਲਿਆ। ਜਦ ਤਕ ਏਹ ਧਰਤੀ ਹੈ, ਜਦੋਂ ਤਕ ਰਾਤ ਨੂੰ ਚੰਨ ਚਮਕਦਾ ਰਹੇਗਾ, ਜਦ ਤਕ ਸੂਰਜ ਚੜ੍ਹਦਾ ਹੈ, ਤਦ ਤੱਕ ਤੁਹਾਡਾ ਨਾਮ ਅਦਬ ਅਤੇ ਸਤਿਕਾਰ ਨਾਲ ਜਹਾਨ ਲਵੇਗਾ। ਤੁਸੀਂ ਆਪਨੀ ਇਸ ਬਹਾਦਰੀ ਅਤੇ ਦਲੇਰੀ ਨਾਲ ਲਾਈਟ ਹਾਊਸ (ਚਾਨਣ ਮੁਨਾਰਾ) ਬਣੇ। ਨਾ ਕੇਵਲ ਏਹ ਕਿ ਆਉਣ ਵਾਲੀਆਂ

ਨਸਲਾਂ ਤੁਹਾਡੇ ਪੈਂਤੜਿਆਂ ਤੇ ਚਲਣ ਦਾ ਮਾਣ ਪ੍ਰਾਪਤ ਕਰਨਗੀਆਂ ਸਗੋਂ ਤੁਹਾਡੇ ਕਾਰਨਾਮੇ ਹਜ਼ਾਰਾਂ ਆਦਮੀਆਂ ਨੂੰ ਠੋਕਰ ਖਾਣੇ ਬਚਾਣ ਦਾ ਕੰਮ ਦੇਣਗੇ।

“ਬਹਾਦਰੇ” ਤੁਸੀਂ ਆਪਣਾ ਫਰਜ਼ ਪੂਰਾ ਕਰਦਿਆਂ ਪ੍ਰਾਣ ਦਿਤੇ । ਤੁਸੀਂ ਅੱਖੇ ਸਮੇਂ ਗੁਰੂ ਸਾਹਿਬ ਦੇ ਨਾਲ ਰਹਿਕੇ ਉਨ੍ਹਾਂ ਦੇ ਹੁਕਮ ਨਾਲ, ਪਿਆਰੀ ਜਾਨ ਧਰਮ ਰਾਜ ਦੇ ਹਵਾਲੇ ਕੌਤੀ, ਤੇ ਤੁਸੀਂ ਧਰਮ ਯੁੱਧ ਵਿਚ ਆਪਨਾ ਬਲੀ ਦਾਨ ਦਿਤਾ, ਇਸ ਲਈ ਤੁਸੀਂ ਸ਼ਹੀਦ ਹੋ ਤੇ ਮੁਕਤ ਹੋ ।

ਸ਼ੇਰੋ ! ਤੁਹਾਡੀ ਮੰਦ ਭਾਗੀ ਭੈਣ ਜੋ ਦਿਨ ਵੇਲੇ ਹਜ਼ਾਰ ਉਪਾਲਾ ਕਰਨ ਤੇ ਭੀ ਤੁਹਾਡਾ ਸਾਬ ਨਾ ਦੇ ਸਕੀ, ਹੁਣ ਇਸ ਵੇਲੇ ਹਾਜ਼ਰ ਹੋਈ ਹੈ ਕਿ ਤੁਹਾਡੇ ਪਵਿਤਰ ਸਰੀਰਾਂ ਨਾਲ ਛੋਹ ਕੇ ਅਪਨੇ ਆਪ ਨੂੰ ਸੁਭ ਜਾਣੇ ਤੇ ਆਪ ਦੇ ਪਵਿਤਰ ਸਰੀਰਾਂ ਨੂੰ ਟਕਾਣੇ ਲਾ ਕੇ ਕਮੀਨੇ ਅਤੇ ਹੋਛੇ ਵੈਰੀ ਨੂੰ ਉਸਦੀ ਬੇਅਦਬੀ ਦਾ ਸਮਾਂ ਨਾ ਦੇਵੇ ।

ਇਸ ਤਰ੍ਹਾਂ ਉਸ ਨੂੰ ਕਈ ਘੰਟਿਆਂ ਦੀ ਅਤੁਟ ਮੇਹਨਤ ਦੇ ਮਗਰੋਂ ਤੀਹ ਕੁ ਸਿੰਘਾਂ ਦੇ ਸਰੀਰ ਇਕੱਤਰ ਕਰਨ ਵਿਚ ਸਫਲਤਾ ਹੋਈ । ਸਿੱਖਾਂ ਦੀਆਂ ਲੋਬਾਂ ਦੀ ਖੋਜ ਅਤੇ ਦੇਖ ਭਾਲ ਵਿੱਚ ਉਠ ਉਠ ਤੇ ਬੈਹ ਬੈਹ ਕੇ ਉਸ ਦੇ ਲੱਕ ਵਿਚ ਪੀੜ ਹੋਣ ਲੱਗ ਪਈ ਤੇ ਲੋਬਾਂ ਚੁਕ ਚੁਕ ਕੇ ਉਸਦੀਆਂ ਬਾਹਵਾਂ ਫੁੱਲ ਗਈਆਂ । ਥਕੇ ਵੇਂ ਨਾਲ ਸਰੀਰ ਦੇ ਸਾਰੇ ਅੰਗ ਸੁਸਤ ਹੋ ਗਏ, ਪਰ ਦਿਲ ਨੇ ਅਜੇ ਤੱਕ ਹੌਸਲਾ ਨਹੀਂ ਛੱਡਿਆ । ਓਹ ਸੁਸਤ ਨਹੀਂ ਹੋਈ । ਕਈ ਘੰਟੇ ਲੋਬਾਂ ਦੇ ਢੇਰ ਵਿੱਚ ਕੰਮ ਕਰਨ ਤੇ ਵੀ ਉਸਨੂੰ ਡਰ ਨਹੀਂ ਲੱਗਾ । ਲੱਖਾਂ ਵੈਰੀਆਂ ਵਿੱਚ ਅਪਨੇ ਆਪ ਨੂੰ ਘਰਿਆ ਹੋਇਆ ਵੇਖ ਕੇ ਉਸਨੇ ਭੈ ਨਹੀਂ ਖਾਧਾ । ਅਜੇ ਤਕ ਏਹੋ ਖਿਆਲ ਹੈ ਕਿ ਦਿਨ ਚੜ੍ਹਨ ਤੋਂ ਪਹਿਲੇ ਸ਼ਹੀਦਾਂ ਦੀਆਂ ਲੋਬਾਂ ਦਾ ਦਾਹ ਕਰਮ ਕਰ ਕੇ ਵੇਹਲੀ ਹੋ ਜਾਏ ।

ਅਕਾਸ਼ ਦੇ ਤਾਰਿਆਂ ਨੇ ਰੰਗ ਬਦਲਿਆਂ, ਮਾਨੋ ਕਿ ਸ਼ਰਨ ਕੌਰ ਲਈ ਕੁਦਰਤ ਵੱਲੋਂ ਇਹ ਸੁਨੇਹਾ ਸੀ ਕਿ ਸੂਰਜ ਚੜ੍ਹਨ ਦਾ ਸਮਾਂ ਨੇੜੇ ਆ ਗਿਆ ਹੈ, ਜੋ ਕੁਝ ਕਰਨਾ ਹੈ ਛੇਤੀ ਕਰ ਲੈ, ਨਹੀਂ ਤਾਂ ਸਾਰੀ ਮੇਹਨਤ ਅਕਾਰਬ ਤੇ ਬਿਅਰਬ ਜਾਏਗੀ । ਸ਼ਰਨ ਕੌਰ ਨੇ ਲੋਬਾਂ ਤੇ ਲਕੜਾਂ ਰੱਖੀਆਂ । ਅਰਦਾਸਾ ਕੀਤਾ । ਅਗਨੀ ਦੇ ਦਿੱਤੀ, ਕੋਲ ਬੈਠ ਕੇ ਸੁਖਮਨੀ ਸਾਹਿਬ ਦਾ ਪਾਠ ਕਰਨ ਲੱਗ ਪਈ । ਝੱਟ ਪੱਟ ਅੱਗ ਮੱਚ ਉੱਠੀ । ਲੜਾਈ ਦੇ ਮੈਦਾਨ ਵਿੱਚ ਇਸ ਤਰ੍ਹਾਂ ਬੇਵਕਤ ਅੱਗ ਬਲਦੀ ਦੇਖ ਕੇ ਪੈਹਰੇਦਾਰ ਦੌੜੇ । ਲਕੜਾਂ ਦੇ ਇੱਕ ਢੇਰ ਨੂੰ ਅੱਗ ਲੱਗੀ ਹੋਈ ਤੇ ਪਾਸ ਇੱਕ ਇਸਤ੍ਰੀ ਬੈਠੀ ਦੇਖ ਕੇ ਹੈਰਾਨ ਰਹਿ ਗਏ । ਇਹ ਇਸਤ੍ਰੀ ਕੌਣ ਹੈ ? ਕਿਸ

ਰਾਹ ਆਈ ? ਇਸ ਨੇ ਅੱਗ ਕਿਉਂ ਬਾਲੀ ਹੈ ? ਇਸਨੂੰ ਇਥੇ ਆਉਂਦਿਆਂ ਡਰ ਨਹੀਂ ਲੱਗਾ ? ਇਹ ਤੇ ਇਸ ਤਰ੍ਹਾਂ ਨਾਲ ਹੀ ਹੋਰ ਅਨੇਕ ਪ੍ਰਸ਼ਨ ਸਨ, ਜਿਨ੍ਹਾਂ ਨੇ ਪੈਹਰੇਦਾਰਾਂ ਦੇ ਦਿਮਾਗਾਂ ਨੂੰ ਚਕਰਾ ਦਿੱਤਾ। ਸ਼ਰਨ ਕੌਰ ਪਾਸੋਂ ਅੱਗ ਬਾਲਣ ਦਾ ਕਾਰਣ ਪੁੱਛਿਆ, ਪਰ ਉਹ ਜਾਣਦੀ ਸੀ ਕਿ ਜੇ ਸੱਚ ਬੋਲਕੇ ਅਸਲੀ ਹਾਲ ਦਸ ਦਿਆਂ ਤਾਂ ਇਹ ਹੁਣੇ ਅੱਗ ਬੁਝਾਕੇ ਲੋਥਾ ਦੀ ਬੇਅਦਬੀ ਕਰਨਗੇ ਤੇ ਜੇ ਝੂਠ ਕੈਂਹਦੀ ਹੈ ਤਾਂ ਇਹ ਸਿੱਖਾਂ ਦੀ ਸ਼ਾਨ ਦੇ ਵਿਰੁਧ ਹੈ। ਇਸ ਲਈ ਉਹ ਚੁਪ ਹੋ ਗਈ। ਸਿਪਾਹੀਆਂ ਦੇ ਜਦ ਜ਼ੋਰ ਦੇਣ ਤੇ ਵੀ ਇਸਨੇ ਕੋਈ ਗੱਲ ਨਹੀਂ ਦੱਸੀ, ਨਾ ਦੱਯੀ ਤੇ ਦਸਦੀ ਭੀ ਕਿਸ ਤਰ੍ਹਾਂ, ਉਸ ਦੇ ਵਾਸਤੇ ਤਾਂ—“ਬੋਲੋ ਤਾਂ ਭੀ ਮੁਸ਼ਕਲ ਜੇ ਨਾ ਬੋਲੋ ਤਾਂ ਭੀ ਮੁਸ਼ਕਲ” ਵਾਲੀ ਗੱਲ ਬਣੀ ਹੋਈ ਸੀ, ਓਹ ਬੋਲੋ ਤਾਂ ਕੀ ? ਜੇ ਜ਼ਬਾਨ ਖੋਲ੍ਹੇ ਤਾਂ ਕਿਉਂ ? ਸਿਪਾਹੀਆਂ ਨੇ ਚਪੇੜਾਂ, ਮੁੱਕੀਆਂ, ਲੱਤਾਂ ਤੇ ਡੰਡਿਆਂ ਨਾਲ ਮਾਰਨਾ ਤੇ ਇਧਰ ਉਧਰ ਸੁਟਣਾ ਸ਼ੁਰੂ ਕੀਤਾ, ਜਦ ਇਸ ਤਰ੍ਹਾਂ ਭੀ ਓਹ ਭੇਤ ਨਾ ਕੱਢ ਸਕੇ ਤਾਂ ਉਨ੍ਹਾਂ ਨੇ ਸ਼ਰਨ ਕੌਰ ਨੂੰ ਨੇਜ਼ਿਆਂ ਤੇ ਚੁਕ ਕੇ ਬਲਦੀ ਅੱਗ ਵਿਚ ਸੁੱਟ ਦਿੱਤਾ।

ਅੱਗ ਭੜਕ ਚੁੱਕੀ ਸੀ। ਜਿਉਂਦੀ ਭੈਣ ਨੂੰ ਮੋਏ ਭਰਾਵਾਂ ਦੀ ਸੇਵਾ ਕਰਨ ਦੇ ਬਦਲੇ ਇਸ ਤਰ੍ਹਾਂ ਸਾੜੇ ਜਾਣ ਕਰਕੇ ਸਾੜਨ ਵਾਲੀ ਅੱਗ ਦਾ ਕਲੇਜਾ ਸੜ ਗਿਆ, ਤੇ ਉਸਦੇ ਚੰਗਿਆੜੇ ਇਸ ਅਨਰਥ ਦੇ ਵਿਰੁਧ ਸ਼ਕਾਇਤ ਕਰਨ ਲਈ ਜੀਭ ਦੀ ਸ਼ਕਲ ਧਾਰ ਕੇ ਅਕਾਸ਼ ਤੱਕ ਜਾ ਪੁੱਜੇ।

ਸ਼ਰਨ ਕੌਰ ‘ਹਰੀ’ ਦੀ ਸ਼ਰਨ ਸਮਾ ਗਈ। ਆਪਣੇ ਪੰਥਕ ਭਰਾਵਾਂ ਦੀ ਸੇਵਾ ਕਰਦੀ ਵਾਹਿਗੁਰੂ ਦੇ ਦਰਬਾਰ ਜਾ ਪੁੱਜੀ ਤੇ ਆਪਣੇ ਕਰਤਵ ਨਾਲ ਦੱਸ ਗਈ ਕਿ ਸਿਖ ਇਸਤ੍ਰੀਆਂ ਦੇ ਦਿਲਾਂ ਵਿੱਚ ਕੌਮ ਲਈ ਕਿੰਨਾ ਪਿਆਰ ਹੋਣਾ ਚਾਹੀਦਾ ਹੈ। ਆਪਣੀ ਸੂਰਮਤਾ ਤੇ ਨਿਰਭੇਤਾ ਦੇ ਨਾਲ ਨਮੂਨਾ ਬਣਕੇ ਦੱਸ ਗਈ, ਕਿ ਸਿਖ ਇਸਤ੍ਰੀਆਂ ਕਿੰਨੀਆਂ ਬਹਾਦਰ, ਦਲੇਰ, ਸੱਚੀਆਂ ਤੇ ਦਿੜ੍ਹ ਸੰਕਲਪ ਹੁੰਦੀਆਂ ਹਨ, ਤੇ ਹਾਂ, ਆਪਣੀ ਅਦੁੱਤੀ ਕੁਰਬਾਨੀ ਨਾਲ ਸਾਬਤ ਕਰ ਗਈ, ਕਿ ਗੁਰੂ ਗੋਬਿੰਦ ਸਿੰਘ ਜੀ ਦੀਆਂ ਅੰਮ੍ਰਿਤਧਾਰੀ ਸਪੁਤ੍ਰੀਆਂ ਪੰਥਕ ‘ਆਨ’ ਲਈ ਕੁਰਬਾਨ ਹੋਣ ਵਿਚ ਮਰਦਾਂ ਨਾਲੋਂ ਕਿਸੇ ਤਰ੍ਹਾਂ ਘੱਟ ਨਹੀਂ ਹੁੰਦੀਆਂ।

ਗੁਰੂ ਗੋਬਿੰਦ ਸਿੰਘ

੨੫-੧-੨੦੦੩.

# ਸਿੰਘਣੀਆਂ ਦੀ ਸੁਰਮਤਾ

(ਅਕ੍ਰਿਤਘਣਤਾ )

ਸੰਨ ੧੯੪੮ ਈਸਵੀ ਵਿੱਚ ਕਮਰੁਦੀਨ ਵਜ਼ੀਰ ਆਜ਼ਮ ਦਿੱਲੀ ਦੇ ਪੁੱਤਰ ਮੁਅਜਨੁਲਮੁਲਕ (ਮੀਰ ਮੰਨੂੰ) ਨੂੰ ਉਹਦੀ ਬਹਾਦਰੀ ਤੇ ਹੌਸਲਾ ਦੇਖ ਪੰਜਾਬ ਦਾ ਹਾਕਮ ਬਣਾਇਆ ਗਿਆ। ਮੀਰ ਮੰਨੂੰ ਨੇ ਮੁਲਤਾਨ ਦੇ ਇਲਾਕੇ ਦਾ ਪ੍ਰਬੰਧ ਦੀਵਾਨ ਕੌੜਾ ਮੱਲ ਨੂੰ ਸੌਂਪਿਆ ਤੇ ਆਪ ਲਾਹੌਰ ਵਿਚ ਰਹਿ ਕੇ ਰਾਜ ਪ੍ਰਬੰਧ ਕਰਨ ਲੱਗਾ। ਕੌੜਾ ਮੱਲ ਸਿੱਖਾਂ ਨਾਲ ਦਿੱਲੀ ਪ੍ਰੇਮ ਰੱਖਣ ਦੇ ਕਾਰਨ ਖਾਲਸਾ ਜ਼ਬਿਆਂ ਦੀ ਨਿਗਾਹ ਨਾਲ ਡਿੱਠੇ ਜਾਂਦੇ ਸਨ। ਮੀਰ ਮੰਨੂੰ ਦੇ ਬਚਨ ਭੰਗ ਕਰਨ ਤੇ ਇਕਰਾਰ ਤੋੜਨ ਨਾਲ ਦਿੱਲੀ ਤੇ ਕਾਬਲ ਦੋਵੇਂ ਰਾਜਪਾਨੀਆਂ ਭੜਕ ਉੱਠੀਆਂ, ਤੇ ਇਸਨੂੰ ਰਾਜ ਸਮੇਤ ਨਸ਼ਟ ਕਰਨ ਦੀ ਨੀਤ ਧਾਰ ਲੜਾਈ ਦਾ ਸਾਮਾਨ ਇਕੱਠਾ ਕਰਕੇ ਵਾਹੋ ਵਾਹੀ ਧਾਵਾ ਕਰ ਦਿਤਾ।

ਮੀਰ ਮੰਨੂੰ ਵਿਚ ਲੜਾਈ ਅਤੇ ਟਾਕਰੇ ਦੀ ਹਿੰਮਤ ਨਹੀਂ ਸੀ : ਪੰਜਾਬ ਵਿਚ ਨਾ ਕੋਈ ਉਸਦਾ ਸਾਬਿ ਨਾ ਬੇਲੀ। ਦੀਵਾਨ ਕੌੜਾ ਮੱਲ ਦੇ ਕਹੇ ਤੇ ਵੀਹ ਹਜ਼ਾਰ ਸਿਖ ਮੁਲਤਾਨ ਜਾ ਪੁੱਜੇ, ਤੇ ਸ਼ਾਹ ਨਵਾਜ਼ ਖਾਂ ਜੋ ਦਿੱਲੀ ਵਲੋਂ ਸਿਪਾਹਸਾਲਾਰ ਬਣਕੇ ਆਇਆ ਸੀ, ਉਸਨੂੰ ਲੜਾਈ ਦੇ ਮੈਦਾਨ ਵਿਚ ਪਛਾੜ ਕੇ ਨਸਾ ਦਿਤਾ। ਖਾਲਸੇ ਦੀ ਸਹਾਇਤਾ ਨਾਲ ਮੀਰ ਮੰਨੂੰ ਜਿੱਤ ਗਿਆ।

ਹੁਣ ਅਹਿਮਦ ਸ਼ਾਹ ਕਾਬਲ ਵਲੋਂ ਆ ਧਮਕਿਆ। ਲਾਹੌਰ ਲੜਾਈ ਦਾ ਮੈਦਾਨ ਬਣਿਆ। ਭਾਰੀ ਲੜਾਈ ਹੋਈ, ਇਸ ਸਮੇਂ ਭੀ ਸਿੱਖਾਂ ਨੇ ਮੀਰ ਮੰਨੂੰ ਦੀ ਮਦਦ ਕੀਤੀ। ਅਹਿਮਦ ਸ਼ਾਹ ਨੇ ਨਿਰਾਸ਼ ਹੋ ਕੇ ਸੁਲਹ ਦੀ ਗੱਲ ਬਾਤ ਛੋੜੀ, ਤੇ ਇਕ ਕਰੋੜ ਰੁਪਯੇ ਦੇ ਕਰੀਬ ਰੋਕ ਤੇ ਅਸਬਾਬ ਲੈ ਕੇ ਮੁੜ ਗਿਆ।

ਖਾਲਸਾ ਜੀ ਨੇ ਕਠਨ ਵੇਲੇ ਮੀਰ ਮੰਨੂੰ ਦੀ ਮਦਦ ਕਰ ਕੇ ਇਸ ਦੇ ਉੱਖੜੇ ਪੈਰ ਜਮਾ ਦਿੱਤੇ ਤੇ ਇਹਦਾ ਦਿੱਲੀ ਦਾ ਤੇਖਲਾ ਹਟ ਗਿਆ। ਕਾਬਲ ਦਾ ਕੰਡਾ ਜਿਸ ਨੇ ਹਰ ਵੇਲੇ ਬੇਚੈਨ ਕੀਤਾ ਹੋਇਆ ਸੀ ਨਿਕਲ ਗਿਆ। ਜਦ ਹਰ ਪਾਸਿਓਂ ਨਿਚਿੰਤ ਹੋ ਗਿਆ ਤਾਂ ਓਹ ਸਿੱਖ ਜਿਨ੍ਹਾਂ ਦੀ ਮਦਦ ਨਾਲ ਸਫਲਤਾ ਹੋਈ ਸੀ, ਓਹਨਾਂ ਦੀ ਜੜ੍ਹ ਪੁੱਟਣ ਨੂੰ ਤਿਆਰ ਹੋ ਗਿਆ। ਸਿੱਖਾਂ ਤੇ ਰਾਜ ਦਰੋਹੀ ਹੋਣ ਦਾ ਦੋਸ਼ ਲਗਾਇਆ, ਪੰਜਾਬ ਵਿਚ ਗਸ਼ਤੀ ਫੌਜਾਂ ਫਿਰਨ ਲੱਗੀਆਂ। ਪਹਾੜੀ ਰਾਜਿਆਂ ਦੇ ਨਾਮ ਹੁਕਮ ਜਾਰੀ ਹੋ ਗਿਆ, ਕਿ ਸਿੱਖਾਂ ਨੂੰ ਆਪਣੇ ਇਲਾਕੇ ਵਿਚ

ਨਾ ਰਹਿਣ ਦੇਵੇ । ਆਪ ਮੋਮਨ ਖਾਂ ਸਿਪਾਹਸਾਲਾਰ ਦੇ ਨਾਲ ਮੁੱਲਾਂ ਪੁਰ ਜਾ  
ਡੇਰਾ ਕੀਤਾ । ਆਲੇ ਦੁਆਲੇ ਦੇ ਸਿੱਖਾਂ ਦੇ ਘਰ ਬਾਰ ਲੁੱਟ ਲਏ । ਮਕਾਨ ਸਾੜ  
ਸੁੱਟੇ । ਖੇਤੀਆਂ ਨਾਸ਼ ਕਰ ਦਿੱਤੀਆਂ । ਮਾਲ ਡੰਗਰ ਖੋ ਲਏ । ਜੋ ਸਿਖ ਜਿਥੇ  
ਹੱਥ ਆਇਆ, ਵੱਚ ਸੁਟਿਆ । ਸਿਖ ਇਹ ਦਸ਼ਾ ਵੇਖ ਜਮਨਾ ਤੋਂ ਪਾਰ ਚਲੇ  
ਗਏ । ਪਿਛੋਂ ਇਸ ਨੇ ਸਾਰੇ ਇਲਾਕੇ ਵਿਚੋਂ ਸਿੱਖ ਇਸਤ੍ਰੀਆਂ ਇੱਕਠੀਆਂ ਕਰ  
ਕੇ ਭਾਂਤ ਭਾਂਤ ਦੇ ਦੁੱਖ ਦੇਣੇ ਅਰੰਭ ਕੀਤੇ ।

### ਮੁੱਲਾਂ ਪੁਰ ਦਾ ਮੈਦਾਨ :

ਉਹ ਕਿਸੇ ਹੋਰ ਹਨ ਸੁਣਕੇ ਜਿਨ੍ਹਾਂ ਨੂੰ ਨੌਦ ਆ ਜਾਏ ।

ਤੜਫ ਕੇ ਫੜਕ ਉਠੋਗੇ ਇਹ ਸੁਣ ਕੇ ਦਾਸਤਾਂ ਮੇਰੀ ।

ਮੀਰ ਮੰਨੂੰ ਨਿਵਾਸ ਅਸਥਾਨ ਤੋਂ ਨਿਕਲ ਕੇ ਸਿੱਧਾ ਮੁੱਲਾਂ ਪੁਰ ਦੇ ਮੈਦਾਨ  
ਵਿੱਚ ਪੁੱਜਾ । ਦੁਪੈਹਰ ਦਾ ਸਮਾਂ ਹੈ । ਸੂਰਜ ਸਿਖਰ ਤੇ ਚਮਕ ਕੇ ਅੱਗ ਵਸਾ ਰਿਹਾ  
ਹੈ ਗਰਮੀ ਦੀ ਬਹੁਲਤਾ ਨਾਲ ਸ੍ਰੀਰ ਭੁੱਜਦੇ ਜਾਂਦੇ ਹਨ । ਗਰਮ ਲੋ ਸ੍ਰੀਰ ਫੂਕ ਰਹੀ  
ਹੈ । ਇਸ ਸੜ ਰਹੇ ਮੈਦਾਨ ਵਿੱਚ ਅਲਾਕੇ ਦੀਆਂ ਫੜੀਆਂ ਹੋਈਆਂ ਸਿੱਖ  
ਇਸਤ੍ਰੀਆਂ, ਤਪ ਕੇ ਤਰਾਮਾ ਹੋਈ ਧਰਤੀ ਤੇ ਬੈਠੀਆਂ ਹਨ । ਕਿਹੋ ਜਿਹਿਆਂ  
ਭੋਲੀਆਂ ਭੋਲੀਆਂ ਸੂਰਤਾਂ ਹਨ । ਕਹੀਆਂ ਪਵਿੱਤ ਮੂਰਤਾਂ ਹਨ । ਸੁੰਦਰਤਾ ਦੀਆਂ  
ਦੇਵੀਆਂ ਹਨ । ਸ਼ਰਮ ਤੇ ਹਯਾ ਦੀਆਂ ਜਿਉਂਦੀਆਂ ਜਾਗਦੀਆਂ ਅਵਤਾਰ  
ਹਨ । ਸੋਹਲ ਸ੍ਰੀਰ, ਮਿੱਠੀ ਬੋਲੀ, ਹਸੂੰ ਹਸੂੰ ਕਰਦੇ ਮੁੱਖੜੇ, ਜਦ ਬੋਲਣ ਲਗਦੀਆਂ  
ਹਨ ਤਾਂ ਮੂੰਹੋਂ ਮੌਤੀ ਕਿਰਦੇ ਹਨ । ਇਨ੍ਹਾਂ ਦੇ ਚਿਹਰੇ ਦੇਖ ਕੇ ਚੰਦ੍ਰਮਾ ਸ਼ਰਮਾਉਂਦਾ,  
ਨਾਮ ਦੇ ਰਸੀਏ ਹੋਣ ਤੋਂ ਦਿਉਤੇ ਇਨ੍ਹਾਂ ਦੀ ਚਰਨ ਧੂੜ ਭਾਲਦੇ ਹਨ । ਨਿੱਕੇ ਨਿੱਕੇ  
ਬੱਚੇ ਕੁੱਛੜ ਲਈ ਧਰਤੀ ਤੇ ਬੈਠੀਆਂ ਹਨ, ੧੯, ੧੯ ਸੇਰ ਛੋਲੇ ਪਾਸ ਰਖੇ ਹਨ,  
ਘੁਮਰ ਘੁਮਰ ਚੱਕੀਆਂ ਚਲਾ ਰਹੀਆਂ ਹਨ ।

ਇਨ੍ਹਾਂ ਨੇ ਅੱਜ ਚਾਰ ਦਿਨਾਂ ਤੋਂ ਕੁਝ ਨਹੀਂ ਖਾਧਾ । ਸਰੀਰ ਭੁੱਖ ਨਾਲ  
ਨਿਢਾਲ ਤੇ ਗਰਮੀ ਨਾਲ ਹਾਲੋਂ ਬੇਹਾਲ ਹੋ ਰਿਹਾ ਹੈ । ਸਰੀਰ ਵਿਚ ਸ਼ਕਤੀ  
ਨਹੀਂ । ਗਲੇ ਪਿਆਸ ਨਾਲ ਸੁਕ ਗਏ ਹਨ । ਬਾਲ ਕੁਛੜਾਂ ਵਿਚ ਵਿਲੂੰ ੨ ਕਰ  
ਰਹੇ ਹਨ । ਉਨ੍ਹਾਂ ਨੂੰ ਗਸ਼ਾਂ ਤੇ ਗਸ਼ਾਂ ਪੈਂਦੀਆਂ ਹਨ, ਪਰ ਇਸ ਤੇ ਵੀ ਜੇ ਕਿਸੇ ਦੀ  
ਚੱਕੀ ਦੀ ਚਾਲ ਜ਼ਰਾ ਘੱਟ ਹੋਈ ਤਾਂ ਝਟ ਸਿਰ ਤੇ ਖੜੋਤੇ ਪੈਹਰੇਦਾਰ ਗੰਦ ਬੋਲਨ  
ਲੱਗ ਪੈਂਦੇ ਤੇ ਜੋ ਬਕੇਵੇਂ ਕਾਰਨ ਚੱਕੀ ਜ਼ਰਾ ਠਹਿਰ ਜਾਂਦੀ ਤਾਂ ਪਿਛੋਂ ਡੰਡਿਆਂ  
ਤੇ ਡੰਡੇ ਪੈਂਦੇ ਸਨ ।

ਮੀਰ ਮੰਨੂੰ ਦੇ ਓਥੇ ਪੁੱਜਦਿਆਂ ਹੀ ਪੈਹਰੇਦਾਰ ਹੋਰ ਭੀ ਕਰੜੇ ਹੋ ਗਏ ।

ਆਪਣੀ ਨਿਮਕ ਹਲਾਲੀ ਦੱਸਣ ਲਈ ਇਹਨਾਂ ਵਿਚਾਰੀਆਂ ਬੇਵਸ ਤੀਵੀਆਂ ਤੇ ਹੋਰ ਭੀ ਹਨ੍ਤੇ ਦੀ ਕਰੜਾਈ ਕਰਨ ਲੱਗੇ ।

ਸਿਖ ਇਸਤ੍ਰੀਆਂ ਦੇ ਦਿਲ ਕਰਤਾਰ ਵਲ ਤੇ ਹੱਥ ਕਾਰ ਵਲ ਸਨ । ਉਹ ਨਹੀਂ ਜਾਣੀਦਾਅਂ ਕਿ ਕੌਣ ਆਇਆ ਹੈ ਤੇ ਕੌਣ ਗਿਆ ਹੈ । ਮੀਰ ਮੰਨੂੰ ਦਾ ਖਿਆਲ ਸੀ ਕਿ ਚਾਰ ਦਿਨਾਂ ਦੇ ਭੁੱਖ ਦੇ ਦੁੱਖ ਨਾਲ ਇਹਨਾਂ ਦੇ ਦਿਲ ਟੁੱਟ ਤੇ ਹੌਸਲੇ ਘਟ ਗਏ ਹੋਣਗੇ । ਹੁਣ ਉਹ ਇਸਨੂੰ ਵੇਖਦਿਆਂ ਹੀ ਪੈਰਾਂ ਤੇ ਡਿੱਗ ਕੇ ਹਰ ਇਕ ਗੱਲ ਮੰਨਣ ਲਈ ਤਿਆਰ ਹੋਣਗੀਆਂ, ਪਰ ਜਦ ਉਸਨੇ ਡਿੱਠਾ ਕਿ ਉਸ ਦੇ ਆਉਣ ਤੇ ਸਿੰਘਣੀਆਂ ਨੇ ਉਠ ਕੇ ਸਤਿਕਾਰ ਨਹੀਂ ਕੀਤਾ ਤਾਂ ਓਹ ਗੁੱਸੇ ਦੇ ਮਾਰੇ ਖਿੱਝ ਗਿਆ । ਅੱਖਾਂ ਲਾਲ ਹੋ ਗਈਆਂ । ਸਗੋਰ ਕੰਬ ਉੱਠਿਆ । ਬੁਲ੍ਹ ਫਰਕਨ ਲੱਗੇ ਤੇ ਗੁੱਸੇ ਦੇ ਕਾਰਨ ਪੂਰਾ ਇਕ ਅੱਖਰ ਭੀ ਮੂੰਹੋਂ ਨਾ ਨਿਕਲਦਾ ਬਥਲਾਂਦਾਂ ਹੋਇਆ ਆਖਣ ਲੱਗਾ : -

“ਤੁਸੀਂ ਨਹੀਂ ਜਾਣਦੀਆਂ ਕਿ ਮੈਂ ਕੌਣ ਹਾਂ ?” ਉੱਤਰ ਵਿੱਚ ਸਿੱਖ ਇਸਤ੍ਰੀਆਂ ਨੇ ਆਖਿਆ “ ਸਾਨੂੰ ਕੀ ਪਤਾ ਕਿ ਤੁਸੀਂ ਕੌਣ ਹੋ ”

ਮੀਰ ਮੰਨੂੰ-ਮੈਂ ਪੰਜਾਬ ਦਾ ਹਾਕਮ ਹਾਂ ।

ਜੱਬੇਦਾਰਨੀ-ਹਾਕਮ ਦਾ ਕੰਮ ਦੁੱਖੀਆਂ ਦੀ ਮਦਦ, ਜ਼ਾਲਮ ਨੂੰ ਸਜ਼ਾ, ਪਰਜ਼ਾ ਦੀ ਪਾਲਣਾ ਤੇ ਨਿਆਂ ਕਰਨਾ ਹੈ । ਅੱਜ ਚਾਰ ਦਿਨ ਹੋਏ ਹਨ ਤੁਹਾਡੀਆਂ ਅੱਖਾਂ ਦੇ ਸਾਹਮਣੇ ਅਸਾਂ ਬੇਦੋਸ਼ੀਆਂ ਨਾਲ ਜੋ ਵਰਤਾਵਾ ਹੋ ਰਿਹਾ ਹੈ । ਉਸਦੇ ਹੁੰਦਿਆਂ ਅਸੀਂ ਕਿਸ ਤਰਾਂ ਮੰਨੀਏਂ ਕਿ ਤੁਸੀਂ ਪੰਜਾਬ ਦੇ ਹਾਕਮ ਹੋ ? ਕੀ ਹਾਕਮ ਦਾ ਇਹੋ ਕੰਮ ਹੁੰਦਾ ਹੈ ਕਿ ਉਸ ਦੇ ਹੁਕਮ ਨਾਲ ਨਿਰਦੋਸ਼ ਇਸਤ੍ਰੀਆਂ ਫੜਕੇ ਮੰਗਾਈਆਂ ਜਾਣ । ਓਹਨਾਂ ਨੂੰ ਬੇਹੱਦ ਦੁੱਖ ਤੇ ਅਸਿਹ ਤਸੀਹੇ ਦਿੱਤੇ ਜਾਣ । ਗੰਦੀਆਂ ਗਾਲਾਂ ਉਨ੍ਹਾਂ ਦੇ ਸਾਹਮਣੇ ਬਕੀਆਂ ਜਾਣ ਤੇ ਬਦ ਜ਼ਬਾਨੀ ਨਾਲ ਮੂੰਹ ਪਾੜਕੇ ਗਲਾਂ ਕੀਤੀਆਂ ਜਾਣ ? ਜੇ ਤੁਸੀਂ ਹੀ ਪੰਜਾਬ ਦੇ ਹਾਕਮ ਹੋ ਤੇ ਇਹ ਸੱਭ ਕੁਛ ਜੋ ਤੁਹਾਡੀਆਂ ਅੱਖਾਂ ਦੇ ਸਾਹਮਣੇ ਹੋ ਰਿਹਾ ਹੈ, ਵੇਖਕੇ ਚੁਪ ਹੋ ਤਾਂ ਓਹ ਸਮਾਂ ਦੂਰ ਨਹੀਂ ਜਦ ਕਿ ਸਿਰਜਨਹਾਰ ਕਰਤਾਰ ਦੀ ਅਣਖ ਦੀ ਅੱਗ ਭੜਕੇਗੀ ਤੇ ਤੁਹਾਨੂੰ ਇਸ ਰਾਜ ਭਾਗ ਸਣੇ ਸਵਾਹ ਕਰ ਦੇਵੇਗੀ ।

ਮੀਰ ਮੰਨੂੰ-ਮੈਂ ਜਾਣਦਾ ਅਤੇ ਮੰਨਦਾ ਹਾਂ, ਕਿ ਤੁਸੀਂ ਨਿਰ ਅਪਾਧ ਹੋ, ਪਰ ਕੀ ਤੁਹਾਡਾ ਇਹ ਅਪਾਧ ਕੁਛ ਘੱਟ ਹੈ ਕਿ ਤੁਸੀਂ ਸਮੇਂ ਦੇ ਹਾਕਮ ਦੇ ਹੁਕਮ ਦਾ ਉਲੰਘਨ ਕਰ ਰਹੀਆਂ ਹੋ ?

ਜੱਬੇਦਾਰਨੀ-ਅਸੀਂ ਹਰ ਯੋਗ ਅਤੇ ਵਾਜਬ ਹੁਕਮ ਮੰਨਣ ਲਈ ਤਿਆਰ ਹਾਂ, ਕੀ ਤੁਸੀਂ ਦੱਸ ਸਕਦੇ ਹੋ, ਕਿ ਸਾਨੂੰ ਕੇਹੜਾ ਹੁਕਮ ਨਾ ਮੰਨਣ ਬਦਲੇ ਫੜਿਆ

ਗਿਆ ਹੈ ?

ਮੀਰ ਮੰਨੂੰ - ਤੁਹਾਨੂੰ ਇਸ ਲਈ ਫੜਿਆ ਗਿਆ ਕਿ ਤੁਸੀਂ ਸਿੱਖ ਹੋ ।

ਜੱਬੇਦਾਰਨੀ-ਕੀ ਸਿੱਖ ਹੋਣਾ ਦੋਸ਼ ਹੈ ? ਕੀ ਰੱਬ ਦੀ ਰਾਹ ਤੇ ਚੱਲਣਾ ਗੁਨਾਹ ਹੈ । ਕੀ ਵਾਹਿਗੁਰੂ ਦਾ ਹੁਕਮ ਮੰਨਣਾ ਪਾਪ ਹੈ ? ਕੀ ਰੱਬ ਦੇ ਬੰਦਿਆਂ ਤੇ ਇਸ ਤੋਂ ਵੀ ਵਧ ਕੇ ਹਰ ਜੀਵ ਧਾਰੀ ਦੀ ਸੇਵਾ ਕਰਨਾ ਅਪ੍ਰਾਣ ਹੈ ? ਜੇ ਤੁਹਾਡੀਆਂ ਕੁਗਾਨੀ ਆਇਤਾਂ ਤੇ ਕਾਨੂੰਨ ਉਪਰਲੇ ਗੁਣਾਂ ਵਾਲੇ ਆਪਣੇ ਆਦਮੀਆਂ ਨੂੰ ਦੋਸ਼ੀ ਦੱਸਦੇ ਹਨ ਤਾਂ ਯਕੀਨ ਜਾਣੋ ਕਿ ਹਰ ਇਕ ਆਦਮੀ ਜੋ ਅਪਣੇ ਅੰਦਰਲੇ ਦੀ ਅਵਾਜ਼ ਸੁਣਦਾ ਹੈ, ਤੇ ਜੋ ਇਨਸਾਨ ਹੋਣ ਦਾ ਦਮ ਮਾਰਦਾ ਹੈ ਉਹਨੂੰ ਤੁਹਾਡਾ ਹੁਕਮ ਨਾ ਮੰਨਣ ਤੇ ਮਾਣ ਕਰਨਾ ਚਾਹੀਏ ਤੇ ਮਾਣ ਕਰੇਗਾ ।

ਮੀਰ ਮੰਨੂੰ - ਸਿੱਖ ਇਸ ਲਈ ਦੋਸ਼ੀ ਹਨ ਕਿ ਓਹ ਸਮੇਂ ਦੀ ਹਕੂਮਤ ਦੇ ਵਿਰੁਧ ਹੱਥਿਆਰ ਚੁੱਕ ਰਹੇ ਹਨ ।

ਜੱਬੇਦਾਰਨੀ-ਕੀ ਤੁਸੀਂ ਕਦੀ ਇਹ ਸਮਝਨ ਦਾ ਉੱਪਾਲਾ ਕੀਤਾ, ਕਿ ਸਿੱਖ ਕਿਉਂ ਸਮੇਂ ਦੀ ਹਕੂਮਤ ਦੇ ਵਿਰੁਧ ਹੱਥਿਆਰ ਚੁੱਕਣ ਲਈ ਤਿਆਰ ਹੋਏ ਹਨ ? ਸਿੱਖ ਇਸ ਹਕੂਮਤ ਨੂੰ ਇਸ ਲਈ ਮਲੀਆ ਮੇਟ ਕਰਨਾ ਨਹੀਂ ਚਾਹੁੰਦੇ, ਕਿ ਇਹ ਇਕ ਅਸਲਾਮੀ ਹਕੂਮਤ ਹੈ । ਖਾਲਸੇ ਦੀ ਤਲਵਾਰ ਉਸ ਸਮੇਂ, ਤੇ ਹਾਂ, ਕੇਵਲ ਉਸ ਸਮੇਂ ਮਿਆਨ ਵਿਚੋਂ ਨਿਕਲਦੀ ਹੈ, ਜਦ ਕਿਸੇ ਦੁੱਖੀਆਂ ਤੇ ਪੀੜਤਾਂ ਦੀ ਅਵਾਜ਼ ਉਨ੍ਹਾਂ ਦੇ ਕੰਨਾਂ ਤੱਕ ਪੁੱਜੇ । ਮੁਲਕ ਵਿਚ “ਜਿਸ ਦੀ ਲਾਠੀ ਉਸੇ ਦੀ ਸੇਹੇ” ਦਾ ਸਿੱਕਾ ਚਲ ਰਿਹਾ ਹੈ । ਅਨਾਥ ਪ੍ਰਜਾ ਉੱਤੇ ਹਾਕਮਾਂ ਵਲੋਂ ਜੁਲਮਾਂ ਦਾ ਝੱਖੜ ਝੁਲ ਰਿਹਾ ਹੈ ਤੇ ਅਕਾਰਨ ਰੱਬ ਦੇ ਬੰਦੇ ਦੁਖਾਏ ਤੇ ਸਤਾਏ ਜਾਂਦੇ ਹਨ । ਗਰੀਬਾਂ ਤੇ ਅਨਾਥਾਂ ਨੂੰ ਦਾਦ ਫਰਯਾਦ ਨਹੀਂ ਮਿਲਦੀ । ਇਹ ਹਨ, ਜਿਨ੍ਹਾਂ ਖਾਲਸੇ ਨੂੰ ਸ੍ਰਕਾਰ ਦੇ ਵਿਰੁਧ ਹੱਥਿਆਰ ਚੁੱਕਣ ਲਈ ਮਜ਼ਬੂਰ ਕੀਤਾ ਹੈ ।

ਮੀਰ ਮੰਨੂੰ - ਤੁਹਾਡੀ ਇਹ ਸੁੰਦਰਤਾ, ਇਹ ਆਯੂ, ਇਹ ਗੁਣ, ਤੇ ਇਹ ਕੈਦ ਦੇ ਦੁੱਖ ਦੇਖ ਦੇਖ ਕੇ ਮੇਰਾ ਜੀ ਘਬਰਾਂਦਾ ਹੈ, ਤੁਸੀਂ ਕਿਉਂ ਮੇਰਾ ਕਿਹਾ ਨਹੀਂ ਮੰਨਦੀਆਂ ? ਚਾਰ ਦਿਨਾਂ ਵਿਚ ਹੀ, ਤੁਹਾਡੇ ਰੰਗ ਪੀਲੇ ਭੂਕ ਹੋ ਗਏ ਹਨ, ਅਤੇ ਅੱਖਾਂ ਵਿਚ ਨਿਕਲਣ ਵਾਲੇ ਅੱਖਰੂਆਂ ਨੇ ਨਿਢਾਲ ਕਰ ਦਿਤਾ ਹੈ । ਇਸਲਾਮ, ਤੇ ਕੇਵਲ ਇਸਲਾਮ ਹੀ ਤੁਹਾਨੂੰ ਇਸ ਦੁੱਖ ਤੋਂ ਛੁੱਡਾ ਸਕਦਾ ਹੈ ।

ਜੱਬੇਦਾਰਨੀ-ਸਿਖ ਧਰਮ ਜਹੋ ਸੱਚੇ ਧਰਮ ਨੂੰ ਛੱਡ ਕੇ ਕਿਸੇ ਹੋਰ ਮਜ਼ਬੂਰ ਨੂੰ ਮੰਨਣ ਦੀ ਭੁੱਲ ਅਸੀਂ ਕਦਾਚਿਤ ਨਹੀਂ ਕਰ ਸਕਦੀਆਂ । ਜੇ ਮੁਸੀਬਤਾਂ ਪੈਂਦੀਆਂ ਹਨ ਤਾਂ ਪੈਣ । ਦੁੱਖਾਂ ਦੇ ਪਰਬਤ ਡਿੱਗਦੇ ਹਨ ਤਾਂ ਡਿੱਗਣ । ਸਾਡੇ ਪੈਰ ਨਹੀਂ ਬਿੜਕਣਗੇ । ਇਹ ਜੀਵਨ ਕੀ ਚੀਜ਼ ਹੈ ? ਇਹੋ ਜਿਹੇ ਹਜ਼ਾਰਾਂ ਜੀਵਨ ਕੁਰਬਾਨ

ਕੀਤੇ ਜਾ ਸਕਦੇ ਹਨ, ਪਰ ਸਿੱਖ ਧਰਮ ਨਹੀਂ ਛੱਡਿਆ ਜਾ ਸਕਦਾ ।

ਮੀਰ ਮੰਨੂੰ - ਤੁਸੀਂ ਐਸ ਵੇਲੇ ਮੇਰੇ ਵਸ ਵਿਚ ਹੋ । ਅੱਜ ਨਹੀਂ ਕੱਲ, ਕਲ ਨਹੀਂ ਪਰਸੋਂ ਤੇ ਪਰਸੋਂ ਨਹੀਂ ਅਤਰਸੋਂ, ਤੁਹਾਨੂੰ ਜ਼ਰੂਰ ਮੇਰਾ ਕਹਿਆ ਮੰਨਣਾ ਪਵੇਗਾ, ਤੇ ਮਨਾ ਕੇ ਛੱਡਾਂਗਾ ।

ਜੱਬੇਦਾਰਨੀ-ਇਸਤ੍ਰੀਆਂ ਤੇ ਧੌਸ ਜਮਾਣੀ ਬਹਾਦਰੀ ਨਹੀਂ । ਇਹ ਠੀਕ ਹੈ, ਕਿ ਸਾਡੇ ਸ੍ਰੀਰ ਇਸ ਸਮੇਂ ਕੈਦ ਵਿਚ ਹਨ, ਪਰ ਸਾਡੀ ਆਤਮਾ ਆਜ਼ਾਦ ਹੈ । ਇਹ ਗੱਲ ਦਿਲੋਂ ਹਟਾ ਦਿਓ, ਕਿ ਅੱਜ ਜਾਂ ਕੱਲ ਕਦੀ ਭੀ ਤੁਹਾਡੇ ਕਸ਼ਟਾਂ ਤੋਂ ਡਰ ਕੇ ਅਸੀਂ ਧਰਮ ਛਡ ਦਿਆਂਗੀਆਂ । ਸਮਾਂ ਆਉਣ ਤੇ ਅਸੀਂ ਦੱਸਾਂਗੀਆਂ ਕਿ ਜਦ ਧਰਮ ਤੇ ਇੜਤ ਖਤਰੇ ਵਿਚ ਹੋਵੇ, ਉਸ ਸਮੇਂ ਸਿਖ ਇਸਤ੍ਰੀਆਂ ਕਿਸ ਤਰ੍ਹਾਂ ਆਪਣੇ ਧਰਮ ਅਤੇ ਇੜਤ ਲਈ ਮਰ ਮਿਟਦੀਆਂ ਹਨ, ਤੇ ਜਹਾਨ ਦੇਖੇਗਾ ਕਿ ਇਕ ਸਿੱਖ ਇਸਤ੍ਰੀ ਆਪਣੀ ਇੜਤ ਤੇ ਆਬਰੂ ਲਈ ਕੀ ਕੁਛ ਕਰ ਵਿਖਾਉਂਦੀ ਹੈ ।

ਮੀਰ ਮੰਨੂੰ - ਹੁਣ ਤੁਹਾਡੇ ਪਤੀਆਂ ਦਾ ਤੁਹਾਨੂੰ ਮਿਲਣਾ ਕਠਨ ਹੈ । ਜੇ ਮੇਰਾ ਹੁਕਮ ਨਹੀਂ ਮਨੋਗੀਆਂ ਤਾਂ ਇਸੇ ਕੈਦ ਵਿਚ ਪਏ ਪਏ ਕੁੜ੍ਹਨਾ, ਸੜਨਾ ਤੇ ਜੀ ਜਾਨ ਤੋਂ ਗੁਜ਼ਰਨਾ ਹੋਵੇਗਾ ।

ਜੱਬੇਦਾਰਨੀ-ਸਾਡੇ ਪਤੀ ਧਰਮੀ ਹਨ, ਸੱਚੇ ਹਨ, ਬਹਾਦਰ ਹਨ, ਤੇ ਅਣਖ ਵਾਲੇ ਹਨ । ਉਹਨਾਂ ਨੂੰ ਅਜੇ ਇਸ ਗੱਲ ਦਾ ਪਤਾ ਨਹੀਂ ਕਿ ਸਿੱਖ ਇਸਤ੍ਰੀਆਂ ਫੜੀਆਂ ਹੋਈਆਂ ਹਨ । ਨਹੀਂ ਤਾਂ ਜੀਵਨ, ਧਨ ਤੇ ਆਰਾਮ ਨੂੰ ਧਰਮ ਤੋਂ ਕੁਰਬਾਨ ਕਰਨ ਵਾਲੇ ਸਿੱਖ ਕਦੋਂ ਦੇ ਆ ਕੇ ਤੁਹਾਨੂੰ ਨਸ਼ਟ ਕਰ ਦੇਂਦੇ । ਜਦ ਤੱਕ ਜਹਾਨ ਤੇ ਇਕ ਵੀ ਸਿੱਖ ਜੀਉਂਦਾ ਹੈ, ਅਸੀਂ ਉਸ ਸਮੇਂ ਤੱਕ ਤੁਹਾਡੀ ਕੈਦ ਵਿੱਚ ਹੁੰਦਿਆਂ ਭੀ ਆਪਣੇ ਆਪ ਨੂੰ ਸੁਤੰਤ ਸਮਝਦੀਆਂ ਹਾਂ, ਕਿਉਂਕਿ ਸਾਨੂੰ ਪਤਾ ਹੈ ਕਿ ਜਦ ਸਿੱਖ ਬੱਚੇ ਨੂੰ ਸਾਡੀ ਹਾਲਤਾਂ ਦਾ ਪਤਾ ਲੱਗੇਗਾ । ਉਹ ਇਥੇ ਪਹੁੰਚਕੇ, ਜਾਂ ਤਾਂ ਸਾਨੂੰ ਛੁਡਾਏਗਾ, ਜਾਂ ਪੰਥਕ 'ਆਨ' ਤੇ ਕੁਰਬਾਨ ਹੋ ਜਾਏਗਾ ।

ਮੀਰ ਮੰਨੂੰ - ਤੁਸੀਂ ਅਜੇ ਤਕ ਮੇਰੀ ਤਾਕਤ ਦਾ ਅੰਦਾਜ਼ਾ ਨਹੀਂ ਲਾਇਆ । ਕਰੋੜਾਂ ਪੰਜਾਬ ਨਿਵਾਸੀ ਮੇਰੇ ਹੁਕਮ ਦੀ ਤਾਬੇ ਹਨ । ਤਕੜੇ ਤੋਂ ਤਕੜੇ ਸਿਪਾਹਸਾਲਾਰ ਮੇਰਾ ਨਾਂ ਸੁਣਕੇ ਕੰਬਦੇ ਤੇ ਬਹਾਦਰ ਤੋਂ ਬਹਾਦਰ ਜਵਾਨ ਮਰਦ ਮੇਰੀ ਅਵਾਜ਼ ਕੰਨੀ ਪੈਂਦਿਆਂ ਹੀ ਠੰਬਰ ਜਾਂਦੇ ਹਨ । ਰੱਬ ਦਾ ਹੁਕਮ ਟਲ ਜਾਏ, ਪਰ ਮੇਰਾ ਹੁਕਮ ਨਾ ਮੰਨਿਆ ਜਾਵੇ, ਇਹ ਅਨਹੋਣੀ ਗੱਲ ਹੈ ।

ਜੱਬੇਦਾਰਨੀ-ਆਪ ਦੀ ਬਹਾਦਰੀ ਅਤੇ ਦਲੇਗੀ ਸਾਬੋਂ ਭੁੱਲੀ ਨਹੀਂ । ਕੀ

ਮਰਦਾਂ ਦੇ ਘਰ ਨਾ ਹੁੰਦਿਆਂ ਓਹਨਾਂ ਦੀਆਂ ਪਤਨੀਆਂ ਨੂੰ ਫੜ ਲਿਆਉਣਾ ਹੀ ਬਹਾਦਰੀ ਹੈ ? ਤੇ ਕੀ ਅਨਾਬ ਬੱਚਿਆਂ ਤੇ ਇਸਤ੍ਰੀਆਂ ਨੂੰ ਕੜ੍ਹਕਦੀ ਪੁੱਪ ਵਿਚ ਭੁੱਖੇ ਤੁਹਾਏ ਬਠਾਣਾ ਹੀ ਦਲੇਗੀ ਹੈ ? ਜੇ ਇਹੋ ਤੁਹਾਡੀ ਬਹਾਦਰੀ ਹੈ ਤਾਂ ਲਾਨਤ ਹੈ ਇਸ ਬਹਾਦਰੀ ਤੇ, ਜੇ ਏਹੋ ਦਲੇਗੀ ਹੈ ਤੇ ਪ੍ਰਿਕਾਰ ਹੈ ਇਸ ਦਲੇਗੀ ਤੇ ।

ਮੀਰ ਮੰਨੂੰ-ਹੋਸ਼ ਨਾਲ ਗੱਲ ਕਰੋ। ਤੁਹਾਡੇ ਸਾਰਿਆਂ ਦੇ ਜੀਵਨ ਇਸ ਸਮੇਂ ਮੇਰੇ ਹੱਥ ਵਿਚ ਹਨ। ਮੇਰੀ ਜਰਾ ਜਿੰਨੀ ਸ਼ੈਨਤ ਨਾਲ ਗਰਦਨਾਂ ਵੱਢ ਕੇ ਰੱਖ ਦਿੱਤੀਆਂ ਜਾਣਗੀਆਂ ।

ਜੱਥੇਦਾਰਨੀ-ਏਹ ਝੂਠ ਹੈ। ਨਿਰਾਝੂਠ ਤੇ ਉੱਕਾ ਝੂਠ ਹੈ, ਕਿ ਸਾਡਾ ਜੀਵਨ ਤੇ ਮੌਤ ਤੁਹਾਡੇ ਹੱਥ ਵਿਚ ਹੈ, ਜੀਵਨ ਅਤੇ ਮੌਤ ਕੇਵਲ ਅਕਾਲ ਪੁਰਖ ਦੇ ਹੱਥ ਹੈ। ਤੁਸੀਂ ਨਹੀਂ ਜਾਣਦੇ ਕਿ ਸਾਨੂੰ ਮਾਰਨ ਤੋਂ ਪਹਲੇ ਸ਼ਾਇਦ ਤੁਹਾਡੀ ਮੌਤ ਆ ਜਾਏ। ਤੁਹਾਡੇ ਵਰਗੇ ਹੰਕਾਰੀ ਬਥੇਰੇ ਹੋ ਚੁੱਕੇ ਹਨ, ਜੋ ਤੁਹਾਡੇ ਵਾਂਗ ਹਕੂਮਤ, ਦੌਲਤ ਅਤੇ ਤਾਕਤ ਦੇ ਘੁੰਮੰਦ ਅਤੇ ਅਫਸੋਸ ਨਾਲ ਹੱਥ ਮਲਦੇ ਮਰ ਗਏ ।

ਮੀਰ ਮੰਨੂੰ-ਮੇਰਾ ਕਹਿਆ ਮੰਨ ਲਓ। ਮੁਸਲਮਾਨ ਹੋ ਕੇ ਆਰਾਮ ਅਤੇ ਸੁੱਖ ਦਾ ਜੀਵਨ ਬਤੀਤ ਕਰੋਗੀਆਂ ।

ਜੱਥੇਦਾਰਨੀ-ਤੂੰ ਸਾਡੀ ਚਾਹ ਕਰਕੇ ਪਹਾੜ ਨਿਗਲਣਾ ਚਾਹੁੰਦਾ ਹੈ। ਚੰਨ ਤੇ ਸੂਰਜ ਨੂੰ ਫੜਨ ਲਈ ਹੱਥ ਵਧਾਉਂਦਾ ਹੈ। ਸ਼ੇਰ ਦੇ ਮੂੰਹਾਂ ਮਾਸ ਖੋਣ ਦੀ ਇੱਛਾ ਕਰਦਾ ਹੈ। ਜ਼ਹਿਰ ਖਾ ਕੇ ਅਰਾਮ ਦਾ ਚਾਹਵਾਨ। ਜੀਭ ਨਾਲ ਤਿੱਖੀ ਤਲਵਾਰ ਦੀ ਧਾਰ ਚੱਟਦਾ ਹੈ। ਗੱਲ ਨਾਲ ਪੱਥਰ ਬੰਨ੍ਹਕੇ ਸਮੁੰਦਰ ਤਰਨ ਦੀ ਇੱਛਾ ਕਰਦਾ ਹੈ, ਤੇ ਬਲਦੀ ਅੱਗ ਨੂੰ ਕੱਪੜਿਆਂ ਵਿਚ ਲਪੇਣਾ ਚਾਹੁੰਦਾ ਹੈ। ਤੁਹਾਡੀ ਇਹ ਚਾਹ ਕਦੀ ਪੂਰੀ ਨਹੀਂ ਹੋਵੇਗੀ, ਤੇ ਨਾ ਤੁਹਾਨੂੰ ਇਸ ਤੋਂ ਲਾਭ ਹੋਵੇਗਾ।

ਸਿੱਖ ਇਸਤ੍ਰੀਆਂ ਦੀਆਂ ਇਹ ਗੱਲਾਂ ਮੰਨਣੋਂ ਮੀਰ ਮੰਨੂੰ ਨੇ ਉਸੇ ਤਰ੍ਹਾਂ ਨਾਂਹ ਕੀਤੀ, ਜਿਸ ਤਰ੍ਹਾਂ ਮਰਨ ਵਾਲਾ ਦਵਾ ਖਾਣੋਂ ਨਾਂਹ ਕਰ ਦੇਂਦਾ ਹੈ। ਮੀਰ ਮੰਨੂੰ ਇਹ ਨਿਧੜਕਵਾਂ ਉੱਤਰ ਸੁਣਕੇ ਬੜਾ ਘਾਬਰਿਆ, ਖਿਡਿਆ ਅਤੇ ਬਿਜਲੀ ਵਾਂਗ ਕੜ੍ਹਕ ਕੇ ਬੋਲਿਆ :

“ਚੁੱਪ ਰਹੋ ਨਹੀਂ ਤਾਂ ਹੁਣੇ ਜੀਭ ਖਿਚਵਾ ਦਿਆਂਗਾ ਤੇ ਬੈਤਾਂ ਨਾਲ ਚਮੜੀ ਲੁਹਾ ਦਿਆਂਗਾ”

ਜੱਥੇਦਾਰਨੀ-ਇਸ ਨਾਸਵੰਤ ਸ੍ਰੀਰ ਨੂੰ ਭਾਵੇਂ ਤੁਸੀਂ ਅਨੇਕਾਂ ਤਰ੍ਹਾਂ ਦੇ ਦੁੱਖ ਦਿਓ, ਅੱਗ ਵਿਚ ਸਾੜੇ, ਦਰਿਆ ਰੋੜ੍ਹੇ, ਪਹਾੜ ਤੋਂ ਸੁਣੋ, ਗੋਲੀ ਨਾਲ ਉਡਾਓ, ਜਾਂ ਤਲਵਾਰ ਨਾਲ ਵੱਢਵਾਓ, ਸਾਨੂੰ ਇਹਦੀ ਪ੍ਰਵਾਹ ਨਹੀਂ, ਤੇ ਨਾ ਹੀ ਸਾਨੂੰ ਜੀਉਂਦੇ ਰਹਿਣ ਦੀ ਚਾਹ ਹੈ। ਪਰ ਅਸੀਂ ਜਹਾਨ ਵਿਚ ਕੋਈ ਅਜਿਹਾ ਕੰਮ ਨਹੀਂ

ਕਰ ਸਕਦੀਆਂ, ਜਿਸ ਕਰਕੇ ਸਾਡੀ ਕੌਮ ਨੂੰ ਸ਼ਰਮਿੰਦਿਆਂ ਹੋਣਾ ਪਵੇ, ਸਿਖਾਂ ਦੇ ਸ਼ਰਮਿੰਦਗੀ ਨਾਲ ਸਿਰ ਨਿਉਂ ਜਾਣ ਤੇ ਜਹਾਨ ਵਿਚ ਸਾਡੀ ਆਬਦੂ ਨੂੰ ਵੱਟਾ ਲੱਗੇ ।

ਮੀਰ ਮੰਨੂੰ ਦੀ ਸੈਨਤ ਹੁੰਦਿਆਂ ਹੀ ਸਿਪਾਹੀ ਅੱਗੇ ਵਧੇ । ਉਨ੍ਹਾਂ ਨੇ ਹੱਥਾਂ ਵਿਚ ਫੜੀਆਂ ਲੰਮੀਆਂ ਲੰਮੀਆਂ ਲਾਠੀਆਂ ਨਾਲ ਵਿਚਾਰੀਆਂ ਦੁੱਖੀ ਸਿੱਖ ਇਸਤ੍ਰੀਆਂ ਦੇ ਕੁੱਛੜੇਂ ਉਹਨਾਂ ਦੇ ਬਾਲ ਖੋਹ ਕੇ ਅਕਾਸ਼ ਵੱਲ ਸੁੱਟੇ, ਜਿਨ੍ਹਾਂ ਨੂੰ ਹੇਠ ਡਿੱਗਣ ਸਮੇਂ ਤਲਵਾਰਾਂ ਦੀਆਂ ਤੇਜ਼ ਧਾਰਾਂ ਤੇ ਸੰਗੀਨਾਂ ਦੀਆਂ ਨੋਕਾਂ ਤੇ ਬੱਚਿਆ ਜਾਂਦਾ ਸੀ । ਬੇਜ਼ਬਾਨ ਬਾਲਾਂ ਦੇ ਟੋਟੇ ਟੋਟੇ ਕਰਕੇ ਇਸਤ੍ਰੀਆਂ ਦੀ ਗੋਦ ਵਿਚ ਦਿਤੇ ਗਏ । ਬੱਚਿਆਂ ਦੇ ਟੋਟਿਆਂ ਦੇ ਹਾਰ ਬਨਾਕੇ ਗਲਾਂ ਵਿਚ ਪਵਾਏ ਗਏ ਪਰ ਇਸ ਤਰ੍ਹਾਂ ਦੀ ਭਿਆਨਕ ਹੋਸ਼ ਉੱਡਾਣ, ਦਿਲ ਜਲਾਣ ਵਾਲੇ ਅਸਿਹ ਤੇ ਅਕਿਹ ਦੁੱਖ ਸਹਿਕੇ ਭੀ ਸਿੰਘਣੀਆਂ ਆਪਣੇ ਧਰਮ ਤੇ ਪ੍ਰਪੱਕ ਰਹੀਆਂ । ਉਹਨਾਂ ਨੇ ਕੋਈ ਕਮਜ਼ੋਗੀ ਨਹੀਂ ਦੱਸੀ । ਚੱਕੀਆਂ ਅੱਗੇ ਵਾਂਗ ਹੀ ਚਲਦੀਆਂ ਹਨ, ਜਿਨ੍ਹਾਂ ਦੇ ਨਾਲ ਇਹ ਮਿਲਵੀਂ ਅਵਾਜ਼ ਨਿਕਲ ਰਹੀ ਹੈ :

“ਜੋ ਤੁਧ ਭਾਵੇ ਸਾਈ ਭਲੀ ਕਾਰ”

### ਰੱਬ ਦੀ ਅਣਖ ਜੋਸ਼ ਵਿਚ :

**ਪ੍ਰਵਾਦ:** ਸਤਯਮੈਂਵਾਯ ਤਵਾਂ ਪ੍ਰਤਿਪ੍ਰਯਸ਼ਾਨੂੰ਷ਾ।

**ਪਤਿਕਤਾਨਾਂ** ਨਾਕਸਮਾਤਪਨਤ੍ਯ ਯਸ਼੍ਰੁਣਿਭੂਤਲੇ॥੨੩॥

ਅਰਥਾਤ “ਹੇ ਰਾਜਾ ! ਇਹ ਖਾਸ ਅਤੇ ਆਮ ਜਗਤ ਪ੍ਰਸਿਧ ਕਹਾਵਤ ਤੇਰੀ ਬਾਬਤ ਠੀਕ ਨਿਕਲੀ ਕਿ ਪਤ੍ਰੀਬ੍ਰਤਾ ਦੇ ਅੱਬਦੂ ਅਕਾਰਣ (ਪਰਲੋ ਲਿਆਉਣ ਤੋਂ ਬਿਨਾਂ) ਧਰਤੀ ਤੇ ਨਹੀਂ ਡਿੱਗਦੇ ”

ਸਿੱਖ ਇਸਤ੍ਰੀਆਂ ਦੋ ਹਫਤਿਆਂ ਤੋਂ ਭੁੱਖੀਆਂ ਤੇ ਪਿਆਸੀਆਂ ਕਸ਼ਟਾਂ ਵਿਚ ਫਸੀਆਂ ਹੋਈਆਂ ਹਨ । ਉਨ੍ਹਾਂ ਦੇ ਜੀਵਣ ਦਾ ਆਸਰਾ, ਅੱਖਾਂ ਦੇ ਤਾਰੇ, ਲਾਲ ਦੁਲਾਰੇ, ਤੇ ਜਿਗਰ ਦੇ ਟੋਟੇ ਛੋਟੇ ਅੰਵਾਣੇ ਬਾਲ ਟੋਟੇ ਕਰਕੇ ਗਲਾਂ ਵਿਚ ਪਾਏ ਜਾਂਦੇ ਹਨ । ਜੁਲਮ ਦੀ ਇੰਝ ਓੜਕ ਹੋਣ ਤੇ ਵੀ ਓਹ ਨਹੀਂ ਡੋਲੀਆਂ, ਸਗੋਂ ਆਪਣੇ ਧਰਮ, ਆਬਦੂ ਅਤੇ ਇੱਜ਼ਤ ਦੇ ਵਾਸਤੇ ਅੱਗੇ ਨਾਲੋਂ ਵਧੀਕ ਜੋਸ਼ ਭਰੇ ਉਬਾਲੇ ਉਨ੍ਹਾਂ ਦੇ ਦਿਲਾਂ ਵਿਚ ਉਠਦੇ ਜਾਂਦੇ ਹਨ । ਜਦ ਮੀਰ ਮੰਨੂੰ ਨੇ ਸਿੰਘਣੀਆਂ ਨੂੰ ਦੀਨ ਇਸਲਾਮ ਮੰਨਣ ਦੇ ਸੱਦੇ ਨੂੰ ਪਹਿਲੇ ਨਾਲੋਂ ਵਧੀਕ ਕਰੜਾਈ ਨਾਲ ਠੁਕਰਾਉਂਦੇ ਵੇਖਿਯਾ, ਤੇ ਮੁਸਲਮਾਨ ਅਮੀਰਾਂ ਨਾਲ ਨਕਾਹ ਕਰਕੇ ਸੁੱਖ ਅਤੇ ਆਰਾਮ ਦਾ ਜੀਵਨ ਬਤੀਤ ਕਰਨ ਦੇ ਕਥਨ ਤੇ ਅੱਗੇ ਨਾਲੋਂ ਵਧੀਕ ਕਰੋਪਵਾਨ

ਹੁੰਦੀਆਂ ਡਿੱਠੀਆਂ, ਤਦ ਦੰਦਾਂ ਵਿਚ ਉੱਗਲਾਂ ਟੁੱਕਦਾ ਰਹਿ ਗਿਆ। ਨਾ ਪਿਆਰ ਨਾਲ ਕੰਮ ਨਿਕਲਿਆ, ਤੇ ਨਾ ਕਰਜ਼ਾਈ ਨਾਲ ਮਤਲਬ ਪੂਰਾ ਹੋਇਆ। ਜਦ ਕਿਸੇ ਤਰਾਂ ਭੀ ਆਸ ਪੂਰੀ ਨਾ ਹੋਈ, ਤਾਂ ਇਨ੍ਹਾਂ ਸਿੱਖ ਇਸਤ੍ਰੀਆਂ ਨੂੰ ਮੌਮਨ ਖਾਂ ਸਿਪਾਹਸਾਲਾਰ ਦੀ ਰਾਖੀ ਵਿਚ ਛੱਡ ਕੇ ਆਪ ਸੈਰ ਅਤੇ ਸ਼ਿਕਾਰ ਲਈ ਨਿਕਲਿਆ। ਅਜੇ ਥੋੜ੍ਹੀ ਦੂਰ ਗਿਆ ਸੀ ਕਿ ਘੋੜਾ ਇਕ ਬੂਟੇ ਨੂੰ ਵੇਖਕੇ ਡਰਿਆ ਤੇ ਸੀਖ ਪਾਓ ਹੋ ਗਿਆ। ਮੀਰ ਮੰਨੂੰ ਜੀਨ ਤੋਂ ਖਿਸਕ ਕੇ ਜ਼ਮੀਨ ਤੇ ਆ ਡਿੱਗਾ। ਇਕ ਪੈਰ ਰਕਾਬ ਵਿਚ ਰਹਿ ਗਿਆ। ਘੋੜਾ ਸਿਰਪਟ ਦੌੜਿਆ, ਨਾਲ ਨਾਲ ਮੀਰ ਮਨੂੰ ਨੂੰ ਭੀ ਮਿੱਟੀ ਦੀਆਂ ਢੀਮਾਂ, ਪਥਰੇਲੀ ਜ਼ਮੀਨ, ਕੰਡੇਦਾਰ ਝਾੜੀਆਂ, ਤੋਂ ਉੱਚੀਆਂ ਨੀਵੀਆਂ ਥਾਵਾਂ ਤੋਂ ਘਸੀਟਦਾ ਲੈ ਦੌੜਿਆ।

ਮੀਰ ਮੰਨੂੰ ਦਾ ਸਰੀਰ ਕੰਡਿਆਂ ਨਾਲ ਛਾਨਣੀ ਹੋ ਕੇ ਲਹੂ ਲੁਹਾਨ ਹੋ ਗਿਆ। ਹੱਡੀਆਂ ਟੁੱਟ ਗਈਆਂ। ਸਿਰ ਪਾਟ ਗਿਆ। ਮਿੱਝ ਬਾਹਰ ਨਿਕਲ ਆਈ। ਹਰ ਜੋੜ ਦਰਦ ਨਾਲ ਇਕ ਦੂਜੇ ਤੋਂ ਅੱਡ ਹੋ ਰਿਹਾ ਸੀ। ਹਰ ਅੰਗ ਵਿਚ ਚੀਸਾਂ ਉੱਠ ਕੇ ਬੇਸੁਰਤ ਕਰ ਰਹੀਆਂ ਸਨ। ਨਾੜ ਨਾੜ ਵਿਚੋਂ ਗਮ ਦੀ ਨਸ਼ਤਰ ਨਾਲ ਬੇਚੈਨੀ ਵੱਧ ਰਹੀ ਸੀ। ਲਹੂ ਦੀ ਇਕ ਕੈ ਆਈ ਤੇ ਮੀਰ ਮੰਨੂੰ ਮਰ ਗਿਆ।\* ਸਾਰੇ ਪੰਜਾਬ ਵਿਚ ਦੁਹਾਈ ਮਚ ਗਈ, ਕਿ ਨਿੱਕੇ ਨਿੱਕੇ ਬੱਚਿਆਂ ਦਾ ਖੂਨ ਰੰਗ ਵਖਾਏ ਬਿਨ੍ਹਾਂ ਨਾ ਰਿਹਾ।

ਮੀਰ ਮਨੂੰ ਆਪਣੇ ਪਿੱਛੇ ਇਕ ਤਿੰਨ ਵਰਿਆਂ ਦਾ ਬਾਲ ਛੱਡ ਗਿਆ, ਓਹ ਉਸ ਤੋਂ ਕੁਝ ਮਹੀਨੇ ਮਗਰੋਂ ਚੇਚਕ ਨਾਲ ਮਰ ਗਿਆ। ਮੁਰਾਦ ਬੇਗਮ ਮੀਰ ਮੰਨੂੰ ਦੀ ਇਸਤ੍ਰੀ ਮਾਛੀਵਾੜੇ ਵਿਚ ਗਜ਼ਾਉਦੀਨ ਵਜ਼ੀਰ ਦਿੱਲੀ ਦੇ ਕੋਲ ਚਲੀ ਗਈ, ਤੇ ਉਸਦੇ ਨਾਲ ਨਿਕਾਹ ਕਰ ਲਿਆ, ਪਰ ਉਥੇ ਭੀ ਓਹਦੀ ਸਮਾਈ ਨਾ ਹੋਈ। ਦੋ ਮਹੀਨੇ ਮਗਰੋਂ ਫਿਰ ਲਾਹੌਰ ਚਲੀ ਆਈ। ਜਵਾਈ ਨੇ ਫੜ ਕੇ ਜੇਲ੍ਹ ਵਿੱਚ ਸੁੱਟ ਦਿੱਤੀ, ਜਿਥੋਂ ਨੱਸ ਕੇ ਅਹਿਮਦ ਸ਼ਾਹ ਦੇ ਕੋਲ ਕਾਬਲ ਪਹੁੰਚੀ। ਇਸ ਤਰ੍ਹਾਂ ਦਰ ਬਦਰ ਖਵਾਰ ਹੋ ਕੇ ਭੈੜੀ ਹਾਲਤ ਵਿਚ ਇਸ ਜਹਾਨ ਤੋਂ ਤੁਰ੍ਹ ਗਈ। ਮੀਰ ਮੰਨੂੰ ਦੀ ਇਸ ਤਰਾਂ ਬੇ-ਆਬੂਰੀ ਨਾਲ ਨਸ਼ਟ ਅਤੇ ਵੈਰਾਨ ਹੋਣੀ ਤੋਂ ਸਾਬਤ ਹੋ ਗਿਆ ਕਿ “ਸਚ ਮੁਚ ਪਤੀ ਬ੍ਰਤਾ ਇਸਤ੍ਰੀਆਂ ਦੀਆ ਅੱਖਾਂ ਦੇ ਅਥਰੂ ਪਰਲੈ ਲਿਆਏ ਬਿਨ੍ਹਾਂ ਧਰਤੀ ਤੇ ਨਹੀਂ ਡਿੱਗਦੇ”।

\* ਇਹ ਗੱਲ ਸੰਨ ੧੭੬੭ ਈਸਵੀ ਦੀ ਹੈ।

## ਮਾਈ ਭਾਗੋ

### (ਅਨੰਦਪੁਰ ਤੇ ਚੜ੍ਹਾਈ)

**ਸੁਰਾ ਸੋ ਪਹਿੰਚਾਨੀਐ ਜੁ ਲਈ ਦੀਨ ਕੇ ਹੇਤ ॥**

ਪਹਾੜੀ ਇਲਾਕੇ ਵਿਚ ਵਰਖਾ ਨਾ ਹੋਈ। ਖੜੋਤੀਆਂ ਫਸਲਾਂ ਸੁੱਕ ਗਈਆਂ। ਅੱਗੋਂ ਬੀ ਨਾ ਬੀਜਿਆ ਜਾ ਸਕਿਆ। ਓਥੋਂ ਦੇ ਰਹਿਣ ਵਾਲੇ ਢਾਢੇ ਦੁੱਖੀ ਹੋਏ ੨ ਵਿਚਾਰੇ ਇਕ ਇਕ ਪੈਸੇ ਲਈ ਮੁਖਾਜ਼, ਨਾ ਤਨ ਤੇ ਕੱਪੜਾ ਤੇ ਨਾ ਖਾਣ ਲਈ ਅਨਾਜ ਸੀ। ਦੋ ਦੋ ਤਿੰਨ ਤਿੰਨ ਰੂਪਏ ਨੂੰ ਇਸਤੀਆਂ ਤੇ ਬੱਚੇ ਵੇਚ ਕੇ ਨਿਰਬਾਹ ਕਰਨ ਲੱਗੇ। ਦਰਖਤਾਂ ਦੇ ਪੱਤੇ ਵੀ ਚੱਟਮ ਕਰ ਗਏ। ਮੁਲਕ ਉੱਜੜ ਰਿਹਾ ਸੀ ਕਿ ਅੰਰਗਜ਼ੇਬ ਦਾ ਹੁਕਮ ਆ ਗਿਆ ਕਿ ਮਾਮਲੇ ਦੀ ਰਕਮ ਛੇਤੀ ਭੇਜੋ। ਪਹਾੜੀ ਰਾਜਿਆਂ ਨੇ ਆਪਣੀ ਕੰਗਾਲਤਾ, ਗਰੀਬੀ ਅਤੇ ਦੀਨ, ਹੀਨ ਦੀ ਦਸ਼ਾ ਦਾ ਹਾਲ ਦੱਸ ਕੇ ਬੇਨਤੀ ਕੀਤੀ ਕਿ ਅਜੇ ਮਾਮਲਾ ਨਾ ਲਿਆ ਜਾਵੇ, ਪਰ ਉਹਨਾਂ ਦੀ ਇਕ ਨਾ ਸੁਣੀ ਗਈ। ਅੰਰਗਜ਼ੇਬ ਨੇ ਇਕ ਭਾਗੀ ਫੌਜ ਘੱਲ ਕੇ ਸੂਬੇਦਾਰ ਨੂੰ ਹੁਕਮ ਦਿਤਾ ਕਿ ਮਾਮਲਾ ਜ਼ਬਰਦਸਤੀ ਵਸੂਲ ਕੀਤਾ ਜਾਵੇ।

ਪਹਾੜੀ ਰਾਜਿਆਂ ਵਿਚ ਟਾਕਰੇ ਦੀ ਹਿੰਮਤ ਨਹੀਂ ਸੀ ਤੇ ਨਾ ਮਾਮਲੇ ਦੀ ਰਕਮ ਭਰ ਸਕਦੇ ਸਨ। ਗੁਰੂ ਸਾਹਿਬ ਜੀ ਦੀ ਸੇਵਾ ਵਿਚ ਅਨੰਦਪੁਰ ਹਾਜ਼ਰ ਹੋਏ ਤੇ ਮਦਦ ਮੰਗੀ।

ਗੁਰੂ ਗੋਬਿੰਦ ਸਿੰਘ ਜੀ ਨੇ ਅੰਰਗਜ਼ੇਬ ਅੱਗੇ ਪਹਾੜੀ ਰਾਜਿਆਂ ਦੀ ਦੁਰਦਸ਼ਾਂ ਦਾ ਵਰਨਣ ਕਰਕੇ ਕਿਹਾ ਕਿ ਅੱਵਲ ਤਾਂ ਤੁਹਾਡਾ ਫਰਜ਼ ਹੈ, ਕਿ ਤੰਗੀ ਤੇ ਫਾਕੇ ਕੱਟਣ ਦੇ ਸਮੇਂ ਇਨ੍ਹਾਂ ਵਿਚ ਅੰਨ ਮੁਫਤ ਵੰਡੇ ਤੇ ਰੁਪਿਆ ਉਧਾਰ ਦੇ ਕੇ ਇਨ੍ਹਾਂ ਦੀਆਂ ਅੰਖਿਆਈਆ ਨੂੰ ਦੂਰ ਕਰੋ, ਜੇ ਏਹ ਨਹੀਂ ਕਰ ਸਕਦੇ ਤਾਂ ਇਸ ਵਰ੍ਹੇ ਦਾ ਮਾਮਲਾ ਮੁਆਫ ਕੀਤਾ ਜਾਵੇ, ਤੇ ਜੇ ਇਹ ਭੀ ਨਹੀਂ ਹੋ ਸਕਦਾ ਤਾਂ ਇਹ ਮਾਮਲਾ ਘੱਟ ਤੋਂ ਘੱਟ ਦੋ ਵਰ੍ਹੇ ਲਈ ਪਿੱਛੇ ਪਾਇਆ ਜਾਵੇ। ਜੇ ਪਹਾੜੀ ਰਾਜਿਆਂ ਦੀ ਚੀਕ ਪੁਕਾਰ ਬੋਲੇ ਕੰਨਾਂ ਉੱਤੇ ਪਈ ਸੀ ਤਾਂ ਇਹ ਬਾਦਸ਼ਾਹ ਨੇ ਸੁਣ ਕੇ ਅਣਸੁਣੀ ਕਰ ਦਿੱਤੀ। ਸ਼ਾਹੀ ਫੌਜ ਸਨੱਧਬੱਧ ਹੋ ਕੇ ਅੱਗੇ ਵਧੀ। ਗੁਰੂ ਸਾਹਿਬ ਨੇ ਪਹਾੜੀਆਂ ਦੀ ਮਦਦ ਲਈ 400 ਜਵਾਨ ਭੇਜੇ। ਜਿਨ੍ਹਾਂ ਨੇ ਸ਼ਾਹੀ ਫੌਜ ਨੂੰ ਗਾਜ਼ਰ ਮੂਲੀ ਵਾਂਗ ਵੱਡ ਕੇ ਰੱਖ ਦਿੱਤਾ।

ਇਸ ਹਾਰ ਤੋਂ ਅੰਰਗਜ਼ੇਬ ਦਾ ਦਿਲ ਛਿੱਥਾ ਹੋ ਗਿਆ। ਉਸ ਨੇ ਪਹਾੜੀਆਂ ਦੀ ਥਾਂ ਗੁਰੂ ਸਾਹਿਬ ਤੇ ਹੱਲਾ ਕਰਨਾ ਚਾਹਿਆ। ਪਹਾੜੀ ਰਾਜੇ ਡਰ ਕੇ ਉਹਦੇ

ਨਾਲ ਜਾ ਮਿਲੇ। ਇਸ ਤਰ੍ਹਾਂ ਇਕ ਇਕ ਕਰਕੇ ਪੰਜ ਵਾਰੀ ਬਾਦਸ਼ਾਹੀ ਲਸ਼ਕਰ ਸਮੁੰਦਰ ਦੀਆਂ ਲਹਿਰਾਂ ਵਾਂਗ ਅੱਗੇ ਵਧਿਆ, ਪਰ ਹਰ ਵਾਰੀ ਅਚੱਲ ਪਹਾੜ ਨਾਲ ਟਕਰਾ ਕੇ ਪਿੱਛੇ ਮੁੜਿਆ।

ਪਾਠਕ ਜੀ! ਇਕ ਭਜਨੀਕ ਫਕੀਰ, ਸੰਸਾਰਕ ਪਹਿਲੂ ਤੋਂ ਜਿਸ ਦੇ ਕੌਲ ਨਾ ਖਜ਼ਾਨੇ, ਨਾ ਲਾਓ ਲਸ਼ਕਰ, ਨਾ ਤੋਪਖਾਨੇ, ਨਾ ਜੰਬੂਰਾਂ ਹਨ, ਹਿੰਦੁਸਤਾਨ ਦੇ ਸ਼ਹਿਨਸ਼ਾਹ ਅੰਗੜਜੇਬ ਨੂੰ ਹਾਰ ਤੇ ਹਾਰ ਦੇਵੇ। ਚੁਣ੍ਹ ਚੁਣ੍ਹ ਕੇ ਉਸਦੇ ਪ੍ਰਸਿਧ ਸਰਦਾਰ, ਫੌਜੀ ਅਫਸਰ ਦਲੇਰ ਅਤੇ ਜਾਨ ਵਾਰਨ ਵਾਲੇ ਲਸ਼ਕਰੀ ਮੌਤ ਦੇ ਘਾਟ ਉਤਾਰੇ, ਪਰ ਉਹਦਾ ਵਾਲ ਤੱਕ ਵਿੰਗਾ ਨਾ ਹੋਵੇ, ਏਹ ਨਿੱਕੀ ਜਹੀ ਗੱਲ ਨਹੀਂ ਸੀ ਕਿ ਜਿਸਨੂੰ ਸੁਣ ਕੇ ਬਾਦਸ਼ਾਹ ਚੁੱਪ ਰਹਿੰਦਾ। ਪੰਜਾਬ, ਸਰਹੰਦ, ਕਸ਼ਮੀਰ, ਸੂਰਾ ਸਰਹਿੰਦ ਤੇ ਪਹਾੜੀ ਰਾਜਿਆਂ ਦੇ ਨਾਮ ਸਖ਼ਤ ਹੁਕਮ ਜਾਰੀ ਕੀਤਾ ਕਿ ਅਨੰਦਪੁਰ ਤੇ ਚੜ੍ਹਾਈ ਕੀਤੀ ਜਾਵੇ।

ਸ਼ੇਖ ਮੁਹੰਮਦ ਖਾਂ (ਗਾਈ ਕੋਟ), ਮਲੇਰ ਕੋਟਲੇ ਦੇ ਅਫਗਾਨ, ਰੈਹਮਤ ਖਾਂ ਹਲਵਾੜਾ, ਜ਼ਬਰਦਸਤ ਖਾਂ ਹਾਕਮ ਕਸ਼ਮੀਰ, ਨਜ਼ਾਬਤ ਖਾਂ ਸੂਰਾ ਪਸੌਰ, ਦਿਲਾਵਰ ਖਾਂ ਨਵਾਬ ਲਾਹੌਰ, ਵਜੀਦ ਖਾਂ ਸਰਹਿੰਦੀ, ਤਲਵੰਡੀ, ਬੋਹਾ ਬੋਲਾਢਾ ਤੇ ਰਾਣੀਆਂ ਆਦਿਕ ਇਲਾਕਿਆਂ ਦੇ ਰਾਜਪੂਤ ਰਈਸ ਤੇ ਬਾਈਧਾਰ ਦੇ ਪਹਾੜੀ ਹਿੰਦੂ ਰਾਜੇ ਅਪਨਾ ਟਿੱਡੀ ਦਲ ਲਸ਼ਕਰ ਲੈ ਕੇ ਆ ਪੁੱਜੇ।

ਇਹ ਜੰਗ ਭੀ ਇਕ ਅਨੋਖਾ ਜੰਗ ਸੀ। ਇਕ ਪਾਸੇ ਹਿੰਦੁਸਤਾਨ ਦਾ ਸ਼ਹਿਨਸ਼ਾਹ ਜਿਸ ਦਾ ਰਾਜ ਇਕ ਪਾਸੇ ਸਮੁੰਦਰ ਨਾਲ ਟਕਰਾਂਦਾ ਤੇ ਦੂਜੇ ਪਾਸੇ ਕੋਹ ਹਿਮਾਲਾ ਦੀਆਂ ਉੱਚੀਆਂ ਚੋਟੀਆਂ ਤੱਕ ਜਾਂਦਾ ਸੀ, ਅਪਨੇ ਭਾਰੇ ਲਸ਼ਕਰ ਤੇ ਅਪਨੇ ਮਾਤਰਿਤਾਂ; ਨਵਾਬਾਂ, ਸੂਬਿਆਂ, ਰਈਸਾਂ, ਬਾਈਧਾਰ ਹਿੰਦੂ ਪਹਾੜੀ ਰਾਜਿਆਂ ਤੇ ਰਾਜਪੂਤਾਂ ਨੂੰ ਨਾਲ ਲਈ ਖੜਾ ਹੈ। ਪਿਛਲੀਆਂ ਹਾਰਾਂ ਤੇ ਨਾਕਾਮੀਆਂ ਦਾ ਧੱਬਾ ਅਪਨੇ ਮੱਥੇ ਤੋਂ ਧੋਣ ਲਈ ਗੁਸੈਂ ਨਾਲ ਹੱਲੇ ਤੇ ਹੱਲਾ ਕਰ ਰਿਹਾ ਹੈ। ਦੂਜੇ ਪਾਸੇ ਗੁਰੂ ਗੋਬਿੰਦ ਸਿੰਘ ਸਾਹਿਬ ਆਪਣੇ ਚੁਣੇ ਸਿੱਖਾਂ ਨੂੰ ਨਾਲ ਲਈ ਸਾਹਮਣੇ ਡੱਟੇ ਹੋਏ ਹਨ।

ਸ਼ਾਹੀ ਫੌਜ ਨੇ ਬੜੀ ਫੁਰਤੀ ਨਾਲ ਅੱਗੇ ਵਧਣਾ ਸ਼ੁਸ਼ੁ ਕੀਤਾ। ਤੋਪਾਂ ਦੀ ਅਵਾਜ਼ ਨਾਲ ਅਕਾਸ਼ ਗੂੰਜ ਉੱਠਿਆ। ਨਗਾਰਿਆਂ, ਸ਼ੁਰੂ ਧੋਂਸਿਆਂ ਤੇ ਸ਼ਹਨਾਈਆਂ ਦੀ ਗਰਜ ਤੋਂ ਕੰਨ ਪਾਟਦੇ ਜਾਂਦੇ ਸਨ। ਬਹਾਦਰਾਂ ਦੇ ਜੈਕਾਰੇ ਤੇ ਹਾਬਿਆਂ ਦੀਆਂ ਚੰਘਾੜਾਂ ਦਿਲ ਹਿਲਾ ਦੇਂਦੀਆਂ ਸਨ, ਤੇ ਲਸ਼ਕਰ ਜੋ ਲੱਖਾਂ ਦੀ ਗਿਣਤੀ ਤੋਂ ਉਪਰ ਸੀ, ਸਮੁੰਦਰ ਵਾਂਗ ਲਹਿਰਾਉਂਦਾ ਕਿਲਾ ਅਨੰਦਪੁਰ ਦੇ ਕੌਲ ਜਾ ਪੁੱਜਾ, ਪਰ ਕਿਲ੍ਹੇ ਵਾਲਿਆਂ ਵਲੋਂ ਅਜੇ ਤੱਕ ਕੋਈ ਉੱਤਰ ਨਹੀਂ ਦਿੱਤਾ ਗਿਆ। ਸਿੱਖਾਂ ਦੀਆਂ ਤੋਪਾਂ ਚੁੱਪ ਸਨ। ਤਲਵਾਰਾਂ ਮਿਆਨਾਂ ਵਿਚ ਪਈਆਂ

ਸਨ। ਤਰਕਸ਼ ਕਿੱਲੀਆਂ ਨਾਲ ਲਟਕੇ ਹੋਏ ਸਨ। ਬੰਦੂਕਾਂ ਅਤੇ ਤੌਜ਼ਿਆਂ ਦੇ ਜਗਣ ਦਾ ਧੂਆਂ ਭੀ ਨਹੀਂ ਦਿਸਦਾ ਸੀ। ਪਹਾੜੀ ਰਾਜੇ ਹੈਰਾਨ ਤੇ ਸ਼ਾਹੀ ਫੌਜੀ ਅਫਸਰ ਚਕ੍ਰਿਤ ਹੋਏ ਸੋਚਦੇ ਸਨ, ਕਿ ਸਿੱਖਾਂ ਦੀ ਐਨੀ ਚੁੱਪ ਦਾ ਕੀ ਕਾਰਨ ਹੈ? ਅਕਲ ਕੁਛ ਕੰਮ ਨਹੀਂ ਕਰਦੀ ਸੀ। ਵੱਧਦਿਆਂ ਵਧਦਿਆਂ ਲਸ਼ਕਰ ਕਿਲਾ ਅਨੰਦਪੁਰ ਸਾਹਿਬ ਤੱਕ ਜਾ ਪੁੱਜਾ ਤੇ ਸ਼ਾਹੀ ਫੌਜ ਨੇ ਆਪਣੇ ਖਿਆਲ ਵਿਚ ਇਹ ਲੜਾਈ ਦਾ ਮੈਦਾਨ ਬੁਡਤ ਵਿਚ ਮਾਰ ਲਿਆ ਸੀ, ਕਿ ਅਚਨਚੇਤ ਕਿਲੇ ਦੇ ਬੂਹੇ ਖੁੱਲੇ ਤੇ ਅੰਦਰੋਂ ਤਲਵਾਰਾਂ ਧੂਕੇ ਖਾਲਸੇ ਨੇ ਹੱਲਾ ਕਰ ਦਿੱਤਾ। ਬਸ ਫੇਰ ਕੀ ਸੀ? ਪਲੋਂ ਪਲੀ ਵਿਚ ਹਰ ਪਾਸੇ ਲੋਬਾਂ ਦੇ ਢੇਰਾਂ ਦੇ ਢੇਰ ਲੱਗ ਗਏ। ਚਰਨ ਗੰਗਾ ਨਦੀ ਲਹੂ ਦੀ ਭਰੀ ਹੋਈ ਵਗਣ ਲੱਗੀ। ਦਰਯਾ ਸਤਲੁਜ ਦਾ ਰੰਗ ਬਦਲ ਗਿਆ। ਫੱਟੜਾਂ ਦੀ ਚੀਕ ਪੁਕਾਰ, ਦਮ ਤੋੜਨ ਵਾਲਿਆਂ ਦੀ ਹਾਹਾ ਕਾਰ ਤੋਂ ਅਕਾਸ਼ ਵਿਚ ਬੜੀਆਂ ਦਰਦ ਭਰੀਆਂ ਅਵਾਜ਼ਾਂ ਗੁੰਜਨ ਲੱਗੀਆਂ। ਸ਼ਾਹੀ ਫੌਜ ਜੋ ਹਨੇਰੀ ਵਾਂਗ ਅੱਗੇ ਵਧਦੀ ਚਲੀ ਆ ਰਹੀ ਸੀ, ਵਰੋਲੇ ਵਾਂਗ ਪਿੱਛੇ ਨਹੀਂ, ਪਰ ਖਾਲਸਾ ਜੀ ਦੀਆਂ ਤਲਵਾਰਾਂ ਦੇ ਵਾਰਾਂ ਤੋਂ ਜਾਨ ਬਚਾ ਕੇ ਨਿਕਲ ਜਾਣਾ ਸੌਖਾ ਕੰਮ ਨਹੀਂ ਸੀ। ਕਿਲਾ ਅਨੰਦਪੁਰ ਦੇ ਆਲੇ ਦੁਆਲੇ ਤਿੰਨਾ ਤਿੰਨਾਂ ਮੀਲਾਂ ਤਕ ਲੋਬਾਂ ਹੀ ਲੋਬਾਂ ਦਿਸਣ ਲੱਗੀਆਂ।

ਇਤਿਹਾਸਕਾਰਾਂ ਦਾ ਖਿਆਲ ਹੈ, ਕਿ ਇਸ ਪਹਿਲੇ ਦਿਨ ਦੀ ਲੜਾਈ ਵਿਚ ਚੌਥਾ ਕੁ ਹਿੱਸਾ ਵੈਗੀ ਦੀ ਫੌਜ ਵੱਚੀ ਗਈ। ਜਿਸ ਕਰਕੇ ਕਿਸੇ ਫੌਜੀ ਅਫਸਰ ਨੂੰ ਕਿਲੇ ਦੇ ਨੇੜੇ ਜਾਣ ਦਾ ਹੌਸਲਾ ਨਾ ਪਿਆ, ਤੇ ਨਾ ਹੀ ਕਿਸੇ ਨੂੰ ਹਿੰਮਤ ਹੋਈ, ਕਿ ਘੇਰੇ ਵਿਚ ਆਇਆ ਦੇ ਸਾਹਮਣੇ ਹੋ ਕੇ ਲੜਾਈ ਲੜੇ। ਕਿਲੇ ਤੋਂ ਚਾਰ ਚਾਰ ਮੀਲ ਦੀ ਵਿਥ ਤੇ ਡੇਰੇ ਪਾ ਕੇ ਬੈਠ ਗਏ ਤੇ ਰਸਦ ਆਦਿਕ ਜਾਣ ਦੇ ਰਸਤੇ ਬੰਦ ਕਰ ਦਿੱਤੇ।

ਲਗਾਤਾਰ 8 ਮਹੀਨੇ ਘੇਰਾ ਪਿਆ ਰਿਹਾ। ਸ਼ਾਹੀ ਲਸ਼ਕਰ ਤੇ ਪਹਾੜੀ ਰਾਜਿਆਂ ਨੇ ਕਈ ਵਾਰ ਜਾਨਾਂ ਹੂਲਕੇ ਹੱਲੇ ਕੀਤੇ, ਪਰ ਖਾਲਸੇ ਅੱਗੇ ਇਕ ਪੇਸ਼ ਨਾ ਗਈ। ਹਰ ਵਾਰੀ ਮੂੰਹ ਦੀ ਖਾ ਕੇ ਨੁਕਸਾਨ ਉੱਠਾ ਕੇ ਪਿੱਛੇ ਹੱਠੇ।

ਘੇਰੇ ਵਿਚ ਆਇਆਂ ਨੂੰ ਖੁਰਾਕ ਦਾ ਘਾਟਾ ਤੰਗ ਕਰਨ ਲੱਗਾ। ਕਈ ਦਿਨ ਤੱਕ ਲੰਗਰ ਮਸਤਾਨਾ ਰਹਿੰਦਾ ਸੀ। ਮੌਤ ਦਾ ਟਾਕਰਾ ਕਰਨਾ ਸੁਖਾਲਾ ਹੈ, ਪਰ ਭੁੱਖ ਦਾ ਕਠਨ, ਕਿਉਂਕਿ ਮੌਤ ਪਲੋਂ ਪਲੀ ਵਿਚ ਕੰਮ ਮੁੱਕਾ ਕੇ ਰੱਖ ਦੇਂਦੀ ਹੈ, ਪਰ ਭੁੱਖ ਦੇ ਹੱਥਾਂ ਆਦਮੀ ਦੇ ਸਰੀਰ ਦੇ ਅੰਗ ਅੰਗ ਵਿਚੋਂ ਤਾਕਤ ਘੱਟਦੀ ਤੇ ਅੰਗ 2 ਸੁਸਤ ਤੇ ਕਮਜ਼ੋਰ ਹੁੰਦੇ ਜਾਂਦੇ ਹਨ। ਇਸੇ ਲਈ ਇਕ ਪ੍ਰਸਿੱਧ ਵਾਕ ਭੀ ਆਖਿਆ ਹੈ ਕਿ :

### “ਬਾਬਾ ! ਮੌਤੋਂ ਭੁਖ ਬੁਰੀ”

ਸਿੱਖ ਖਾਲੀ ਪੇਟ ਹੀ ਸਨ , ਇਨ੍ਹਾਂ ਵਿਚੋਂ ਕੁੱਛ ਆਦਮੀ ਇਕ ਹਿੱਦੂ ਦੇ ਟੇਟੇ ਚੜ੍ਹ ਗਏ ਤੇ ਗੁਰੂ ਸਾਹਿਬ ਅਗੇ ਬੇਨਤੀ ਕੀਤੀ ਕਿ ਆਪ ਕਿਲਾ ਛੱਡ ਦਿਓ। ਜਦ ਗੁਰੂ ਸਾਹਿਬ ਨੇ ਇਹ ਗੱਲ ਨਾ ਮੰਨੀ ਤਾਂ ਉਹਨਾਂ ਨੇ ਲਿਖ ਕੇ ਦੇ ਦਿਤਾ ਕਿ “ਤੁਸੀਂ ਸਾਡੇ ਗੁਰੂ ਤੇ ਨਾ ਅਸੀਂ ਤੁਹਾਡੇ ਸਿੱਖ” ਤੇ ਘਰਾਂ ਵਲ ਟੁਰ ਪਏ ।

ਬੇਦਾਵਾ ਲਿਖ ਦੇਣ ਵਾਲਿਆਂ ਦੇ ਘਰ ਅਪੜਨ ਤੋਂ ਪਹਿਲਾਂ ਪਿੰਡ ਵਾਲੇ ਇਨ੍ਹਾਂ ਦੀ ਗੱਦਾਰੀ ਦੀਆਂ ਖਬਰਾਂ ਸੁਣਾ ਚੁੱਕੇ ਸਨ । ਪਿੰਡ ਵਾਲਿਆਂ ਇਨ੍ਹਾਂ ਨੂੰ ਪਿੰਡ ਵਿਚ ਵੜਨ ਨਹੀਂ ਦਿਤਾ । ਬਾਹਰ ਰੋਕ ਕੇ ਹੀ ਆਪਣੇ ਬਗਾਨਿਆਂ ਵਲੋਂ ਤਾੜਨਾ ਸ਼ੁਰੂ ਹੋ ਗਈ ।

### ਜਾਓ ! ਜਾਓ !:

ਧਰਤੀ, ਅਕਾਸ਼, ਪਾਣੀ ਤੇ ਹਵਾ ਇਨ੍ਹਾਂ ਵਿਚੋਂ ਕਿਸੇ ਵਿਚ ਵੀ ਅੱਜ ਐਨੀ ਤਾਕਤ ਨਹੀਂ ਜੋ ਸਾਨੂੰ ਆਪਣੀ ਚੱਦਰ ਵਿਚ ਲੁਕਾਏ । ਸੱਤ ਦੀਪ, ਨੌ ਖੰਡ ਤੇ ਚੌਦਾਂ ਲੋਕਾਂ ਵਿਚ ਕਿਧਰੇ ਅਜੇਹੀ ਥਾਂ ਨਹੀਂ ਦਿਸਦੀ ਜਿਥੇ ਸਾਡੀ ਸਮਾਈ ਹੋਏ । ਸਾਡੇ ਸਗੀਰ ਵਿਚ ਅੱਗ ਜਹੀ ਲੱਗ ਰਹੀ ਹੈ, ਜਿਸ ਨਾਲ ਤਨ ਬਦਨ ਸੜਦਾ ਤੇ ਭੁੱਜਦਾ ਜਾਂਦਾ ਹੈ । ਕਿਸੇ ਘੜੀ, ਕਿਸੇ ਪਲ ਤੇ ਕਿਸੇ ਛਿਨ ਚਿੱਤ ਸ਼ੋਂਤ ਨਹੀਂ ਹੁੰਦਾ ਤੇ ਨਾ ਹੀ ਦਿਲ ਨੂੰ ਧੀਰਜ ਆਉਂਦੀ ਹੈ ।

ਤੁਹਾਡੇ ਕੰਮ ਨੇ ਸਾਡੀ ਉੱਜਲ ਕੀਰਤੀ ਦੀ ਚਿੱਠੀ ਚੱਦਰ ਨੂੰ ਕਾਲਾ ਦਾਗ ਲਾ ਦਿੱਤਾ ਹੈ । ਤੁਸਾਂ ਜਹਾਨ ਤੇ ਸਾਨੂੰ ਕਿਧਰੇ ਮੂੰਹ ਵਿਖਾਉਣ ਜੋਗਾ ਨਹੀਂ ਛੱਡਿਆ । ਮਰਦ ਨੂੰ ਇਸਤ੍ਰੀ ਦਾ ਪ੍ਰਾਣ-ਪਤੀ ਕਿਹਾ ਗਿਆ ਹੈ ਤੇ ਹੈ ਭੀ ਸੱਚ ! ਇਸਤ੍ਰੀ ਦੀ ਇੱਜਤ, ਆਬਰੂ, ਸੁਖ ਤੇ ਅਰਾਮ ਮਰਦ ਨਾਲ ਹੈ । ਏਹੋ ਕਾਰਨ ਹੈ ਕਿ ਇਸਤ੍ਰੀਆਂ ਮਰਦਾਂ ਨੂੰ ਆਪਣੇ ਜੀਵਨ ਤੇ ਪ੍ਰਾਣਾਂ ਤੋਂ ਭੀ ਵਧੀਕ ਪਿਆਰਾ ਸਮਝਦੀਆਂ ਹਨ । ਘਰ ਵਿਚ ਮਰਦ ਦਾ ਆਉਣਾ ਇਸਤ੍ਰੀ ਲਈ ਖੁਸ਼ੀ ਅਤੇ ਸੁੱਖ ਦਾ ਕਾਰਣ ਹੁੰਦਾ ਹੈ ਤੇ ਆਪਣੇ ਪਤੀ ਦਾ ਦਰਸ਼ਨ ਕਰਕੇ ਪਤੀ-ਬ੍ਰਤਾ ਪ੍ਰਸੰਨਤਾ ਅਤੇ ਖੁਸ਼ੀ ਨਾਲ ਕਪੜਿਆਂ ਵਿੱਚ ਫੁੱਲੀ ਨਹੀਂ ਸਮਾਉਂਦੀ । ਕਿਸੇ ਨੇ ਚੰਗਾ ਕਿਹਾ ਹੈ :-

“ਪਤੀ ਹੀ ਬ੍ਰਤ ਹੈ, ਪਤੀ ਹੀ ਤਪ ਹੈ, ਪਤੀ ਹੀ ਹੈ ਕਰਤਾਰ ।  
ਨਾਲ ਪਤੀ ਦੇ ਪਤ ਇਸ ਤਨ ਦੀ, ਪਤੀ ਪੱਤ ਰੱਖਨ ਹਾਰ ।  
ਜਦ ਤਕ ਪਤੀ ਹੈ ਤਦ ਤਕ ਪਤ ਹੈ, ਬਿਨ ਪਤੀ ਵਿਪਤ ਹਜ਼ਾਰ ।  
ਜਿਸ ਦਾ ਨੇਹੁੰ ਚਰਨ ਵਿਚ ਪਤ ਦੇ, ਓਹੀ ਪਤੀਬ੍ਰਤ ਨਾਰ ।

ਇੱਕ ਪਤੀਬ੍ਰਤ ਰਹੇ ਜਗਤ ਵਿੱਚ, ਤਾਂ ਸਭ ਬਰਤ ਨਸਾਰ ।  
ਬਿਨਾ ਪਤੀਬ੍ਰਤ ਦੇ ਨਾਗੀ ਦਾ, ਜੀਵਨ ਹੈ ਧਿਰਕਾਰ ।”

ਪਰ ਹਾਇ ! ਅੱਜ ਤੁਹਾਨੂੰ ਪ੍ਰਾਣ ਪਤੀ ਕਹਿੰਦਿਆਂ ਸਾਡੀ ਜੀਭ ਰੁਕਦੀ ਹੈ। ਤੁਹਾਡੀ ਸੂਰਤ ਤੇ ਸ਼ਕਲ ਦੇਖ ਕੇ ਸਾਡੀਆਂ ਅੱਖਾਂ ਸ਼ਰਮ ਨਾਲ ਧਰਤੀ ਵਿੱਚ ਧਸਦੀਆਂ ਜਾਂਦੀਆਂ ਹਨ। ਤੁਹਾਡਾ ਏਥੇ ਹੋਣਾ ਸਾਡੇ ਲਈ ਨਰਾਦਰੀ ਬੇਪਤੀ ਤੇ ਲੱਜਖਾ ਦਾ ਕਾਰਣ ਬਣ ਰਿਹਾ ਹੈ।

ਕੀ ਤੁਸੀਂ ਸਾਡੇ ਪ੍ਰਾਣ ਪਤੀ ਹੋ ? ਜੇ ਤੁਸੀਂ ਸਾਡੇ ਪ੍ਰਾਣ ਪਤੀ ਹੁੰਦੇ ਤਾਂ ਅਜਿਹੇ ਕਠਨ ਸਮੇਂ ਗੁਰੂ ਜੀ ਦਾ ਸੰਗ ਨਾ ਛੱਡਦੇ। ਟੋਟੇ ਟੋਟੇ ਹੋ ਜਾਂਦੇ, ਪਰ ਧਰਮ ਤੋਂ ਮੂੰਹ ਨਾ ਮੌਜਦੇ। ਪੁਰਜੇ ਪੁਰਜੇ ਕਟੀ ਕੇ ਸ਼ਹੀਦ ਹੋ ਜਾਂਦੇ, ਪਰ ਲੜਾਈ ਵਿੱਚੋਂ ਪਿੱਠ ਨਾ ਵਿਖਾਉਂਦੇ।

ਕਲੇਜੇ ਤੇ ਤਲਵਾਰ ਦਾ ਫੱਟ ਸਹਿਆ ਜਾ ਸਕਦਾ ਹੈ, ਪਰ ਸਿੰਘਣੀਆਂ ਦੇ ਇਕੱਠ ਵਿੱਚ ਕਾਇਰ, ਡਰਾਕਲ ਤੇ ਭੀਰੂ ਦੀ ਇਸਤ੍ਰੀ ਕਹਾਉਣਾ ਤੇ ਫੇਰ ਗੁਰੂ ਤੋਂ ਬੇਮੁਖ ਦੀ ਇਸਤ੍ਰੀ ਕਹਾਉਣਾ ਸਿੰਘਣੀਆਂ ਲਈ ਅਸਿਹ ਹੈ, ਮੌਤ ਹੋਵੇ ਜਾਂ ਜੀਵਨ, ਜੋ ਹੋਵੇ ਪਤੀ ਨਾਲ ਹੋਵੇ।

ਸਾਡੇ ਵੱਡਿਆਂ ਨੇ ਸਿੰਘ ਜਾਣ ਕੇ ਤੁਹਾਡੇ ਨਾਲ ਵਿਆਹ ਕੀਤੇ ਸਨ, ਪਰ ਤੁਸਾਂ ਗੁਰੂ ਜੀ ਨੂੰ ਬੇਦਾਵਾ ਲਿਖਕੇ ਸਾਡੀਆਂ ਆਸਾਂ ਦੀਆਂ ਖੇਤੀਆਂ ਤੇ ਗੜਾ ਪਾ ਦਿੱਤਾ ਹੈ। ਤੁਹਾਡੇ ਵੱਡੇ ਵੱਡੇ ਸਰੀਰ ਤੇ ਲੰਮੀਆਂ ੨ ਬਾਹਾਂ ਵਿਖਾਵੇ ਦੀਆਂ ਸਨ। ਸਾਡੇ ਮਾਪਿਆਂ ਨੂੰ ਧੋਖਾ ਲੱਗਾ ਕਿ ਮਿੱਟੀ ਦੀਆਂ ਮੂਰਤਾਂ ਨੂੰ ਆਦਮੀ ਜਾਣਕੇ ਆਪਣੀਆਂ ਕੰਨਿਆਂ ਤੁਹਾਡੇ ਹਵਾਲੇ ਕੀਤੀਆਂ। ਤੁਸੀਂ ਬੱਦਲ ਸੀ, ਪਰ ਨਿਰੇ ਗੱਜਣ ਵਾਲੇ, ਵੱਸਣ ਵਾਲੇ ਨਹੀਂ।

ਕੀ ਤੁਸੀਂ ਸੱਚ ਮੁੱਚ ਗੁਰੂ ਸਾਹਿਬ ਨੂੰ ਬੇਦਾਵਾ ਲਿਖ ਦਿੱਤਾ ਹੈ? ਜੇ ਇਹ ਗੱਲ ਠੀਕ ਹੈ, ਤਾਂ ਓਹ ਕਾਗਤ ਕਿਉਂ ਨਾ ਸੜ੍ਹ ਗਿਆ? ਲਿੱਖਣ ਕਿਉਂ ਨਾ ਟੁੱਟੀ? ਦਵਾਤ ਕਿਉਂ ਨ ਢੁੱਟੀ, ਤੇ ਤੁਹਾਡੇ ਹੱਥ ਬੇਦਾਵਾ ਲਿਖਣ ਤੋਂ ਪਹਿਲੇ ਹੀ ਕਿਉਂ ਨਾ ਝੜ ਗਏ? ਕਿਉਂਕਿ ਓਹ ਹੱਥ ਜਿਨ੍ਹਾਂ ਨੇ ਇਹ ਅੱਖਰ ਲਿਖਕੇ ਤੁਹਾਡੇ ਸਰੀਰ ਪਾਤਕੀ ਬਨਾਏ। ਤੁਸੀਂ ਤੁਹਾਡੇ ਪ੍ਰਵਾਰ, ਕੁਲ, ਪਿੰਡ ਤੇ ਇਲਾਕੇ ਨੂੰ ਸ਼ਰਮਿੰਦਾ ਕੀਤਾ ਹੈ। ਚੰਗਾ ਹੁੰਦਾ ਕਿ ਉਹ ਬੇਦਾਵਾ ਲਿਖਣ ਤੋਂ ਪਹਿਲੇ ਹੀ ਨਾ ਰਹਿੰਦੇ। ਹਾਏ! ਹੁਣ ਅਸੀਂ ਕੀ ਕਰੀਏ? ਮੌਤ ਕਿਥੇ ਹੈ ਜੋ ਸਾਨੂੰ ਆਪਣੀ ਗੋਦ ਵਿੱਚ ਲੁਕਾ ਤੇ ਛੁੱਪਾ ਲਵੇ।

ਅਸੀਂ ਓਹਨਾਂ ਸਿੰਘਾਂ ਦੀਆਂ ਕੰਨਿਆਂ ਹਾਂ ਜਿਨ੍ਹਾਂ ਜਿੰਦ ਨਾਲੋਂ ਧਰਮ ਪਿਆਰਾ ਜਾਤਾ। ਅਸੀਂ ਉਹ ਸਿੰਘਣੀਆਂ ਹਾਂ, ਜਿਨ੍ਹਾਂ ਦੀ ਪਵਿਤ੍ਰਤਾ ਅਤੇ

ਚਾਨਣੇ ਨਾਲ ਜਹਾਨ ਉੱਜਾਲਾ ਹੈ , ਅਸੀਂ ਅੱਜ ਤੁਹਾਡੇ ਮੂੰਹ ਕਿਸ ਤਰ੍ਹਾਂ  
ਵੇਖੀਏ? ਹਾਇ ਐਡੀ ਬੇਸ਼ਗਮੀ ! ਬੇਹਯਾਈ !! ਤੇ ਢੀਠਤਾਈ !!!

ਕੀ ਤੁਸੀਂ ਮੈਦਾਨ ਛੱਡਕੇ ਏਥੇ ਆਏ ਹੋ ? ਹੁਣ ਤੁਹਾਡੇ ਲਈ ਏਥੈ ਕੀ  
ਰੱਖਿਆ ਹੈ ? ਕੀ ਘਰਾਂ ਵਿਚ ਲੁਕ ਕੇ ਜਾਨ ਬਚਾਉਣੀ ਚਾਹੁੰਦੇ ਹੋ ? ਜੇ ਤੁਹਾਨੂੰ  
ਐਨਾ ਹੀ ਮੌਤ ਦਾ ਡਰ ਸੀ ਤਾਂ ਸਿੱਖਾਂ ਦੇ ਘਰ ਕਿਉਂ ਜਨਮੇ ? ਜੇ ਇਸੇ ਤਰ੍ਹਾਂ  
ਕਾਇਰਤਾ ਵਖਾ ਕੇ ਕੁਲ ਦਾ ਨਾਂ ਡੋਬਣਾ ਸੀ ਤਾਂ ਸਿੰਘਾਂ ਦੇ ਘਰਾਂ ਵਿਚ ਵਿਆਹ  
ਕਿਉਂ ਕੀਤੇ ? ਜੇ ਪਰੀਖਿਆ ਦੇ ਸਮੇਂ ਇੱਵੇਂ ਧਰਮ ਛੱਡ ਦੇਣਾ ਸੀ, ਤਾਂ ਸਾਨੂੰ  
ਆਪਣੀਆਂ ਅਰਧੰਗੀਆਂ ਕਿਉਂ ਬਣਾਇਆ ? ਤੁਹਾਨੂੰ ਸੋਚ ਨਾ ਆਈ ਜੋ ਦੋਹਾਂ  
ਕੁਲਾਂ ਦੀ ਇੱਜਤ ਗਵਾਈ ? ਕੀ ਜਾਨ ਦੀ ਰਾਖੀ ਇੱਜਤ ਨਾਲੋਂ ਬਹੁਤ ਜ਼ਰੂਰੀ  
ਹੈ ? ਤੇ ਮੌਤ ਨਾਲੋਂ ਬੇਇੱਜਤੀ ਦਾ ਜੀਉਣਾ ਚੰਗਾ ਹੈ, ਜੇ ਤੁਸੀਂ ਇਸ ਗੰਦ ਦੇ  
ਬੈਲੇ (ਸਰੀਰ) ਨੂੰ ਬਚਾਉਣ ਲਈ ਇੱਜਤ ਦੀ ਪਰਵਾਹ ਨਹੀਂ ਕੀਤੀ ਤੇ ਰਣ ਭੂਮੀ  
ਵਿਚੋਂ ਨੱਸ ਉੱਠੇ ? ਜੇ ਤੁਸੀਂ ਵੈਗੀ ਨਾਲ ਲੜ ਕੇ ਜਿੱਤ ਨਹੀਂ ਸਕਦੇ ਸੀ, ਤਾਂ ਕੀ  
ਸ਼ਹੀਦੀ ਭੀ ਨਹੀਂ ਪਾ ਸਕਦੇ ਸੀ, ਜੇ ਤੁਸੀਂ ਨਾਹਕ ਕਲੰਕ ਦਾ ਟਿੱਕਾ  
ਲਗਵਾਇਆ ? ਜੇ ਤੁਸੀਂ ਰਣ ਭੂਮੀ ਵਿਚ ਸ਼ਹੀਦ ਹੋ ਜਾਂਦੇ ਤਾਂ ਤੁਹਾਡੇ ਲਈ  
ਗੁਰਪੁਰੀ ਦੇ ਬੂਝੇ ਖੁਲ੍ਹੇ ਜਾਂਦੇ । ਨੌਂ ਨਿਧਾਂ ਤੇ ਬਾਰਾਂ ਸਿੱਧਾਂ ਤੁਹਾਨੂੰ ਮਿਲਦੀਆਂ ।  
ਅਮਰ ਜੀਵਨ ਪ੍ਰਾਪਤ ਹੁੰਦਾ । ਪੂਰਨ ਅਨੰਦ ਮਿਲਦਾ, ਤਾਂ ਸਾਨੂੰ ਭੀ ਤੁਹਾਡੀਆਂ  
ਸਿੰਘਣੀਆਂ ਕਹਾਉਣ ਤੇ ਮਾਣ ਹੁੰਦਾ । ਸਿੰਘਣੀਆਂ ਹੋ ਕੇ ਅੱਜ ਇਸ ਤਰ੍ਹਾਂ  
ਸਾਡੀਆਂ ਅੱਖਾਂ ਹੁੰਡੂ ਨਾ ਕੇਰਦੀਆਂ ।

ਹਾਇ ! ਤੁਸੀਂ ਆਪਣੇ ਘ੍ਰਾਣੇ ਦੀ ਇੱਜਤ ਗਵਾਈ । ਵੱਡਿਆਂ ਦੀ ਆਬੂ  
ਮਿੱਟੀ ਵਿਚ ਮਿਲਾਈ ਤੇ ਤੁਹਾਨੂੰ ਆਪਣੇ ਨਾ ਦੀ ਅਣਖ ਭੀ ਨਾ ਆਈ । ਤੁਸੀਂ  
ਕੁਝ ਨਹੀਂ ਲਗਦੇ । ਹੇ ਧਰਤੀ ! ਪਾਟ ਜਾਹ ਤੇ ਸਾਨੂੰ ਅਪਨੀ ਬੁੱਕਲ ਵਿਚ ਲੈ  
ਲੈ, ਤਾਂ ਜੇ ਅਸੀਂ ਕਾਇਰਾਂ ਦੀਆਂ ਇਸਤ੍ਰੀਆਂ ਅਖਵਾਨ ਤੋਂ ਬਚ ਜਾਈਏ ਤੇ ਗੁਰੂ  
ਤੋਂ ਬੇਮੁਖਾਂ ਦੀਆਂ ਅਰਧੰਗੀਆਂ ਕਹਾਉਣ ਤੋਂ ਪਹਿਲੇ ਸਾਡੇ ਸਰੀਰ ਛੁੱਟ  
ਜਾਣ । ਚੰਗਾ ਹੁੰਦਾ ਕਿ ਅਸੀਂ ਜਹਾਨ ਤੇ ਪੈਦਾ ਹੀ ਨਾ ਹੁੰਦੀਆਂ ਤੇ ਇਹ ਬੁਰਾ  
ਦਿਨ ਵੇਖਣਾ ਨਸੀਬ ਨਾ ਹੁੰਦਾ । ਤੁਹਾਨੂੰ ਸਾਹਮਣੇ ਖਲੋਤਾ ਵੇਖ ਸਾਡੀਆਂ  
ਹੱਡੀਆਂ ਬਲ ਬਲ ਉੱਠਦੀਆਂ ਹਨ । ਤੁਹਾਨੂੰ ਆਪਣੀ ਇੱਜਤ ਦਾ ਧਰਮ ਦਾ,  
ਜ਼ਰਾ ਭੀ ਖਿਆਲ ਨਾ ਆਇਆ ? ਹੁਣ ਤੁਸੀਂ ਘਰਾਂ ਦੀ ਕੀ ਰਾਖੀ ਕਰੋਗੇ ? ਜੇ  
ਕੋਈ ਵੈਗੀ ਬੁਰੀ ਦਿਸ਼ਟੀ ਨਾਲ ਸਾਡੇ ਤੇ ਹੱਲਾ ਕਰੇ ਤਾਂ ਇਸ ਗੱਲ ਦਾ ਕੀ ਸਬੂਤ  
ਹੈ ਕਿ ਤੁਸੀਂ ਉਸ ਵੇਲੇ ਆਪਣੇ ਜਿੰਦ ਬਚਾਉਣ ਲਈ ਸਾਨੂੰ ਛੱਡਕੇ ਨੱਸ ਨਹੀਂ  
ਜਾਓਗੇ ? ਤੁਹਾਡੇ ਵਰਗੇ ਡਰਾਕਲਾਂ ਦਾ ਕੀ ਭਰੋਸਾ ਹੈ ? ਧਰਮ ਤੇ ਕੌਮ ਦੀ  
ਪਰਵਾਹ ਨਾ ਕਰਨ ਵਾਲਿਆਂ ਦਾ ਕੀ ਇਤਥਾਰ ਤੇ ਆਪਣੇ ਪ੍ਰਾਣ ਭੁੱਲ ਜਾਣ

ਵਾਲਿਆਂ ਦੀ ਗੱਲ ਤੇ ਕੌਣ ਯਕੀਨ ਕਰੇ ?

ਤੁਹਾਡੀਆਂ ਨਾੜੀਆਂ ਵਿਚ ਜੋ ਸ਼ਹੀਦਾਂ ਦਾ ਲ੍ਹੂ ਜੋਸ਼ ਮਾਰਦਾ ਸੀ, ਉਸ ਨੂੰ ਕੀ ਹੋ ਗਿਆ ? ਤੁਹਾਡੀ ਹਿੰਮਤ ਕਿਥੇ ਗਈ ? ਤੁਹਾਡੀ ਗੈਰਤ ਕਿਸ ਨੇ ਖੋਲ ਦੀ ਤੇ ਤੁਹਾਡੀ ਅਕਲ ਤੇ ਕੀ ਪੜਦਾ ਪੈ ਗਿਆ ਕਿ ਤੁਸਾਂ ਦੋ ਜਹਾਨ ਦੇ ਵਾਲੀ ਨਾਲ ਧਰੋਹ ਅਤੇ ਗੱਦਾਗੀ ਕੀਤੀ ?

ਇਸਤ੍ਰੀ ਲਈ ਮਰਦ ਦਾ ਸਤਿਕਾਰ ਕਰਨਾ ਉਚਿੱਤ ਹੈ। ਅਸਾਂ ਤੁਹਾਡੇ ਸਾਹਮਣੇ ਕਰੜੀਆਂ ਗੱਲਾਂ ਕਹਿ ਕੇ ਇਕ ਤਰ੍ਹਾਂ ਦਾ ਅਯੋਗ ਕੰਮ ਕੀਤਾ ਹੈ। ਪਰ ਅਸੀਂ ਸ਼ੇਰਾਂ ਦੀਆਂ ਕੰਨਿਆਂ ਤੇ ਅੰਮ੍ਰਿਤਧਾਰੀ ਹੋ ਕੇ ਸੱਚੀ ਗੱਲ ਕਿਉਂ ਨਾ ਕਹੀਏ?

ਜਾਓ ! ਜਾਓ !! ਹੁਣੇ ਇਥੋਂ ਚਲੇ ਜਾਓ ! ਸ਼ੇਰਾਂ ਦੇ ਘਰਾਂ ਵਿਚ ਗਿੱਦੜਾ ਦਾ ਟਿਕਾਣਾ ਨਹੀਂ। ਹੁਣ ਸਾਡਾ ਤੁਹਾਡਾ ਮੇਲ ਇਸ ਦਿਸ਼ਾ ਵਿਚ ਕਿਸੇ ਤਰ੍ਹਾਂ ਭੀ ਨਾ ਹੋਵੇਗਾ ! ਹਾਏ ! ਇਹ ਚਿਤ ਦਾ ਸੰਤਾਪ ਕਿਸ ਤਰ੍ਹਾਂ ਭੀ ਨ ਮਿਟੇਗਾ ?

ਹਾਂ ! ਹਾਂ ! ਇਕ ਤਰ੍ਹਾਂ ਹੁਣ ਭੀ ਮੇਲ ਹੋ ਸਕਦਾ ਹੈ, ਤੇ ਏਹ ਸੰਤਾਪ ਮਿਟ ਸਕਦਾ ਹੈ। ਤੁਸੀਂ ਗੁਰੂ ਸਾਹਿਬ ਜੀ ਦੇ ਚਰਨਾਂ ਵਿਚ ਜਾਓ, ਭੁੱਲ ਬਖਸ਼ਾਓ ਤੇ ਲੜਾਈ ਦੇ ਮੈਦਾਨ ਵਿਚ ਬਹਾਦਰੀ ਵਖਾਓ। ਅਸੀਂ ਵੀ ਤੁਹਾਡੇ ਪਿੱਛੇ ੨ ਆਉਂਦੀਆਂ ਹਾਂ। ਜੇ ਵੈਰੀ ਹਾਰ ਗਿਆ ਤੁਸੀਂ ਜਿੱਤ ਗਏ ਤਾਂ ਸੁਗੰਧਤ ਫੁੱਲਾਂ ਦੇ ਹਾਰ ਤੁਹਾਡੇ ਗਲਾਂ ਵਿਚ ਸ਼ੋਭਾ ਦੇਣਗੇ ਤੇ ਜੇ ਯੁਧ ਭੂਮੀ ਵਿਚ ਖਾਲਸੇ ਦੀ ਆਨ ਤੇ ਸਿੱਖਾਂ ਦੀ ਸ਼ਾਨ ਤੇ ਆਪਣੇ ਧਰਮ ਦੇ ਨਾਮ ਤੇ ਸ਼ਹੀਦ ਹੋ ਗਏ ਤਾਂ ਅਸੀਂ ਭੀ ਬਹਾਦਰ ਸਿੰਘਣੀਆਂ ਵਾਂਗ, ਸਤੀ ਇਸਤ੍ਰੀਆਂ ਵਾਂਗ, ਤੁਹਾਡੇ ਪਾਸ ਪੁੱਜਾਂਗੀਆਂ। ਉਸ ਵੇਲੇ ਮਿਲਾਪ ਹੋਵੇਗਾ ਤੇ ਸੰਤਾਪ ਮਿਟੇਗਾ।

### ਮਾਵਾਂ ਵਲੋਂ ਫਿਟਕਾਰਾਂ :

ਪੁੱਤਰੋਂ! ਤੁਹਾਨੂੰ ਵੇਖਕੇ ਮਮਤਾ ਦੇ ਮਾਰੇ ਸਾਡਿਆਂ ਸੀਨਿਆਂ ਵਿਚ ਪਿਆਰ ਦੇ ਵਲਵਲੇ ਜੋਸ਼ ਮਾਰ ਰਹੇ ਹਨ। ਅੱਖਾਂ ਸੇਜਲ ਹੋ ਆਈਆਂ ਹਨ, ਤੇ ਤੁਹਾਡੇ ਮੱਥੇ ਚੁੰਮਣ ਲਈ ਦਿਲ ਉਤਾਵਲਾ ਹੋ ਰਿਹਾ ਹੈ। ਪਰ ਹਾਂ ! ਤੁਸੀਂ ਗੁਰੂ ਸਾਹਿਬ ਨੂੰ ਅਨੰਦਪੁਰ ਦੇ ਕਿਲੇ ਵਿਚ ਛੱਡਕੇ ਨੱਸਣ ਦਾ ਜੋ ਉਪਦ੍ਰਵ ਕੀਤਾ ਹੈ, ਉਹ ਇਕ ਕੰਡਾ ਹੈ ਜੋ ਸਾਡੇ ਲੂੰ ਲੂੰ ਤੇ ਰਗ ਰਗ ਵਿਚ ਹਜ਼ਾਰਾਂ ਕੰਡੇ ਬਣ ਕੇ ਚੁੱਭ ਰਿਹਾ ਹੈ।

ਮਾਂ ਦਾ ਪਿਆਰ ਆਪਣੇ ਨੌਨਿਹਾਲਾਂ ਨੂੰ ਜੰਗ ਦੀ ਜਵਾਲਾ ਵਿਚ ਕੁੱਦਣ ਤੋਂ ਰੋਕਣਾ ਚਾਹੁੰਦਾ ਹੈ, ਪਰ ਅੱਜ ਅਸੀਂ ਇਸ ਮਮਤਾ ਨੂੰ ਵੱਡੇ ਸੁੱਟਿਆ ਹੈ। ਜੇ ਤੁਸੀਂ ਐਨੇ ਹੀ ਡਰਾਕਲ, ਕਮਜ਼ੋਰ, ਬੋੜ੍ਹ ਦਿਲੇ ਤੇ ਕਾਇਰ ਸੀ, ਤਾਂ ਅੰਮ੍ਰਿਤ

ਜੇਹੀ ਅਮੋਲਕ ਵਸਤੂ ਨੂੰ ਕਿਉਂ ਡੱਕਿਆ ? ਖਾਲਸਾ ਕਿਉਂ ਬਣੇ, ਤੁਹਾਡੇ ਲਈ ਏਹੋ ਚੰਗਾ ਸੀ ਕਿ ਓਹਨਾਂ ਕੀਤਿਆਂ ਵਾਂਗ ਜੋ ਗੰਦਰਗੀ ਵਿਚ ਉੱਤਪਨ ਹੋ ਕੇ ਮਰ ਜਾਂਦੇ ਹਨ, ਤੇ ਕੋਈ ਉਹਨਾਂ ਵਲ ਨਿਗਾਹ ਭਰ ਨਹੀਂ ਵੇਖਦਾ, ਇਸ ਜਹਾਨ ਤੋਂ ਕੂਚ ਕਰ ਜਾਂਦੇ। ਜੇ ਸਾਡਾ ਦੁਧ ਪੀਤਾ ਸੀ ਤੇ ਜੇ ਸਿੱਖ ਧਰਮ ਪ੍ਰਵਾਨ ਕੀਤਾ ਸੀ ਤਾਂ ਗੁਰੂ ਸਾਹਿਬ ਦੇ ਨਾਲ ਧੋਖਾ ਕਰਕੇ ਮੂੰਹ ਕਾਲਾ ਨਾ ਕਰਾਉਂਦੇ ਤੇ ਸਾਡੀ ਕੁੱਖ ਬਦਨਾਮ ਨਾ ਕਰਦੇ।

ਫੁੱਲ ਵਲ ਵੇਖੋ ਕਿ ਓਹ ਲੋਕਾਂ ਦੀਆਂ ਅੱਖਾਂ ਦੇ ਸਾਹਮਣੇ ਆਵੇ ਤਾਂ ਸਿਰ ਤੇ ਚੜ੍ਹਦਾ ਹੈ, ਨਹੀਂ ਤਾਂ ਬੀਆਬਾਨ ਤੇ ਸੁੰਨਸਾਨ ਜੰਗਲਾਂ ਵਿਚ ਪੈਦਾ ਹੋ ਕੇ ਜਹਾਨ ਦੀ ਅੱਖਾਂ ਤੋਂ ਓਹਲੇ ਰਹਿ ਕੇ ਹੀ ਖਿੜਦਾ ਹੈ ਤੇ ਕੁਮਲਾਂ ਜਾਂਦਾ ਹੈ।

ਜਾਓ! ਹੁਣ ਸਾਡੀਆਂ ਅੱਖਾਂ ਤੋਂ ਦੂਰ ਹੋ ਜਾਓ। ਪਿੰਡ ਵਾਲਿਆਂ ਦੀਆਂ ਨਜ਼ਰਾਂ ਤੋਂ ਦੂਰ ਹੋ ਜਾਓ। ਕੌਮ ਦੀਆਂ ਨਜ਼ਰਾਂ ਤੋਂ ਦੂਰ ਹੋ ਜਾਓ। ਮੁਲਕ ਵਾਲਿਆਂ ਦੀਆਂ ਨਜ਼ਰਾਂ ਤੋਂ ਦੂਰ ਹੋ ਜਾਓ ਤੇ ਮਨੁੱਖ ਜਾਤੀ ਦੀਆਂ ਨਜ਼ਰਾਂ ਤੋਂ ਦੂਰ ਹੋ ਜਾਓ। ਤਾਂ ਜੋ ਤੁਹਾਡਾ ਏਹ ਬੁਰਾ ਉਦਾਹਰਣ ਦੂਸਰਿਆਂ ਲਈ ਠੋਕਰਾਂ ਦਾ ਕਾਰਨ ਨਾ ਬਣੇ।

ਚੰਗਾ ਹੁੰਦਾ ਕਿ ਤੁਸੀਂ ਪੈਦਾ ਹੀ ਨਾ ਹੁੰਦੇ। ਤੁਹਾਡੇ ਜਹੇ ਨਲਾਇਕ ਪੁੱਤਰ ਜੰਮਣ ਨਾਲੋਂ ਬਾਂਝ ਰਹਿਣਾ ਹਜ਼ਾਰ ਦਰਜੇ ਚੰਗਾ ਸੀ। ਤੁਸੀਂ ਸਾਡੇ ਦੁੱਧ ਨੂੰ ਲੁੱਜਿਆ ਲਵਾਈ ਹੈ ਜੋ ਇਸ ਤਰ੍ਹਾਂ ਜੰਗ ਵਿਚੋਂ ਨੱਸ ਉਠੇ। ਤੁਸੀਂ ਗੁਰੂ ਸਾਹਿਬ ਨੂੰ ਬੇਦਾਵਾ ਲਿਖ ਕੇ ਸਾਡੀ ਕੁਲ ਨੂੰ ਬਦਨਾਮ ਕੀਤਾ ਹੈ।

ਤੁਹਾਡੇ ਹੋਣ ਤੇ ਨਾ ਸਾਨੂੰ ਮਾਣ ਹੈ, ਨ ਤੁਹਾਡੀ ਕੌਮ ਨੂੰ। ਨਾ ਤੁਹਾਡੀਆਂ ਇਸਤ੍ਰੀਆਂ ਆਪਣੇ ਆਪ ਨੂੰ ਸੁਭਾਗਵੰਤੀਆਂ ਖਿਆਲ ਕਰ ਸਕਦੀਆਂ ਹਨ। ਨਾ ਤੁਹਾਡੀ ਹੋਂਦ ਤੇ ਤੁਹਾਡੇ ਦੇਸ਼ ਵਾਲੇ ਗਰਦਨਾਂ ਉੱਚੀਆਂ ਕਰ ਸਕਦੇ ਹਨ। ਅਜੇਹੀ ਹਾਲਤ ਵਿਚ ਤੁਹਾਡਾ ਜੀਉਣਾ ਮਰਨੇ ਨਾਲੋਂ ਬੁਰਾ ਨਹੀਂ ਤਾਂ ਕੀ ਹੈ? ਤੁਹਾਡੇ ਇਸ ਕੰਮ ਨੂੰ ਯਾਦ ਕਰਕੇ ਦਿਲ ਘਬਰਾਉਂਦਾ, ਸਿਰ ਚਕਰਾਉਂਦਾ ਤੇ ਕਲੇਜਾ ਮੂੰਹ ਨੂੰ ਆਉਂਦਾ ਹੈ। ਚੰਗਾ ਹੁੰਦਾ ਕਿ ਇਹ ਨਗੁਣੇ ਨੈਣ, ਭਰੌੜੇ ਪੁੱਤਰਾਂ ਨੂੰ ਦੇਖਣ ਤੋਂ ਪਹਿਲੇ ਅੰਨ੍ਹੇ ਹੋ ਜਾਂਦੇ, ਤੇ ਸਾਡੇ ਕੰਨ ਅੰਕੜ ਸਮੇਂ ਗੁਰੂ ਸਾਹਿਬ ਜੀ ਦਾ ਸਾਥ ਛੱਡਣ ਦੀ ਖਬਰ ਸੁਣਨ ਤੋਂ ਪਹਿਲੇ ਬੋਲੇ ਹੋ ਜਾਂਦੇ, ਤਾਂ ਜੋ ਇਹ ਹੋਸ਼ ਭੁਲਾਣ ਤੇ ਲੂੰ ਕੰਡੇ ਬਨਾਣ ਵਾਲੀ ਖਬਰ ਸਾਡੇ ਕੰਨੀਂ ਨਾ ਪੈਂਦੀ, ਕਿ ਸਾਡੀ ਸੰਤਾਨ, ਸਾਡੀ ਕੁਲ, ਸਾਡੇ ਪਿੰਡ, ਸਾਡੀ ਕੌਮ ਤੇ ਸਾਡੇ ਮੁਲਕ ਲਈ ਫਿਟਕਾਰਾਂ ਦਾ ਕਾਰਣ ਬਣ ਰਹੀ ਹੈ।

ਹਾਇ ! ਧਰਤੀ ਤੂੰ ਪਾਟ ਕਿਉਂ ਨਾ ਗਈ ? ਤੇ ਅਕਾਸ਼ ਤੂੰ ਡਿੱਗ ਕਿਉਂ

ਨਾ ਪਿਆ ਕਿ ਅਸੀਂ ਇਹ ਅਜੇਹੇ ਦੁੱਖ ਨਾ ਵੇਖਦੀਆਂ ਤੇ ਇਹ ਨਾ ਸਹਾਰੀ ਜਾਣ ਵਾਲੀ ਗੱਲ ਨਾ ਸੁਣਦੀਆ ?

ਲੜਾਈ ਵਿਚ ਜਾਣ ਵਾਲਾ, ਪਿਆਰ ਦੇ ਮੈਦਾਨ ਵਿਚ ਕਿਉਂ ਉੱਤਰੇ? ਤੀਰਾਂ ਤੋਂ ਕੰਮ ਲੈਣ ਵਾਲਾ, ਪਲਕਾਂ ਦੀ ਖੇਡ ਕਿਉਂ ਖੇਡੇ? ਤੇ ਤਲਵਾਰ ਹੱਥ ਵਿਚ ਫੜਕੇ ਝੁਨੀ ਲੜਾਈ ਕਰਨ ਸਮੇਂ ਦੂਸਰੇ ਕੰਮਾਂ ਲਈ ਦਿਲ ਵਿਚ ਥਾ ਕਿਉਂ ਹੋਵੇ?

ਪੁੱਤਰੇ! ਆਤਮਾ ਅਮਰ ਹੈ, ਉਸ ਨੂੰ ਕੋਈ ਮਾਰ ਨਹੀਂ ਸਕਦਾ, ਨਾ ਤਲਵਾਰ ਵੱਡ ਸਕਦੀ ਹੈ, ਨਾ ਤੀਰ ਵਿੰਨ੍ਹ ਸਕਦੇ ਹਨ; ਨਾ ਅੱਗ ਸਾੜ ਸਕਦੀ ਹੈ, ਨਾ ਪਾਣੀ ਰੋਹੜ ਸਕਦਾ ਹੈ, ਨਾ ਹਵਾ ਉਡਾ ਸਕਦੀ ਹੈ। ਇਹ ਸਰੀਰ ਇਕ ਕੱਪੜੇ ਨਾਲੋਂ ਵੱਧ ਕੇ ਹੈਸੀਅਤ ਨਹੀਂ ਰੱਖਦਾ, ਜਿਸ ਨੂੰ ਪੁਰਾਣਾ ਅਤੇ ਜਰਜਰਾ ਹੋ ਜਾਣ ਤੇ ਲਾਹ ਸੁੱਟਣ ਵਿਚ ਪ੍ਰਸੰਨਤਾ ਹੁੰਦੀ ਹੈ।

ਇਸ ਸਰੀਰ ਦੇ ਬਚਾਉਣ ਲਈ ਤੁਸਾਂ ਗੁਰੂ ਸਾਹਿਬ ਨਾਲ ਧਰੋਹ ਕੀਤਾ ਹੈ, ਕੀ ਉਸ ਦਾ ਬਚਾ ਕਿਸੀ ਤਰ੍ਹਾਂ ਭੀ ਹੋ ਸਕਦਾ ਹੈ? ਕਦੀ ਨਹੀਂ :

“ਜੋ ਕਹੁੰ ਕਾਲ ਤੇ ਭਾਜਕੇ ਬਾਚੀਅਤ,  
ਤੋਂ ਕਿਹ ਕੁੰਟ? ਕਹੋ ਭਜ ਜਈਯੈ।  
ਆਗੇ ਹੁੰ ਕਾਲ ਧਰੇ ਅਸ ਗਾਜਤ,  
ਛਾਜਤ ਹੈ ਜਿਹ ਤੇ ਨਸਿ ਅਈਯੈ।  
ਐਸੋ ਨ ਕੇ ਗਯੋ, ਕੋਈ ਸੁ ਦਾਵ ਰੇ,  
ਜਾਹਿ ਉਪਾਵ ਸੋ, ਘਾਵ ਬਚਈਯੈ।  
ਜਾ ਤੇ ਨ ਛਟੀਐ ਮੁੜ ਕਹੁੰ, ਹਸਿ  
ਤਾਕੀ ਨਾ ਕਿਉਂ ਸਰਣਾਗਿਤ ਜਈਯੈ॥”

ਇਹ ਸਰੀਰ ਅੱਜ ਭੀ ਨਹੀਂ ਤੇ ਕੱਲ੍ਹੁ ਭੀ ਨਹੀਂ, ਬੀਮਾਰੀਆਂ ਨਾਲ ਕੁਸ ਕੁਸ ਤੇ ਮੰਜਿਆਂ ਤੇ ਹੱਥ ਗੋਡੇ ਰਗੜ ਰਗੜ ਕੇ ਮਰਨ ਨਾਲੋਂ ਲੜਾਈ ਦੇ ਤੀਰਾਂ ਦੀਆਂ ਸੇਜਾਂ ਤੇ ਮਰਨਾ ਕਰੋੜਾਂ ਦਰਜੇ ਚੰਗਾ ਹੈ। ਕਿਉਂਕਿ ਪਹਿਲੀ ਹਾਲਤ ਵਿਚ ਮਰਨ ਵਾਲਿਆਂ ਦਾ ਅੱਗਾ ਹਨੇਰੇ ਵਿਚ ਹੈ, ਪਰ ਦੂਸਰੀ ਤਰਾਂ ਜਾਨ ਦੇਣ ਵਾਲਿਆਂ ਦਾ ਘਰ ਜੁਰੂ ਹੀ ਸਵਰਗ ਵਿਚ ਹੋਵੇਗਾ।

ਪੁੱਤਰੇ! ਉਠੋ!! ਉਠੋ!!! ਸਾਡੇ ਕਹਿਣ ਤੇ ਉਠੋ ਤੇ ਸਾਡੀ ਅਵਾਜ਼ ਤੇ ਤੁਰ ਪਵੇ। ਉਸ ਪਿਆਰ ਨੂੰ ਛੱਡ ਦਿਓ ਜੋ ਕੁਧਰਮ ਵਲ ਲੈ ਜਾਂਦਾ ਹੈ। ਇਹ ਸਮਾਂ ਇਥੇ ਅਟਕਣ ਦਾ ਨਹੀਂ, ਜਿੰਨੀ ਛੇਤੀ ਹੋ ਸਕਦਾ ਹੈ ਗੁਰੂ ਸਾਹਿਬ ਜੀ ਦੀ ਸੇਵਾ ਵਿਚ ਜਾਓ ਤੇ ਓਹਨਾਂ ਪਾਸੋਂ ਭੁੱਲ ਬਖਸ਼ਾ ਕੇ ਆਗਿਆ ਅਨੁਸਾਰ ਰਣ

ਭੂਮੀ ਵਿਚ ਚਲੇ ਜਾਓ ।

ਪੁੱਤਰੋ ! ਜਾਓ ਹੁਣ ਰਣ ਭੂਮੀ ਹੀ ਤੁਹਾਡੀ ਮਾਤਾ ਹੈ । ਉਸਦੇ ਕੁੱਛੜ  
ਵਿਚ ਲੇਟਣ ਨਾਲ ਹੀ ਤੁਹਾਨੂੰ 'ਖੁਸ਼ੀ' 'ਇੱਜਤ' ਅਤੇ 'ਮੁਕਤੀ' ਮਿਲੇਗੀ ਅਤੇ  
ਇਹ ਤਲਵਾਰ ਹੀ ਤੁਹਾਡੀ ਕਿਪਾਲੂ ਜਨਨੀ ਹੈ, ਜੋ ਤੁਹਾਡੀ ਰੱਖਿਆ ਕਰੇਗੀ ।

ਭੁੱਲ ਜਾਓ ਸਾਡੇ ਪਿਆਰ ਨੂੰ । ਇਸਤ੍ਰੀਆਂ ਦੀ ਮੁਹੱਬਤ ਨੂੰ । ਜਹਾਨ ਦੇ  
ਕੰਮ ਨੂੰ । ਸ੍ਰੀਰਕ ਆਰਾਮ ਨੂੰ ਤੇ ਚੇਤੇ ਰੱਖੋ ਤਲਵਾਰਾਂ ਦੇ ਹੱਥਾਂ ਨੂੰ, ਜੰਗ ਦੇ ਦਾਊ  
ਨੂੰ ਤੇ ਜਾਲਮਾਂ ਦੇ ਸਿਰਾਂ ਨੂੰ ।

ਵੇਖਣਾ ! ਹੁਣ ਫੇਰ ਕਲੰਕ ਦਾ ਟਿੱਕਾ ਨਾ ਲਵਾਉਣਾ । ਯੁੱਧ ਵਿਚੋਂ ਨੱਸ  
ਕੇ ਇਥੇ ਨਾ ਆਉਣਾ । ਭਾਂਜ ਖਾਕੇ ਜਿਉਂਦੇ ਮੂੰਹ ਨਾ ਵਖਾਉਣਾ ਤੇ ਆਪਣੀਆਂ  
ਮਾਵਾਂ ਨੂੰ ਸ਼ਰਮਿੰਦਗੀ ਨਾਲ ਸਿਰ ਨਿਵਾਉਣ ਲਈ ਮਜਬੂਰ ਨਾ ਕਰਨਾ : -

**"ਰਣਬੀਰ ਜਾਓ ! ਜਾਓ !! ਪ੍ਰਣਬੀਰ ਜਾਓ ! ਜਾਓ !!**

**ਬਲਬੀਰ, ਦਲਬੀਰ, ਕੁਲਬੀਰ, ਜਾਓ ! ਜਾਓ !!**

**ਰਣ ਭੂਮੀ ਵਿਚ ਜਿੱਤ ਪਾਓ ! ਜਿੱਤ ਕਰਕੇ ਆਓ !!**

**ਵੈਰੀ ਨੂੰ ਮਾਰ ਸੁੱਟੋ ! ਤੇ ਉੱਚੀ ਫੜੇ ਬੁਲਾਓ !!**

**ਮਾਈ ਭਾਗੇ ਦੀ ਕਮਾਨ ਵਿਚ ! :**

ਤੁਹਾਡੇ ਨਾਲ ਗੱਲਾਂ ਕਰਦਿਆਂ ਮੇਰਾ ਦਿਲ ਪੜਕਦਾ ਹੈ । ਜੀਭ ਰੁਕਦੀ  
ਹੈ । ਸ੍ਰੀਰ ਕੰਬਦਾ ਹੈ ਤੇ ਕਲੇਜਾ ਮੂੰਹ ਨੂੰ ਆਉਂਦਾ ਹੈ, ਕਿਉਂ ਕਿ ਤੁਸੀਂ ਅਜਿਹਾ  
ਵੱਡਾ ਅਪਾਧ ਕੀਤਾ ਹੈ ਜੋ ਅੱਗੇ ਕਿਸੇ ਨਹੀਂ ਕੀਤਾ ।

ਕੀ ਤੁਸੀਂ ਗੁਰੂ ਸਾਹਿਬ ਜੀ ਦਾ ਸਾਬ ਛੱਡਣ ਤੋਂ ਪਹਿਲੇ ਇਹ ਸੋਚ ਲਿਆ  
ਸੀ, ਕਿ ਤੁਹਾਡੇ ਇਸ ਕੰਮ ਦਾ ਸਿੱਟਾ ਕੀ ਨਿਕਲੇਗਾ? ਕਿਉਂਕਿ 'ਇਸ਼ਕ' ਅਤੇ  
'ਮਜ਼ਬ' ਦੇ ਰਾਹ ਵਿਚ ਇਕ ਨੁਕਤਾ "ਮਹਰਮ" ਨੂੰ "ਮੁਜਰਮ" ਬਣਾ ਦੇਂਦਾ ਹੈ  
ਤੇ ਜਗਾ ਜਿੰਨੀ ਭੁੱਲ ਵਰਿਆਂ ਦੀ ਭਗਤੀ ਨੂੰ ਅਕਾਰਥ ਤੇ ਭਜਨ ਸਿਮਰਨ ਦੀ  
ਦੌਲਤ ਨੂੰ ਗਾਰਤ ਕਰ ਦੇਂਦੀ ਹੈ। ਭੈੜੇ ਕੰਮਾਂ ਵਾਲਾ ਆਦਮੀ ਅਪਣੇ ਪਿੱਛਲੇ ਸ਼ੁਭ  
ਕਰਮਾਂ ਕਰ ਕੇ ਨੇਕ ਅਤੇ ਉੱਚੇ ਘਰਾਣੇ ਵਿਚ ਪੈਦਾ ਹੋ ਕੇ ਪ੍ਰਧਾਤ ਕੀਤੀ ਬਜ਼ੁਰਗੀ  
ਤੇ ਵਡਿਆਈ ਨੂੰ ਇਸ ਤਰ੍ਹਾਂ ਗਵਾ ਦੇਂਦਾ ਹੈ, ਜਿਸ ਤਰਾਂ ਹਵਾ ਬੱਦਲਾਂ ਨੂੰ ਉੱਡਾ  
ਦੇਂਦੀ ਹੈ। ਇਹ ਆਦਮੀ ਜਿਸਦੀ ਕਰਨੀ ਤੇ ਕਥਨੀ ਠੀਕ ਨਹੀਂ, ਉੱਚੇ ਘਰਾਣੇ ਵਿਚ  
ਪੈਦਾ ਹੋਣ ਨਾਲ ਚੰਗਾ ਨਹੀਂ ਹੋ ਸਕਦਾ । ਪਰ ਇਸ ਤੋਂ ਉਲਟ ਬੁਰੇ ਆਚਾਰ ਵਾਲੇ  
ਘਰਾਣੇ ਵਿਚ ਉਤਪੰਨ ਹੋ ਕੇ ਚੰਗਾ ਕੰਮ ਕਰਨ ਵਾਲਾ ਉੱਚਾ ਬਣ ਸਕਦਾ ਹੈ ।

ਸਚਾਈ ਨਾਲ ਧਰਮ ਮੁੜ ਪੜ੍ਹਨ ਨਾਲ ਵਿੱਦਿਆ, ਸ੍ਰੀਰ ਦੀ ਸਫ਼ਾਈ

ਨਾਲ ਅਰੋਗਤਾ ਤੇ ਸ਼ੁਭ ਕਰਮਾਂ ਨਾਲ ਆਦਮੀ ਖਾਨਦਾਨ ਦੀ ਆਬਹੂ ਵਧਾਉਣ  
ਦਾ ਕਾਰਨ ਹੁੰਦਾ ਹੈ। ਕੀ ਤੁਸੀਂ ਅਪਨੀਆਂ ਛਾਤੀਆਂ ਤੇ ਹੱਥ ਰੱਖਕੇ ਕਹਿ ਸਕਦੇ  
ਹੋ ਕਿ ਤੁਹਾਡਾ ਗੁਰੂ ਸਾਹਿਬ ਤੋਂ ਅੱਡ ਹੋ ਜਾਣਾ ਤੁਹਾਡੀ ਜਾਤੀ ਲਈ,  
ਤੁਹਾਡੀਆਂ ਇਸਤ੍ਰੀਆ ਲਈ, ਤੁਹਾਡੇ ਮਾਤਾ ਪਿਤਾ ਲਈ, ਤੁਹਾਡੀ ਕੌਮ ਲਈ  
ਲਾਭਕਾਰੀ ਦਾ ਕਾਰਨ ਹੋ ਸਕਦਾ ਹੈ? ਕਦੇ ਨਹੀਂ।

ਤੁਹਾਡੇ ਇਸ ਕੁਕਰਮ ਤੋਂ ਤੁਹਾਡੇ ਪ੍ਰਵਾਰਾਂ ਤੇ ਸੱਜਣਾਂ ਮਿੱਤਰਾਂ ਦੇ ਦਿਲਾਂ  
ਵਿਚ ਤੁਹਾਡੀ ਬਾਬਤ ਜੋ ਅਪਮਾਨ ਤੇ ਖਿਆਲ ਉਤਪੰਨ ਹੋ ਗਏ ਹਨ ਓਹਨਾਂ  
ਦਾ ਤੁਹਾਨੂੰ ਹੁਣ ਪਤਾ ਲੱਗ ਹੀ ਗਿਆ ਹੈ। ਗੁਰੂ ਸਾਹਿਬ ਦੇ ਹੁਕਮ ਦਾ ਉਲੰਘਨ  
ਕਰਕੇ ਤੁਸੀਂ ਆਪਨੇ ਆਪ ਨਾਲ ਵੈਰ ਕਮਾਇਆ ਹੈ। ਕੌਮ ਨਾਲ ਧੋਰ ਤੇ ਮੁਲਕ  
ਦੇ ਲਾਭ ਨੂੰ ਅਕਹਿ ਸੱਟ ਮਾਰੀ ਹੈ। ਤੁਹਾਡੀ ਇਹ ਭਾਰੀ ਭੁੱਲ, ਤੁਹਾਡੀ ਏਹ  
ਭੈੜੀ ਹਰਕਤ, ਤੁਹਾਡਾ ਏਹ ਅਯੋਗ ਕੰਮ ਪਰਲੇ ਦਰਜੇ ਦਾ ਘਿਰਣਾ ਯੋਗ ਹੈ,  
ਤੇ ਤੁਹਾਡੇ ਉਦਾਹਰਨ ਤੋਂ ਦੂਜਿਆਂ ਨੂੰ ਠੋਕਰ ਖੁਆਣ ਦਾ ਕਾਰਨ ਹੋਣ ਦਾ ਡਰ  
ਹੈ। ਏਹੋ ਕਾਰਨ ਹੈ ਕਿ ਤੁਹਾਡੇ ਨਾਲ ਕੋਈ ਸੰਬੰਧ ਪ੍ਰਗਟ ਕਰਨ ਨਾਲ ਹਰ ਮਨੁੱਖ  
ਅਪਨੀ ਹੱਤਕ ਤੇ ਤੁਹਾਡੇ ਰਿਸ਼ਤੇ ਨੂੰ ਦੱਸਣਾ ਆਪਣੀ ਬੋਪਤੀ ਖਿਆਲ ਕਰਨ  
ਲੱਗ ਗਿਆ ਹੈ। ਤੁਹਾਡੇ ਕੋਲ ਬਹਿਣਾ ਤਾਂ ਇਕ ਪਾਸੇ ਰਿਹਾ, ਤੁਹਾਡੇ  
ਪੁੱਛਾਵੇਂ ਕੋਲੋਂ ਲੰਘਣ ਨੂੰ ਵੀ ਅੱਜ ਕੋਈ ਤਿਆਰ ਨਹੀਂ। ਸੋਚੋ ਇਸ ਤਰ੍ਹਾਂ ਦੇ  
ਘ੍ਰਣਾਂ ਯੋਗ ਜੀਵਨ ਦਾ ਕੀ ਕੋਈ ਲਾਭ ਹੈ?

ਜਹਾਨ ਵਿਚ ‘ਯੱਸ’ ਜੀਉਣ ਤੇ ‘ਅਪਯੱਸ’ ਮਰਨ ਖਿਆਲ ਕੀਤਾ ਜਾਂਦਾ  
ਹੈ, ਪਰ ਤੁਸਾਂ ਇਸ ਕੰਮ ਨਾਲ ਨਾ ਕੇਵਲ ਅਪਨੀ ਇੱਜ਼ਤ ਗਵਾਈ ਹੈ, ਸਗੋਂ  
ਇਹ ਪਵਿਤ੍ਰ ਇਲਾਕੇ ਦੀ ਜੋ ਧਰਮੀਆਂ ਤੇ ਬਹਾਦਰ ਸਿੰਘਾਂ ਦਾ ਘਰ ਹੈ ਆਬਹੂ  
ਭੀ ਮਿੱਟੀ ਵਿਚ ਮਿਲਾਈ ਹੈ।

ਤੁਸੀਂ ਗੁਰੂ ਸਾਹਿਬ ਦਾ ਹੁਕਮ ਨਾ ਮੰਨਿਆ। ਕਹਿ ਸਕਦੇ ਹੋ ਕਿ ਅਨੰਦਪੁਰ  
ਵਿਚ ਠਹਿਰਨ ਤੇ ਨਾ ਠਹਿਰਨ ਬਾਬਤ ਮਤ ਭੇਦ ਸੀ, ਇਸ ਲਈ ਅਸੀਂ ਅੱਡ  
ਹੋਏ, ਪਰ ਮੈਂ ਪੁੱਛਣਾ ਚਾਹੁੰਦੀ ਹਾਂ ਕਿ ਮਤ ਭੇਦ ਕਿਸ ਦੇ ਨਾਲ ਸੀ? ਉਸ ਅਰਜ਼ੀ  
ਪ੍ਰੀਤਮ ਨਾਲ ਜਿਸ ਦਾ ਦਰਜਾ ਵਹਿਮ ਅਤੇ ਗੁਮਾਨ ਤੋਂ ਉੱਤੇ ਹੈ। ਜੋ ਗੁਪਤ  
ਤੇ ਪ੍ਰਗਟ ਸੰਸਾਰਕ ਸ਼ਕਤੀਆਂ ਦੇ ਗਿਆਤਾ ਹਨ। ਜਿਨ੍ਹਾਂ ਨੂੰ ਰੱਬ ਨੇ ਆਪਣੇ  
ਵੱਲੋਂ ਜਹਾਨ ਦੀ ਮੁਕਤੀ ਲਈ ਭੇਜਿਆ ਹੈ। ਇਸ ਮਹਾਂ ਸ਼ਕਤੀ ਦੇ ਅੱਗੇ  
ਤੁਹਾਡੀ ਰਾਏ ਕੀ ਚੀਜ਼ ਸੀ? ਤੇ ਤੁਸੀਂ ਕਿਉਂ ਅੱਡ ਹੋਏ?

ਕੀ ਤੁਸੀਂ ਨਹੀਂ ਜਾਣਦੇ, ਕਿ ਜੰਗ ਦੇ ਸਮੇਂ ਸੈਨਾਪਤੀ ਦਾ ਹੁਕਮ ਮੰਨਣਾ  
ਲਾਜ਼ਮੀ ਅਤੇ ਜ਼ਰੂਰੀ ਹੁੰਦਾ ਹੈ, ਤੇ ਉਸ ਤੋਂ ਮੂੰਹ ਮੋੜਨ ਵਾਲਾ ਮੌਤ ਦੀ ਸਜ਼ਾ ਦਾ

ਭਾਗੀ ਹੁੰਦਾ ਹੈ ? ਇਸਦਾ ਕਾਰਨ ਕੀ ਹੈ ? ਇਸ ਦਾ ਕਾਰਨ ਇਹ ਹੈ, ਕਿ ਸੈਨਾਪਤੀ ਲੜਾਈ ਦੇ ਹਰ ਪਾਸੇ ਨੂੰ ਨਿਗਾਹ ਵਿਚ ਰੱਖਕੇ ਆਪਣੇ ਲਈ ਪ੍ਰਗਰਾਮ ਬਨਾਉਂਦਾ ਹੈ। ਜੇ ਹਰ ਸਿਪਾਹੀ ਅਪਨੀ ੨ ਅਕਲ ਮੁਜਬ ਕੰਮ ਕਰਨ ਲੱਗ ਪਵੇ ਤਾਂ ਬਣੀ ਬਣਾਈ ਖੇਡ ਝੱਟ ਵਿਗੜ ਜਾਏ। ਅਜੇਹੇ ਸਮੇਂ ਵਿਚ ਜ਼ਰੂਰੀ ਹੁੰਦਾ ਹੈ, ਕਿ ਹਰ ਇਕੋ ਸਿਪਾਹੀ ਅਪਣੇ ਵੱਡੇ ਅਫਸਰ ਦੇ ਕਹੇ ਅਨੁਸਾਰ ਚਲੇ ਜੋ ਇਸ ਜੰਗ ਦਾ ਜੁਮੇਂਵਾਰ ਹੈ।

ਪਰ ਤੁਸੀਂ ਅੱਡ ਹੋ ਗਏ, ਕਿਸ ਤੋਂ ? ਮੁਕਤੀ ਦੇ ਦਾਤੇ ਤੋਂ, ਦੀਨ ਦੁਨੀਆਂ ਦੇ ਮਾਲਿਕ ਤੋਂ, ਹਮੇਸ਼ਾਂ ਦੇ ਜੀਵਨ ਤੋਂ, ਅੰਮ੍ਰਿਤ ਦੇ ਸੋਮੋਂ ਤੋਂ, ਨੇਕੀ ਦੇ ਪੁੰਜ ਤੋਂ ਤੇ ਪਵਿਤ੍ਰਤਾ ਦੇ ਅਵਤਾਰ ਤੋਂ। ਸੋਚੋ ! ਇਸ ਜੁਦਾਈ ਦੇ ਮਗਰੋਂ ਤੁਸੀਂ ਜਹਾਨ ਵਿਚ ਅਪਨੀ ਕੀ ਪੋਜੀਸ਼ਨ ਰੱਖਦੇ ਹੋ ? ਕੀ ਗੁਰੂ ਤੋਂ ਬੇਮੁੱਖਾਂ ਤੇ ਗੱਦਾਰਾਂ ਦਾ ਜੀਵਨ ਭੀ ਕੋਈ ਜੀਵਨ ਹੈ ?

ਕੀ ਤੁਸੀਂ ਸ੍ਰੀਰਕ ਦੁੱਖਾਂ ਤੋਂ ਛੁਟਕਾਰਾ ਪਾਣ ਲਈ ਨੱਸੇ ? ਸੋਨਾ ਕੁਠਾਲੀ ਵਿਚ ਪਾ ਕੇ ਗਲਾਏ ਤੇ ਤਪਾਏ ਜਾਣ ਦੇ ਮਗਰੋਂ ਅਪਨੀ ਅਸਲੀ ਰੰਗਤ ਵਖਾਉਂਦਾ ਤੇ ਮੁੱਲ ਪਵਾਉਂਦਾ ਹੈ। ਏਸੇ ਤਰਾਂ ‘ਦੁੱਖ’ ਆਦਮੀ ਦੇ ਪਰਖਣ ਦੀ ਕਸੌਟੀ ਹੈ, ਜੋ ਆਦਮੀ ਦੁੱਖਾਂ, ਤਕਲੀਫਾਂ ਦਾ ਜਿੰਨੀ ਦਲੇਗੀ ਅਤੇ ਹੌਸਲੇ ਨਾਲ ਟਾਕਰਾ ਕਰਦਾ ਹੈ, ਉਸ ਦਾ ਦਰਜਾ ਜਹਾਨ ਵਿੱਚ ਉੱਨਾ ਹੀ ਉੱਚਾ ਹੁੰਦਾ ਹੈ, ਤੇ ਉਹ ਉੱਨਾ ਹੀ ਮਹਾਨਤਾ ਵਾਲਾ ਹੁੰਦਾ ਹੈ, ਪਰ ਜੋ ਆਦਮੀ ਦੁੱਖਾਂ ਦੀ ਸ਼ਕਲ ਵੇਖਦਿਆਂ ਹੀ ਡੋਲ ਜਾਵੇ ਤੇ ਕੰਬਣ ਲਗ ਪਵੇ, ਅਜੇਹੇ ਡਰਾਕਲ ਤੇ ਗੀਦੀ ਲਈ ਦੁਨੀਆਂ ਵਿੱਚ ਇੱਜਤ ਕਿਥੇ ਹੈ ?

ਕੀ ਤੁਸੀਂ ਦੁੱਖਾਂ ਤੋਂ ਬਚਣ ਲਈ ਗੁਰੂ ਸਾਹਿਬ ਦਾ ਸੰਗ ਛੱਡਿਆ ? ਤੁਸੀਂ ਨਹੀਂ ਜਾਣਦੇ ਕਿ ਸ੍ਰੀਰ ਨਾਸ਼ਵੰਤ ਹੈ ਤੇ ਆਤਮਾ ਅਮਰ। ਸ੍ਰੀਰ ਨਾਸ਼ਵੰਤ ਹੈ, ਇਸ ਲਈ ਸ੍ਰੀਰਕ ਦੁੱਖ ਭੀ ਨਾਸ਼ਵੰਤ ਅਤੇ ਛਿਨ ਭੰਗਰ ਹਨ; ਇਸ ਦੇ ਉੱਲਟ ਜੀਵ ਅਮਰ ਹੈ ਤੇ ਧਰਮ ਭੀ ਅਮਰ ਹੈ। ਤਾਂ ਤੇ ਬੋੜ੍ਹੇ ਦਿਨਾਂ ਦੇ ਦੁੱਖਾਂ ਤੋਂ ਬਚਨ ਦੀ ਖਾਤਰ ਧਰਮ ਤੇ ਦਿੜ੍ਹੇ ਰਹਿਣ ਕਰਕੇ ਉਹਨਾਂ ਦੇ ਮਿਲਨ ਵਾਲੇ ਸਦੀਵ ਦੇ ਸੁੱਖ ਅਤੇ ਸਦਾ ਦੇ ਜੀਵਨ ਤੋਂ ਨੱਸਣ ਵਾਲੇ ਨੂੰ ਕੇਹੜਾ ਆਦਮੀ ਸਮਝ ਵਾਲਾ ਕਹਿ ਸਕਦਾ ਹੈ ?

ਕੀ ਤੁਸੀਂ ਮੌਤ ਤੋਂ ਡਰ ਕੇ ਅਨੰਦਪਰੋਂ ਨੱਸ ਆਏ ਹੋ ? ਕੀ ਮੌਤ ਤੋਂ ਨੱਸਿਆ ਜਾ ਸਕਦਾ ਹੈ ? ਕੀ ਨੱਸਿਆ ਕਿਸੇ ਨੂੰ ਮੌਤ ਨੱਸਣ ਦੇਂਦੀ ? ਕੀ ਨੱਸਕੇ ਮੌਤ ਕੋਲੋਂ ਬਚ ਸਕੀਦਾ ਹੈ ? ਕੀ ਅੱਗੇ ਕਦੀ ਕੋਈ ਨੱਸਕੇ ਮੌਤ ਕੋਲੋਂ ਬਚਿਆ ਹੈ ਜੋ ਤੁਸੀਂ ਬਚ ਸਕਦੇ ਹੋ ? ਜੇ ਮਰਨਾ ਜ਼ਰੂਰੀ ਹੈ। ਜੇ ਇਹ ਦਿਨ ਸਾਰਿਆਂ ਦੇ ਸਿਰ ਤੇ

ਲਿਖਿਆ ਹੋਇਆ ਹੈ। ਜੇ ਇਹ ਘੜੀ ਇਕ ਦਿਨ ਸਾਰਿਆਂ ਦੇ ਸਿਰ ਤੇ ਆਉਣੀ ਹੈ, ਤਦ ਇਸ ਤੋਂ ਡਰ ਕੇ ਸਚਾਈ ਦਾ ਸਾਬ ਛੱਡਣਾ ਮੁਰਖਤਾ ਨਹੀਂ ਤਾਂ ਕੀ ਹੈ?

ਹਾਏ! ਤੁਸੀਂ ਅੰਕੜ ਸਮੇਂ ਗੁਰੂ ਸਾਹਿਬ ਦਾ ਸਾਬ ਛੱਡਕੇ ਬੜੀ ਭਾਗੀ ਭੁੱਲ ਕੀਤੀ। ਓਹ ਗੁਰੂ ਜੋ ਅਨੰਦ ਹੀ ਅਨੰਦ, ਸ਼ਾਂਤੀ ਹੀ ਸ਼ਾਂਤੀ ਹੈ। ਜੀਵਨ ਹੀ ਜੀਵਨ ਹੈ, ਤੇ ਅਨਾਥਾਂ ਦੀ ਫਰਿਆਦ ਸੁਣਕੇ ਮੈਦਾਨ ਵਿਚ ਆਇਆ ਹੈ। ਸਾਡੇ ਕਲੇਸ਼ ਨਾਸ਼ ਕਰ ਕੇ ਦੁੱਖਾਂ ਤੇ ਮੁਸੀਬਤਾਂ ਦੇ ਪਹਾੜ ਅਪਨੇ ਸਿਰ ਸਹਿਦਾ ਹੈ। ਗਰੀਬਾਂ ਦੀ ਤਲਵਾਰ, ਦੁੱਖੀਆਂ ਦਾ ਮੱਦਦਗਾਰ ਤੇ ਅਨਾਥਾਂ ਦੀ ਬਾਂਹ ਫੜਨ ਵਾਲਾ ਬਣਕੇ ਅਪਨਾ ਸੁੱਖ ਆਰਾਮ ਤੇ ਅਪਨੀ ਹਰ ਇਕ ਪਿਆਰੀ ਤੋਂ ਪਿਆਰੀ ਚੀਜ਼ ਕੁਰਬਾਨ ਕਰ ਦੇਂਦਾ ਹੈ। ਹਾਏ! ਉਸ ਗੁਰੂ ਨੂੰ ਬੇਦਾਵਾ ਲਿਖ ਦੇਣ ਦੇ ਅਪਾਧ ਦੇ ਭਾਗੀ ਤੁਸੀਂ ਬਣੋ? ਕੀ ਤੁਸੀਂ ਨਹੀਂ ਸੁਣਿਆ?

**ਰਣ ਮਹਿ ਪੀ� ਜੋ ਗੁਰ ਕੋ ਦੇਈ**

**ਤਾਂਕੋ ਮਾਸ ਗੀਧ ਨਹਿ ਲੇਹੀ ।**

**ਆਗੇ ਸੁਖ ਨਾ ਈੰਹਾਂ ਜੱਸ**

**ਸਾਤ ਮੁਠੀ ਤਾਂਕੇ ਸਿਰ ਭੱਸ ।**

ਈਸ਼ਵਰ ਜਿਸ ਦੀ ਰੱਖਿਆ ਕਰਨੀ ਚਾਹੁੰਦਾ ਹੈ, ਡੰਡਾ ਲੈ ਕੇ ਓਹਦੇ ਨਾਲ ਨਾਲ ਨਹੀਂ ਫਿਰਦਾ, ਕਿੰਤੂ ਉਸ ਦੀ ਅਕਲ ਨੂੰ ਸਚਾਈ ਅਤੇ ਨੇਕੀ ਵਲ ਫੇਰ ਦੇਂਦਾ ਹੈ। ਇਸੇ ਤਰ੍ਹਾਂ ਜਿਸ ਨੂੰ ਨਾਸ ਕਰਨਾ ਚਾਹੇ, ਹੱਥ ਵਿਚ ਲਾਠੀ ਲੈ ਕੇ ਓਹਦਾ ਸਿਰ ਨਹੀਂ ਭੰਨਦਾ, ਹਾਂ, ਉਸ ਦੀ ਅਕਲ ਉਲਟਾ ਦੇਂਦਾ ਹੈ। ਠੰਢੇ ਦਿਲ ਤੇ ਦਿਮਾਗ ਨਾਲ ਆਪਣੇ ਕੰਮ ਦੇ ਯੋਗ ਤੇ ਅਯੋਗ ਹੋਣ ਤੇ ਵਿਚਾਰ ਕਰੋ।

ਤੁਸੀਂ ਸ਼ੇਰਾਂ ਦੀ ਸੰਤਾਨ ਹੋ, ਤੇ ਤੁਹਾਡੀਆਂ ਰਗਾਂ ਵਿਚ ਸ਼ਹੀਦਾਂ ਦਾ ਲਹੂ ਫਿਰਦਾ ਹੈ। ਪਿੱਛਲੀਆਂ ਭੁੱਲਾਂ ਮੁਆਫ ਕਰਾਣ ਦੀ ਖਾਤਰ ਪਸ਼ਚਾਤਾਧ ਕਰਕੇ ਉੱਠੋ। ਤਿਆਰ ਬਰ ਤਿਆਰ ਹੋ ਜਾਓ। ਜੇ ਤੁਹਾਡਾ ਮਨ ਤੁਹਾਡੇ ਕੰਮ ਨੂੰ ਅਯੋਗ ਦਸਦਾ ਹੈ, ਤੇ ਤੁਸੀਂ ਭੁੱਲ ਕੀਤੀ ਹੈ ਤਾਂ ਚਲੋ ਮੈਂ ਤੁਹਾਡੇ ਨਾਲ ਚਲਦੀ ਹਾਂ ਤੇ ਤੁਹਾਡੇ ਅਪਾਧ ਦੀ ਖਿਮਾਂ ਮੰਗ ਕੇ ਤੁਹਾਡੇ ਕੀਤੇ ਅਪਾਧਾਂ ਤੇ ਮੇਹਰ ਦੀ ਕਲਮ ਫਿਰਵਾਂਦੀ ਹਾਂ।

ਬਹਾਦਰ ਲੜਾਈ ਵਿਚ ਪਿੱਠ ਵਿਖਾਕੇ ਜੀਉਂਦੇ ਨਹੀਂ ਮੁੜਦੇ, ਤੇ ਨਾ ਜਾਨ ਦੇ ਡਰ ਕਰ ਕੇ ਰਣ ਛੱਡਦੇ ਹਨ। ਹੁਣ ਘਰ ਬੈਠਣ ਦਾ ਸਮਾਂ ਨਹੀਂ। ਟੱਬਰ ਕਬੀਲੇ ਤੇ ਮੋਹ ਮਾਇਆ ਦੇ ਜਾਲ ਵਿਚ ਨਾ ਫੌਜੇ। ਲੜਾਈ ਵਿਚ ਵੈਰੀ ਦੀ ਜਾਨ ਲੈ ਕੇ ਆਪ ਸ਼ਹੀਦ ਹੋ ਜਾਓ, ਜਾਂ ਫਤਿਹ ਪਾ ਕੇ ਘਰ ਮੁੜੋ। ਡਰਾਕਲਾਂ ਵਾਂਗ ਹੁਣ ਏਥੇ ਨਾ ਬੈਠੋ।”

ਤੀਰ ਦੀ ਅਣੀ, ਬੰਦੂਕ ਦੀ ਗੋਲੀ, ਭਾਲੇ ਦੀ ਨੋਕ ਤੇ ਤਲਵਾਰ ਦਾ ਟੁਕੜਾ ਸਰੀਰ ਵਿਚੋਂ ਕੱਢ ਸਕੀਦਾ ਹੈ, ਪਰ ਬਾਣੀ ਰੂਪੀ ਬਾਣ ਇਕ ਅਜਿਹਾ ਹਥਿਆਰ ਹੈ, ਜੋ ਲੱਗਾ ਹੋਇਆ ਕਿਸੇ ਤਰ੍ਹਾਂ ਨਹੀਂ ਨਿਕਲ ਸਕਦਾ। ਤੀਰ ਦੀ ਅਣੀ ਦੇ ਫੱਟ ਦਾ ਇਲਾਜ ਹੈ। ਬੰਦੂਕ ਦੀ ਗੋਲੀ ਦਾ ਫੱਟ ਰਾਜ਼ੀ ਹੋ ਸਕਦਾ ਹੈ। ਭਾਲੇ ਦੀ ਨੋਕ ਦੇ ਫੱਟੜ ਨੂੰ ਡਾਕਟਰ ਰਾਜ਼ੀ ਕਰ ਸਕਦੇ ਹਨ, ਤੇ ਤਲਵਾਰ ਦੇ ਜਖਮੀ ਦੇ ਬਚ ਜਾਣ ਦੀ ਆਸ ਹੈ, ਪਰ ਅਕਲ ਨਾਲ ਚਲੇ ਹੋਏ ਬਾਣੀ ਦੇ ਬਾਣ ਦੀ ਨਾ ਦਵਾ ਹੈ। ਨਾ ਡਾਕਟਰ, ਨਾ ਮੰਤਰ ਕੰਮ ਕਰ ਸਕਦਾ ਹੈ, ਤੇ ਨਾ ਤੰਤਰ। ਅਜੇ ਹੋ ਫੱਟੜ ਦਾ ਫਟ ਅੰਦਰੋਂ ਅੰਦਰ ਵਧਦਾ ਹੈ। ਦਿਲ ਦੀ ਮਾਰ ਨਾਲ ਨਾ ਦਿਨੋਂ ਚੈਨ ਆਉਂਦਾ ਹੈ ਨਾ ਰਾਤੀ ਆਰਾਮ।

ਪਿੰਡ ਵਾਲਿਆਂ ਦੇ ਕਰੜੇ ਬੋਲ ਨੇ ਉਨ੍ਹਾਂ ਸਿੰਘਾਂ ਨੂੰ ਟੁੰਬ ਦਿਤਾ। ਘਰ ਦੀਆਂ ਇਸਤ੍ਰੀਆਂ ਦੀਆਂ ਲਾਨੂਤਾਂ ਨੇ ਮੌਹ ਦਾ ਪੜਦਾ ਲਾਹ ਸੁੱਟਿਆ। ਮਾਵਾਂ ਦੀ ਝਿੜਕ ਨੇ ਅੱਖਾਂ ਖੋਲ੍ਹ ਦਿੱਤੀਆਂ ਤੇ ਮਾਈ ਭਾਗੋ ਦੀ ਨਸੀਹਤ ਨੇ ਓਹਨਾਂ ਦੇ ਦਿਲਾਂ ਉਤੇ ਐਨਾ ਢੂੰਘਾ ਅਸਰ ਕੀਤਾ ਕਿ ਉਹਨਾਂ ਦੀਆਂ ਅੱਖਾਂ ਵਿਚੋਂ ਅਥਰੂਆਂ ਦੇ ਦਰਿਆ ਵਗ ਪਏ। ਅਪਨੀ ਭੁੱਲ ਮਲ੍ਹਮ ਹੋਈ। ਰਗਾਂ ਵਿਚ ਠੰਢਾ ਹੋ ਚੁਕਾ ਲਹੂ ਫੇਰ ਉਬੱਲਨ ਲੱਗਾ। ਚਿੱਟੇ ਹੋ ਚੁੱਕੇ ਲਹੂ ਨੇ ਲਾਲੀ ਫੜੀ। ਕੌਮੀ ਅਣੁਖ ਨੇ ਜੋਸ਼ ਮਾਰਿਆ। ਕੌਮੀ ਆਨ ਤੇ ਸ਼ਾਨ ਉੱਪਰ ਮਰ ਮਿਟਨ ਦੀ ਉਮੰਗ ਵਿਚ ਫਿਰ ਉੱਠੀ ਤੇ ਮਾਈ ਭਾਗੋ ਦੀ ਕਮਾਨ ਵਿਚ ਗੁਰੂ ਸਾਹਿਬ ਦੇ ਚਰਨਾਂ ਵਿਚ ਹਾਜ਼ਰ ਹੋਣ ਲਈ ਚਲ ਪਏ।

### ਵਿਛੜਿਆਂ ਨੂੰ ਗਲੇ ਲਾਓ! :

ਸੂਬਾ ਸਰਹਿੰਦ ਦਸ ਹਜ਼ਾਰ ਜਵਾਨ ਕਮਾਨ ਵਿਚ ਲੈ ਕੇ ਟਾਹਰਾਂ ਮਾਰਦਾ ਖਦਰਾਣੇ ਵਲ ਵਧਿਆ। ਰਾਇ ਕਪੂਰਾ ਪਤਾ ਦੱਸਣ ਲਈ ਨਾਲ ਸੀ। ਉਸ ਸਮੇਂ ਖਦਰਾਣਾ ਇਕ ਸੁੰਨਸਾਨ ਤੇ ਬੀਆਬਾਨ ਜੰਗਲ ਸੀ। ਚੌਂਗੀ ਪਾਸੀਂ ਮੀਲਾਂ ਤਕ ਪਾਣੀ ਦਾ ਬਹੁ ਪਤਾ ਨਹੀਂ ਸੀ ਲੱਗਦਾ। ਥਾਂ ਥਾਂ, ਬੇਰ ਕਰੀਰ, ਮਲ੍ਹੇ ਤੇ ਝਾੜੀਆਂ ਖੜੀਆਂ ਸਨ। ਇਸ ਮਾਰੂਬਲ ਵਿਚ ਆਦਮੀ ਤਾਂ ਕਿਤੇ ਰਿਹਾ ਗਰਮੀਆਂ ਵਿਚ ਪਸੂ ਭੀ ਮੁਸ਼ਕਲ ਨਾਲ ਲੰਘਦੇ ਸੀ।

ਇਕ ਆਦਮੀ ਨੇ ਆ ਕੇ ਗੁਰੂ ਸਾਹਿਬ ਨੂੰ ਖਬਰ ਦਿੱਤੀ ਕਿ ਸੂਬਾ ਸਰਹਿੰਦ ਕੀੜੀ ਦਲ ਸੈਨਾ ਲਈ ਆ ਰਿਹਾ ਹੈ ਤੇ ਥੋੜ੍ਹੀ ਦੇਰ ਤੱਕ ਏਥੇ ਪੁੱਜਣ ਵਾਲਾ ਹੈ। ਗੁਰੂ ਸਾਹਿਬ ਨੇ ਏਹ ਗੱਲ ਸੁਣ ਖਬਰ ਲਿਆਉਣ ਵਾਲੇ ਵਲ ਛਿੱਠਾ ਤੇ ਚੁੱਪ ਕਰ ਗਏ। ਸਿੱਖ ਸਰਹਿੰਦ ਦੇ ਹਾਕਮ ਦੇ ਆਉਣ ਦੀ ਖਬਰ ਸੁਣਕੇ ਭੁੱਖੇ ਸ਼ੇਰਾਂ ਵਾਂਗ ਵੈਰੀ ਪਰ ਝਪਟਨ ਲਈ ਤਿਆਰ ਸਨ, ਪਰ ਗੁਰੂ ਸਾਹਿਬ ਦੇ ਹੁਕਮ ਦੀ

ਉੱਡੀਕ ਸੀ ਕਿ ਕਦ ਆਗਿਆ ਹੋਵੇ ਤੇ ਇਹ ਛਾਤੀ ਠੋਕ ਕੇ ਸਾਹਮਣੇ ਡੱਟ ਜਾਣ।

ਗੁਰੂ ਸਾਹਿਬ ਸਿੱਖਾਂ ਵਲ ਛਿੱਠਾ ਤੇ ਫੁਰਮਾਇਆ ਕਿ “ਜੇ ਸੂਬਾ ਸਰਹਿੰਦ ਆਉਂਦਾ ਹੈ ਤਾਂ ਆਉਣ ਦਿਓ। ਰਾਹ ਰੋਕਣ ਵਾਲੇ ਰਾਹ ਵਿਚ ਹੀ ਖੜੋਤੇ ਹਨ”।

ਸਿੱਖ ਹੈਰਾਨ ਸਨ ਕਿ ਇਸ ਇਲਾਕੇ ਦੀ ਵਸੋਂ ਮੁਸਲਮਾਨਾਂ ਦਾ ਨਾਂ ਸੁਣ ਕੇ ਥਰ ਥਰ ਕੰਬਦੀ ਹੈ, ਤਾਂ ਤੇ ਰਾਹ ਵਿਚ ਰੋਕਣ ਵਾਲਾ ਕੌਣ ਖੜੋਤਾ ਹੈ? ਪਰ ਵੈਰੀ ਦੇ ਕੋਲ ਆ ਜਾਨ ਤੇ ਭੀ ਤਿਆਰੀ ਦਾ ਹੁਕਮ ਨਾ ਮਿਲਿਆ ਤਾਂ ਸਿਖ ਚਕ੍ਰਿਤ ਰਹਿ ਗਏ।

ਖਦਰਾਣੇ ਵਾਲੀ ਥਾਂ ਤੇ ਮਾਈ ਭਾਗੋ ਬੇਦਾਵਾ ਲਿਖਕੇ ਦੇਣ ਵਾਲੇ ਸਿਖਾਂ ਦੇ ਨਾਲ ਖੜੀ ਸੀ। ਘੜਿਆਂ ਦੇ ਟਾਪਾਂ ਦੀ ਗੂੰਜ ਕੰਨੀਂ ਪੈਂਦਿਆਂ ਹੀ ਉਸ ਨੇ ਸਿਰ ਚੁੱਕ ਕੇ ਸਾਹਮਣੇ ਛਿੱਠਾ, ਤਾਂ ਇਕ ਪਾਸਿਓਂ ਗਰਦਾ ਉੱਡਦਾ ਦੇਖਯਾ। ਉਹ ਸਮਝ ਗਈ ਕਿ ਵੈਰੀ ਆ ਗਿਆ। ਗਿਣਤੀ ਦੇ ਸਿੱਖ ਸਮੁੰਦਰ ਦੀਆਂ ਛੱਲਾਂ ਵਾਂਗ ਵਗ ਰਹੀ ਫੌਜ ਅੱਗੇ ਅਚੱਲ ਪਹਾੜ ਵਾਂਗ ਡੱਟ ਕੇ ਖੜੇ ਹੋ ਗਏ, ਤੇ ਫੈਸਲਾ ਕਰ ਲਿਆ ਕਿ ਜਦ ਤਕ ਸਾਡੇ ਵਿਚੋਂ ਇਕ ਭੀ ਜੀਉਂਦਾ ਹੈ, ਵੈਰੀ ਨੂੰ ਗੁਰੂ ਸਾਹਿਬ ਵਲ ਨਹੀਂ ਜਾਣ ਦਿਆਂਗੇ। ਬਿਛਾਂ ਤੇ ਕਪੜੇ ਪਾ ਦਿਤੇ, ਤੇ ਆਪ ਬੰਦੂਕਾਂ ਲਈ ਨੀਵੀਂ ਥਾਂ ਝਾੜੀਆਂ ਦੇ ਓਹਲੇ ਬੈਹ ਗਏ। ਬਿਛਾਂ ਤੇ ਕਪੜੇ ਵੇਖ ਕੇ ਵੈਰੀ ਨੂੰ ਤੰਬੂਆਂ ਦਾ ਧੋਖਾ ਲੱਗਾ ਤੇ ਇਹ ਖਿਆਲ ਕਰਕੇ ਕਿ ਗੁਰੂ ਸਾਹਿਬ ਨੇ ਏਥੇ ਡੇਰੇ ਲਾਏ ਹੋਏ ਹਨ, ਉਹ ਇਧਰ ਮੁੜਿਆ। ਛੈਹ ਵਿਚ ਬੈਠੇ ਸਿਖਾਂ ਨੇ ਇਕੋ ਵਾਰੀ ਬੰਦੂਕਾਂ ਦੇ ਘੜੇ ਦਬਾਏ। ਗੋਲੀਆਂ ਸਾਂ ਸਾਂ ਕਰਦੀਆਂ ਨਿਕਲੀਆਂ, ਤੇ ਸ਼ਾਹੀ ਫੌਜ ਦੇ ਅਗਲੇ ਸਵਾਰਾਂ ਦੀਆਂ ਛਾਤੀਆਂ ਵਿੰਨੁਦੀਆਂ ਪਾਰ ਹੋ ਗਈਆਂ। ਪਿੱਛੋਂ ਦੂਸਰੇ ਸਵਾਰਾਂ ਨੇ ਪਹਿਲੀ ਕਤਾਰ ਵਾਲਿਆਂ ਦੀ ਥਾਂ ਮੱਲੀ, ਪਰ ਪਲੋਂ ਪਲੀ ਵਿਚ ਉਹ ਭੀ ਪਹਲਿਆਂ ਵਾਂਗ ਚਿੱਤ ਹੋ ਗਏ। ਇਸ ਤਰ੍ਹਾਂ ਵੈਰੀ ਅੱਗੇ ਵਧਦਾ ਜਾਂਦਾ ਸੀ, ਪਰ ਓਹਦੇ ਸਿਪਾਹੀ ਗੋਲੀਆਂ ਖਾ ਖਾ ਕੇ ਧਰਤੀ ਤੇ ਛਿੱਗ ਰਹੇ ਸਨ।

ਸ਼ਤਰੂ ਦੀ ਫੌਜ ਹੈਰਾਨ ਸੀ ਕਿ ਕਰੇ ਤਾਂ ਕੀ ਕਰੇ? ਕਿਉਂਕਿ ਉਹਨਾਂ ਨੂੰ ਸਾਮੁਣੇ ਕੋਈ ਨਹੀਂ ਦਿਸਦਾ ਸੀ, ਤੇ ਜੇ ਓਹ ਕੋਈ ਫਾਇਰ ਕਰਦੇ ਭੀ ਸਨ ਤਾਂ ਖਾਲਸਾ ਜੀ ਅਵੱਲ ਤਾਂ ਢਲਾਣ ਵਾਲੀ ਥਾਂ ਤੇ ਸੀ। ਦੂਸਰੇ ਝਾੜੀਆਂ ਦੀ ਆੜ ਸੀ। ਇਸ ਲਈ ਵੈਰੀ ਦੇ ਵਾਰ ਕੁਛ ਵਿਗਾੜ ਨਾ ਸਕੇ। ਕਈ ਸੌ ਜਵਾਨਾਂ ਨੂੰ ਇਸ ਤਰ੍ਹਾਂ ਢੇਹਦੇ, ਡਿਗਦੇ ਮਰਦੇ ਤੇ ਲਹੂ ਮਿੱਟੀ ਵਿਚ ਰੁਲਦੇ ਵੇਖ ਕੇ ਸਰਹਿੰਦ ਦੇ ਸੂਬੇ ਨੇ ਖਿੱਝਕੇ ਉਸ ਥਾਂ ਨੂੰ ਚੁਗਿਰਦਿਓਂ ਘੇਰ ਲਿਆ ਤੇ ਨੀਵੀਂ ਥਾਂ ਵਲ

ਵੱਧਣ ਦਾ ਹੁਕਮ ਦਿਤਾ। ਮਾਈ ਭਾਗੋ ਨੇ ਡਿੱਠਾ ਕੇ ਹੁਣ ਵੈਗੀ ਸਿਰ ਤੇ ਹੀ ਆ ਪੁੱਜਾ ਹੈ ਬੰਦੂਕ ਕੰਮ ਨਹੀਂ ਦੇ ਸਕਦੀ। ਆਪਣੇ ਸਾਬੀਆਂ ਨੂੰ ਲਲਕਾਰ ਕੇ ਆਖਿਆ : “ਹੈ ਪੰਥ ਦੇ ਦੁਲਾਰਿਓ ! ਉਠੋ ਯੁਧ ਵਿਚ ਡਟ ਜਾਓ !”

ਸਿੱਖਾਂ ਨੇ ਖੰਡੇ ਸੰਭਾਲੇ ਤੇ ਇਕੋ ਵਾਰੀ ਵੈਗੀ ਤੇ ਜਾ ਪਏ। ਬਹਾਦਰ ਸ਼ੇਰਾਂ ਵਾਂਗ ਗੱਜੇ। ਤਲਵਾਰਾਂ ਬਿਜਲੀ ਵਾਂਗ ਚਮਕਦੀਆਂ ਖੜਕਦੀਆਂ ਤੇ ਵੈਗੀ ਦੇ ਆਹੂ ਲਾਹੁਣ ਲੱਗੀਆ। ਖਾਲਸਾ ਜੀ ਦੇ ਤੀਰ ਮੀਂਹ ਵਾਂਗ ਵੱਸਦੇ ਸਨ ਤੇ ਸਫ਼ਾਈ ਕਰਦੇ ਜਾਂਦੇ ਸਨ। ਤਲਵਾਰਾਂ ਦੇ ਵਾਰ ਜਿਧਰ ਹੁੰਦੇ ਸਨ, ਸਫ਼ਾਂ ਦੀਆਂ ਸਫ਼ਾਂ ਉਲਟਾ ਦੇਂਦੇ ਸਨ। ਕਿਧਰੇ ਗਰਦਨਾਂ ਉੱਡਦੀਆ ਸਨ। ਕਿਧਰੇ ਬਾਹਾਂ ਡਿੱਗ ਰਹੀਆਂ ਸਨ। ਕਿਧਰੇ ਲੱਤਾਂ ਟੁੱਟ ਰਹੀਆਂ ਸਨ। ਕਿਧਰੇ ਫੁਹਾਰਿਆਂ ਵਾਂਗ ਲਹੂ ਦੀਆਂ ਪਚਕਾਰੀਆਂ ਚਲ ਰਹੀਆਂ ਸਨ। ਕਿਧਰੇ ਦਮ ਤੌੜਨ ਵਾਲਿਆਂ ਦੀਆਂ ਚੀਕਾਂ ਤੇ ਕਿਧਰੇ ਫੱਟੜਾਂ ਦੀ ਹਾਹਾਕਾਰ ਨਾਲ ਧਰਤੀ ਕੰਬ ਰਹੀ ਸੀ। ਕਿਧਰੇ ਬਹਾਦਰਾਂ ਦੇ ‘ਪਕੜੋ ਨੱਸ ਨਾ ਜਾਏ’ ਅੰਹ ਮਾਰਿਆ ਦੀਆਂ ਅਵਾਜ਼ਾਂ ਨਾਲ ਅਕਾਸ਼ ਗੁੰਜ ਰਿਹਾ ਸੀ।

ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬੰਦੂਕਾਂ ਦੇ ਚਲਣ ਦੀ ਅਵਾਜ਼ ਸੁਣੀ ਤੇ ਸਮਝ ਗਏ ਕਿ ਲੜਾਈ ਅੰਭ ਹੋ ਗਈ ਹੈ। ਆਪ ਇਕ ਉੱਚੇ ਟਿਬੇ ਤੇ ਚੜ੍ਹ ਕੇ ਬੈਠ ਗਏ। ਧਨੁਸ਼ਬਾਨ ਹੱਥ ਵਿਚ ਲੈ ਲਿਆ ਤੇ ਵੈਗੀ ਦੇ ਸ੍ਰਦਾਰਾਂ ਨੂੰ ਚੁਣ ਚੁਣ ਕੇ ਮੌਤ ਦੇ ਘਾਟ ਉਤਾਰਨ ਲੱਗੇ।

ਰਣਭੂਮੀ ਦੀ ਸ਼ਕਲ ਭਿਆਨਕ ਹੋ ਚੁੱਕੀ ਸੀ। ਉਪਰੋਂ ਕਟਕਾਂ ਦੀ ਗਰਮੀ ਪੈ ਰਹੀ ਸੀ। ਧਰਤੀ ਸੂਰਜ ਦੀ ਗਰਮੀ ਨਾਲ ਤਪ ਕੇ ਲੋਹੇ ਵਾਂਗ ਲਾਲ ਬਣ ਗਈ ਸੀ। ਸੰਘ ਸੁਕੇ, ਸ੍ਰੀਰ ਪਸੀਨੇ ਨਾਲ ਭਿੱਜ ਰਹੇ ਸਨ, ਪਰ ਬਹਾਦਰਾਂ ਦੇ ਹੱਥਾਂ ਵਿਚ ਉਨੀਂ ਹੀ ਫੁਰਤੀ, ਦਿਲਾਂ ਵਿਚ ਅੱਗੇ ਨਾਲੋਂ ਵਧੀਕ ਜੋਸ਼ ਸੀ ਤੇ ਇਕ ਦੂਜੇ ਦੇ ਲਹੂ ਦੇ ਤਿਹਾਏ ਹੋ ਕੇ ਵਾਰ ਤੇ ਵਾਰ ਕਰਦੇ ਸਨ। ਮਾਈ ਭਾਗੋ ਦੇ ਸਾਬੀ ਦਸ ਦਸ ਵੀਹ ਤੇ ਕਈ ਥਾਈਂ ਚਾਲੀ ਚਾਲੀ ਪੰਜਾਹ ਪੰਜਾਹ ਆਦਮੀਆਂ ਨੂੰ ਮਾਰ ਕੇ ਗੁਰਪੁਰੀ ਸਿਧਾਰ ਰਹੇ ਸਨ। ਹੁਣ ਭਾਵੇਂ ਸਾਬੀ ਬਹੁਤ ਘਟ ਰਹਿ ਗਏ ਹਨ, ਪਰ ਮਾਈ ਭਾਗੋ ਦਾ ਹੌਸਲਾ ਉਨ੍ਹਾਂ ਹੀ ਹੈ। ਅੱਗ ਵਾਂਗ ਹਿੰਮਤ ਤੇ ਦਲੇਗੀ ਹੈ, ਸਗੋਂ ਉਹ ਅੱਗੇ ਨਾਲੋਂ ਵਧੀਕ ਜੋਸ਼ ਵਿਚ ਹੈ। ਉੱਚਾ ਲੰਮਾ ਕੱਦ, ਸੁੰਦਰ ਚੇਹਰਾ, ਹੱਥ ਵਿਚ ਸਾਂਗ ਲਈ ਖੜੀ ਸੀ। ਵੈਗੀ ਦੇ ਸਿਪਾਹੀ ਇਸਤ੍ਰੀ ਜਾਣ ਕੇ ਹੱਲਾ ਕਰਨ ਲਈ ਅੱਗੇ ਵਧੇ, ਪਰ ਉਹ ਹਰ ਵਾਰ ਅੱਗੇ ਵਧਣ ਵਾਲੇ ਨੂੰ ਮੌਤ ਦਾ ਸਵਾਦ ਦਿਖਾਉਂਦੀ ਚਲੀ ਜਾਂਦੀ ਹੈ। ਮਰਨ ਵਾਲਿਆਂ ਦੇ ਉਹਦੇ ਅੱਗੇ ਪਿੱਛੇ, ਸੱਜੇ ਤੇ ਖੱਬੇ ਢੇਰ ਲਗ ਗਏ ਹਨ। ਜਿਹਨਾਂ ਦੇ ਵਿਚ ਉਹ ਖੜੋਤੀ ਦੂਰੋਂ ਵੇਖਣ ਤੇ ਗਲੇ

ਤਕ ਗੱਡੀ ਹੋਈ ਜਾਪਦੀ ਹੈ, ਪਰ ਹੱਥਾਂ ਵਿਚ ਉਹੋ ਫੁਰਤੀ ਹੈ। ਦਿਲ ਉਸੇ ਤਰ੍ਹਾਂ ਨਿਡਰ ਹੈ।

ਪਾਠਕ! ਬਹਾਦਰ ਦੀ ਫੌਜ ਦੀ ਲੜਾਈ ਨਹੀਂ। ਇਕ ਪਾਸੇ ਦਸ ਹਜ਼ਾਰ ਜਵਾਨ ਹਨ ਤੇ ਆਪ ਸਰਹਿੰਦ ਦਾ ਸੂਬਾ ਉਹਨਾਂ ਦੀ ਕਮਾਨ ਕਰ ਰਿਹਾ ਹੈ। ਇਧਰ ਚਾਲੀ ਜਵਾਨ ਇਕ ਤੀਵੰਂ ਦੀ ਕਮਾਨ ਵਿਚ ਖੜੇ ਹਨ, ਤੇ ਓਹਦੀ ਚੰਗੀ ਸਕੀਮ ਅਨੁਸਾਰ ਸ਼ਹੀਦੀ ਦੇ ਚਾਅ ਵਿਚ ਆਪਣੀ ਜਾਨੁ ਤੇ ਖੇਡ ਰਹੇ ਹਨ।

ਹੁਣ ਸਿੱਖਾਂ ਦੀ ਗਿਣਤੀ ਬਹੁਤ ਘੱਟ ਰਹਿ ਗਈ ਹੈ। ਪਰ ਜਿੰਨੀ ਰਹਿ ਗਈ ਹੈ ਉਹ ਭੀ ਫਟੋੜ ਤੇ ਨਿਢਾਲ ਹਨ। ਥਕ ਗਏ ਹਨ, ਪਰ ਅੱਜੇ ਭੀ ਓਹ ਸੂਰਮਤਾ ਹੈ। ਮਾਨੋਂ ਕਿ ਉਹਨਾਂ ਨੇ ਹੁਣੇ ਹੀ ਲੜਾਈ ਅਰੰਭ ਕੀਤੀ ਹੈ ਤੇ ਉਹਨਾਂ ਨੂੰ ਇਹ ਪਤਾ ਹੀ ਨਹੀਂ ਸੀ, ਕਿ ਵੈਰੀ ਦੀ ਗਿਣਤੀ ਕਿੰਨੀ ਹੈ ਜਿਸ ਦੇ ਨਾਲ ਉਹ ਲੜ ਰਹੇ ਹਨ। ਵੈਰੀ ਦੀ ਫੌਜ ਵਧੀਕ ਹੋਣ ਦਾ ਡਰ ਨਹੀਂ। ਆਪਣੇ ਘੱਟ ਹੋਣ ਦਾ ਤੋਖਲਾ ਨਹੀਂ। ਵੈਰੀ ਦੇ ਕੋਲ ਅਨਗਿਣਤ ਲੜਾਈ ਦਾ ਸਮਾਨ ਹੋਣ ਦਾ ਭੈ ਨਹੀਂ ਤੇ ਆਪਣੇ ਕੋਲ ਗੋਲੀ ਬੁਰਦ ਮੁੱਕ ਜਾਣ ਦੀ ਚਿੰਤਾ ਨਹੀਂ।

ਦਿਨ ਢੱਲਣ ਲੱਗਾ, ਸੂਬੇ ਦੀ ਫੌਜ ਤ੍ਰਿਖਾ ਨਾਲ ਆਤੁਰ ਹੋ ਗਈ। ਸੂਬਾ ਆਪ ਹੜ ਗਿਆ ਸੰਘ ਖੁਸ਼ਕ ਹੋ ਗਿਆ। ਬੁਲ੍ਹ ਸੁਕ ਗਏ। ਜੀਭ ਤਾਲੂ ਲਗ ਗਈ। ਫੌਜ ਦੀ ਹਾਲਤ ਇਸ ਤੋਂ ਭੀ ਭੈੜੀ ਸੀ। ਪਾਣੀ ਦੀ ਭਾਲ ਹੋਣ ਲੱਗੀ, ਪਰ ਓਥੇ ਪਾਣੀ ਕਿਥੇ ਪਿਆ ਸੀ? ਰਾਏ ਕਪੂਰੇ ਨੂੰ ਪੁੱਛਿਆ ਤਾਂ ਉਸ ਨੇ ਉੱਤਰ ਵਿਚ ਆਖਿਆ ਕਿ ਅੱਗੇ ਬਾਰ੍ਹਾਂ ਪੰਦਰਾਂ ਕੋਹਾਂ ਤਕ ਪਾਣੀ ਨਹੀਂ ਲਭੇਗਾ। ਸ਼ਾਹੀ ਫੌਜ ਲਈ ੧੨-੧੫ ਕੋਹ ਤਾਂ ਇਕ ਪਾਸੇ ਰਿਹਾ, ਦਸ ਬਾਰ੍ਹਾਂ ਮੀਲ ਜਾਣਾ ਵੀ ਅੱਖਾ ਹੋਇਆ ਹੋਇਆ ਸੀ, ਫੌਜ ਦੇ ਪੈਰ ਉੱਖੜ ਗਏ। ਸਿਪਾਹੀਆਂ ਦੇ ਦਿਲ ਟੁੱਟ ਗਏ, ਹੌਸਲੇ ਛੱਡ ਦਿਤੇ ਤੇ ਮੈਦਾਨ ਵਿਚੋਂ ਪਿੱਛੇ ਨੂੰ ਨਸ ਪਏ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਰਣਭੂਮੀ ਵਿਚ ਆਏ, ਇਕ ਇਕ ਸਿਖ ਨੂੰ ਆਪ ਲੱਭਦੇ ਢੂੰਡਦੇ ਤੇ ਚੁੱਕ ਚੁੱਕ ਪਿਆਰ ਕਰਦੇ ਗੋਦ ਵਿਚ ਲੈ ਕੇ ਮੂੰਹ ਪੂੰਝਦੇ। ਓਹਨਾਂ ਦੀ ਬਹਾਦਰੀ ਸਮਾਚਾਰ ਤੇ ਦਲੇਗੀ ਦੇ ਹਾਲ ਖਾਲਸਾ ਜੀ ਨੂੰ ਸੁਣਾਉਂਦੇ ਸਨ।

ਇੰਨੇ ਨੂੰ ਗੁਰੂ ਜੀ ਇਕ ਸਹਿਕਦੇ ਸਿੱਖ ਕੋਲ ਪੁੱਜੇ ਜੋ ਅੰਤਮ ਸਵਾਸਾਂ ਤੇ ਸੀ, ਇਸ ਦਾ ਨਾਮ ਭਾਈ ਮਹਾਂ ਸਿੰਘ ਸੀ। ਗੁਰੂ ਜੀ ਨੇ ਆਪਣੇ ਪਵਿਤ੍ਰ ਹੱਥਾਂ ਨਾਲ ਉਹਦਾ ਸਿਰ ਚੱਕਿਆ। ਗੋਡਿਆਂ ਤੇ ਰੱਖਿਆ, ਦੁਪਾਂਟੇ ਨਾਲ ਚੇਹਰਾ ਸਾਫ਼ ਕੀਤਾ ਤੇ ਮੂੰਹ ਵਿਚ ਪਾਣੀ ਪਾਇਆ। ਭਾਈ ਮਹਾਂ ਸਿੰਘ ਜੀ ਫੱਟਾਂ ਨਾਲ ਚੂਰ ਹੋ ਚੁੱਕੇ ਸਨ। ਕਮਜ਼ੋਰੀ ਹੱਦੋਂ ਵੱਧ ਚੁੱਕੀ ਸੀ। ਅੱਖਾਂ ਬੇਲ੍ਹੀਆਂ, ਨਿਗਾਹ ਚੁੱਕ

ਕੇ ਡਿੱਠਾ ਤਾਂ ਆਪਣੇ ਆਪ ਨੂੰ ਗੁਰੂ ਸਾਹਿਬ ਦੀ ਗੋਦ ਵਿਚ ਵੇਖਿਆ । ਭਾਈ ਮਹਾਂ ਸਿੰਘ ਦੀ ਉਸ ਵੇਲੇ ਦੀ ਖੁਸ਼ੀ ਦਾ ਅਨੁਮਾਨ ਕਰਨਾ ਕਠਨ ਹੈ । ਸੰਘ ਰੁਕ ਗਿਆ । ਹਜ਼ਾਰ ਯਤਨ ਕੀਤਿਆਂ ਭੀ ਮੂੰਹੋਂ ਇਕ ਗੱਲ ਨਾ ਨਿਕਲ ਸਕੀ । ਹੁਣ ਕਮਜ਼ੋਰ ਹੱਥ ਚੁੱਕਣ ਲੱਗਾ । ਪਰ ਉਨ੍ਹਾਂ ਵਿਚ ਭੀ ਸ਼ਕਤੀ ਕਿੱਥੋਂ ਸੀ ? ਉਹ ਭੀ ਕੰਬਣ ਲੱਗੇ, ਮਸਾਂ ਮਸਾਂ ਦੋਵੇਂ ਹੱਥ ਜੋੜੇ । ਮਾਨੋਂ ਕਿ ਅੰਤ ਸਮੇਂ ਦੇ ਦਰਸ਼ਨਾਂ ਲਈ ਇਹ ਧੰਨਵਾਦ ਸੀ, ਗੁਰੂ ਸਾਹਿਬ ਨੇ ਖੁਸ਼ੀ ਹੋ ਕੇ ਆਖਿਆ “ਬੇਟਾ ! ਕੁਛ ਮੰਗ ?” ਮਹਾਂ ਸਿੰਘ ਦਾ ਮੂੰਹ ਖੁੱਲਾ, ਬੁਲ੍ਹ ਫਰਕੇ, ਪਰ ਆਵਾਜ਼ ਐਨੀ ਨੀਵੀਂ ਸੀ ਕਿ ਸੁਣੀ ਨਾ ਗਈ । ਗੁਰੂ ਸਾਹਿਬ ਨੇ ਓਸ ਦੇ ਮੂੰਹ ਦੇ ਕੋਲ ਕੰਨ ਲੈ ਜਾ ਕੇ ਸੁਣਿਆ । ਆਵਾਜ਼ ਇਹ ਸੀ ਕਿ :

ਬੇਦਾਵਾ ਲਿਖਣ ਵਾਲੇ ਸਿੱਖਾਂ ਦਾ ਅਪਾਧ ਬਖ਼ਸ਼ਿਆ ਜਾਵੇ !

ਗੁਰੂ ਸਾਹਿਬ ਨੇ ਤਿੰਨ ਵਾਰੀ ਕੁਛ ਮੰਗਣ ਲਈ ਫੁਰਮਾਇਆ । ਭਾਈ ਮਹਾਂ ਸਿੰਘ ਨੇ ਤਿੰਨੇ ਵਾਰ ਇਹ ਮੰਗਿਆ । ਮਹਾਂ ਸਿੰਘ ਦੀ ਮਹਾਂ ਆਤਮਾ ਦਾ ਇਹ ਮਹਾਂ ਆਸ਼ਾ ਦੇਖ ਕੇ ਗੁਰੂ ਸਾਹਿਬ ਜੀ ਨੇ ‘ਧੰਨ ਸਿੱਖੀ’ ‘ਧੰਨ ਸਿੱਖੀ’ ‘ਧੰਨ ਸਿੱਖੀ’ ਤਿੰਨ ਵਾਰੀ ਕਿਹਾ । ਬੇਦਾਵੇ ਵਾਲਾ ਕਾਗਜ਼ ਖੀਸੇ ਵਿਚੋਂ ਕੱਢਿਆ । ਭਾਈ ਮਹਾਂ ਸਿੰਘ ਜੀ ਨੂੰ ਵਿਖਾਇਆ ਤੇ ਪਾੜ ਸੁੱਟਿਆ । ਭਾਈ ਮਹਾਂ ਸਿੰਘ ਦੀ ਆਤਮਾ ਨਾਸ਼ਵੰਤ ਸਰੀਰ ਨੂੰ ਛੱਡ ਕੇ ਅਮਰਾ ਪੁਰੀ ਨੂੰ ਚਲੀ ਗਈ ।

ਗੁਰੂ ਸਾਹਿਬ ਦੀ ਸੇਵਾ ਵਿਚ ਬੇਨਤੀ ਕੀਤੀ ਗਈ ਕਿ ਇਕ ਫੱਟੜ ਇਸਤ੍ਰੀ ਝਾੜੀਆਂ ਵਿਚ ਪਈ ਹੈ । ਗੁਰੂ ਜੀ ਓਥੇ ਪੁੱਜੇ । ਮਾਈ ਭਾਗੋ ਸੈਂਕੜੇ ਲੋਬਾਂ ਦੇ ਵਿਚਕਾਰ ਪਈ । ਵੇਖਣ ਤੋਂ ਜਾਪਦਾ ਸੀ ਕਿ ਸਾਰੇ ਓਸੇ ਦੀ ‘ਸਾਂਗ’ ਦੇ ਹੀ ਸ਼ਿਕਾਰ ਹਨ, ਗੁਰੂ ਜੀ ਨੇ ਓਹਦੇ ਮੂੰਹ ਵਿਚ ਪਾਣੀ ਪਾਇਆ । ਫੱਟ ਧੋਤੇ, ਮਲ੍ਹਮ ਲਾਈ, ਪੱਟੀ ਬੱਧੀ, ਮਾਈ ਭਾਗੋ ਨੂੰ ਹੋਸ਼ ਆਈ । ਗੁਰੂ ਸਾਹਿਬ ਦੇ ਦਰਸ਼ਨ ਕਰਕੇ ਸੀਸ ਨਿਵਾਇਆ । ਗੁਰੂ ਜੀ ਨੇ ਪ੍ਰਸੰਨ ਹੋ ਕੇ ਕੁਛ ਮੰਗਣ ਲਈ ਫੁਰਮਾਇਆ । ਮਾਈ ਭਾਗੋ ਨੇ ਕਿਹਾ :

ਦਰਸ ਭਏ ਅਬ ਕ੍ਰਿਪਾ ਕੀਜਹਿ ।

ਸੁਤ ਅਪਰਾਧ ਨ ਪਿਤ ਚਿਤ ਰੀਜਹਿ ।

ਪੁਰ ਅਨੰਦ ਜਿਸ ਮਾਝੇ ਵਾਰੇ ।

ਦੀਨ ਬਿਦਾਵਾ ਸਿਦਕ ਪ੍ਰਹਾਰੇ ।

ਮੇਲ ਲੇਹੁ ਟੂਟੀ ਸੋ ਫਾਰੋ ।

ਪਤਿਤ ਸੁਪਾਵਨ ਬਿਰਦ ਸੰਭਾਰੋ ।

ਸਿਖ ਮਾਈ ਭਾਗੋ ਦੀ ਸੂਰਮਤਾ, ਪੰਥਕ ਪਿਆਰ ਤੇ ਕੌਮੀ ਦਰਦ ਵੇਖ ਕੇ

ਚਕ੍ਰਿਤ ਰਹਿ ਗਏ । ਮਾਈ ਭਾਗੋ ਦੀ ਟੁੱਟੀ ਗੰਢਨ ਦੀ ਪਾਰਥਨਾ ਨੇ ਸਭਨਾਂ ਨੂੰ  
ਗਦ ਗਦ ਕਰ ਦਿਤਾ । ਸਾਰੇ ਉਸ ਦੀ ਨਿਸ਼ਕਾਮ ਮੰਗ ਤੋਂ ਦੰਗ ਹੋ ਗਏ ।

ਕੁਛ ਮਿੰਟਾਂ ਦੀ ਵਿਸਮਾਦੀ ਚੁੱਪ ਮਗਰੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ  
ਫੁਰਮਾਇਆ :

“ਪੁੱਤ੍ਰੀ ! ਬੇਦਾਵੇ ਵਾਲੇ ਕਾਰਗਜ਼ ਪਾੜ ਸੁਟਿਆ ਹੈ । ਟੁੱਟੀ ਗੰਢੀ ਗਈ ਹੈ ।  
ਤੁਸੀਂ ਆਪਣਾ ਲਹੂ ਡੋਲ੍ਹਕੇ ਵਿਛਿੜਿਆਂ ਨੂੰ ਮੇਲਿਆ । ਏਥੇ ਸ਼ਹੀਦੀ ਪਾਉਣ  
ਵਾਲੇ ਮੁਕਤ ਹੋਏ । ਓਹਨਾਂ ਦੀ ਕੁਰਬਾਨੀ ਨਾਲ ਏਸ ਥਾਂ ਦਾ ਨਾਂ ਖਦਰਾਣੇ ਦੀ  
ਥਾਂ ਅੱਜ ਤੋਂ ਮੁਕਤਸਰ ਹੋਇਆ ।

“ਤੁਹਾਡੀ ਸੇਵਾ ਪ੍ਰਵਾਨ ਹੋਈ, ਤੁਹਾਡੀ ਬਹਾਦਰੀ ਦਾ ਸਾਕਾ ਮੋਏ ਦਿਲਾਂ  
ਵਿਚ ਰੂਹ ਫੁਕੇਗਾ । ਤੁਹਾਡਾ ਕੰਮ ਚਾਨਣ ਮੁਨਾਰਾ ਬਣੇਗਾ । ਤੁਹਾਡਾ ਨਾ ਹਰ ਥਾਂ  
ਆਦਰ ਤੇ ਸਤਿਕਾਰ ਨਾਲ ਲਿਆ ਜਾਏਗਾ । ਤੁਹਾਡਾ ਜੀਵਨ ਇਸਤ੍ਰੀਆਂ  
ਲਈ ਮਾਣ ਦਾ ਕਾਰਣ ਬਣੇਗਾ ਤੇ ਤੁਹਾਡੀ ਕਰਨੀ ਉੱਤੇ ਮਰਦ ਫਖਰ  
ਕਰਨਗੇ ।”

## ਸਿੰਘਣੀਆਂ ਦੀ ਬੀਰਤਾ

ਅਤੇ

## ਸ਼ਹੀਦ ਗੰਜ ਸਿੰਘਣੀਆਂ ਲਾਹੌਰ

ਅੱਜ ਗਰਮੀ ਪੂਰੇ ਜੋਬਨ ਵਿੱਚ ਹੈ, ਤਪਸ਼ ਦੇ ਅੰਗਿਆਰ ਬਰਸ ਰਹੇ ਹਨ, ਏਨ੍ਹਾਂ ਦਿਨਾਂ ਦੀਆਂ ਕੜਕਵੀਆਂ ਦੁਪਹਿਰਾਂ ਸਭ ਸੁੱਧਾਂ ਭੁਲਾ ਰਹੀਆਂ ਹਨ, ਜਿਸ ਪਾਸੇ ਤੱਕੋ ਪੰਜੇ ਭੱਠ ਬਲ ਰਹੇ ਹਨ, ਸੰਸਾਰ ਦਾ ਹਰ ਇਕ ਪ੍ਰਾਣੀ ਘਬਰਾਹਟ ਵਿੱਚ ਬੇਹਬਲ ਹੈ ਅਤੇ ਇਸ ਗਰਮੀ ਦੇ ਕਲੇਸ਼ ਕੋਲੋਂ ਬਚਨ ਵਾਸਤੇ ਜ਼ਰੂਰ ਕੁਝ ਨਾ ਕੁਝ ਓੜ ਤੋੜ ਕਰ ਰਿਹਾ ਹੈ, ਅਮੀਰ ਲੋਕ ਏਨ੍ਹਾਂ ਦਿਨਾਂ ਵਿਚ ਪਹਾੜਾਂ ਅੰਦਰ ਜਾ ਕੇ ਛੱਪ ਜਾਂਦੇ ਹਨ ਅਤੇ ਵਿਚਾਰੇ ਗਰੀਬ ਘਰ ਬੈਠੇ ਹੀ ਵਿਤ ਅਨੁਸਾਰ ਹੱਥ ਪੈਰ ਮਾਰਕੇ ਏਹ ਭਿਆਵਲੇ ਦਿਨ ਕੱਟ ਲੈਂਦੇ ਹਨ। ਜਿਨ੍ਹਾਂ ਚਿਰ ਸੂਰਜ ਭਗਵਾਨ ਹੋਰੀ ਗਗਨ ਮੰਡਲ ਵਿੱਚ ਟਹਿਲ ਦੇ ਰਹਿਣ ਉਨ੍ਹਾਂ ਚਿਰ ਕਿਸੇ ਦੀ ਮਜਾਲ ਨਹੀਂ ਜੋ ਸਨਮੁਖ ਫ਼ਟਕ ਸਕੇ, ਧੁੱਪ ਦੀ ਡਰਾਉਣੀ ਸ਼ਕਲ ਵੇਖ ਕੇ ਛੋਟਿਆਂ ਵਡਿਆਂ ਦੇ ਦਿਲ ਕੰਬ ਜਾਂਦੇ ਹਨ ਅਤੇ ਉਹ ਘਰ ਦੀ ਕਿਸੇ ਅੰਧੇਰੀ ਕੋਠੜੀ ਵਿਚ ਸਿਰ ਲੁਕਾ ਕੇ ਜਾ ਬੈਠਦੇ ਹਨ। ਅਤੇ ਜਿਨ੍ਹਾਂ ਚਿਰ ਤੋੜੀ ਲੋ ਆਨ ਕੇ ਧੁੱਪ ਦੀ ਦੱਸ ਪਾਂਦੀ ਰਵੇ ਉਨ੍ਹਾਂ ਚਿਰ ਬਾਹਰ ਨਿਕਲਨ ਦਾ ਹੌਸਲਾ ਨਹੀਂ ਕਰ ਸਕਦੇ, ਇਸ ਵੇਲੇ ਪੱਖੇ ਤੋਂ ਬਿਨਾਂ ਹੋਰ ਕੋਈ ਸਹਾਇਕ ਨਜ਼ਰ ਨਹੀਂ ਆਉਂਦਾ ਪਰ ਪੱਖਾ ਝਲਦਿਆਂ ਭੀ ਬਾਂਹਾਂ ਨੂੰ ਖਲੀਆਂ ਤੇ ਕੜ੍ਹਲ ਪੈ ਜਾਂਦੇ ਹਨ, ਇਸ ਮਹੀਨੇ ਦੇ ਪਹਾੜ ਪਹਾੜ ਜਿਡੇ ਦਿਨ ਭੀ ਬਿਤਾਣੇ ਮੁਸ਼ਕਲ ਹੋ ਜਾਂਦੇ ਹਨ, ਖਬਰੇ ਇਸ ਮਹੀਨੇ ਨੂੰ ਸਭ ਨਾਲੋਂ ਵੱਡਾ ਸਮਝਕੇ ਹੀ ਇਸ ਦਾ ਨਾਮ ਜੇਲ੍ਹ ਰਖਿਆ ਗਿਆ ਸੀ।

ਇਸ ਗੱਲ ਨੂੰ ਕੌਣ ਨਹੀਂ ਜਾਣਦਾ ਕਿ ਮਹਾਰਾਜ ਹੁਨਾਲਾ ਜੇਠ ਦੇ ਮਹੀਨੇ ਵਿਚ ਆਪਣੀਆਂ ਸਾਰੀਆਂ ਫੌਜਾਂ ਲੈਕ ਸੰਗਾਂਮ ਵਿਚ ਜੂਝਨ ਲਈ ਆ ਪਹੁੰਚਦਾ ਹੈ, ਕਿਸੇ ਨੇ ਸੱਚ ਆਖਿਆ ਹੈ ਕਿ-

ਚੇਤ ਹੁਨਾਲਾ ਜੰਮਿਆਂ ਵੈਸਾਖ ਚੜਾਈ ਹੋ।

ਲੈਕੇ ਫੌਜਾਂ ਆਇਆ ਜੇਠ ਲੜਾਈ ਹੋ।

ਹਾੜ ਮਹੀਨਾਂ ਜੂਝਿਆ ਸਾਰੇ ਜਾਨਣ ਲੋਗ।

ਸੌਣ ਹੁਨਾਲਾ ਮਾਰਿਆ ਭਾਵੋਂ ਕੀਤਾ ਸੋਗ।

ਗੱਲ ਕੀ ਅੱਜ ਹੁਨਾਲਾ ਆਪਣਾ ਪੂਰਾ ਬਲ ਵਿਖਾ ਰਿਹਾ ਹੈ, ਹਰ ਪਾਸੇ ਤ੍ਰਾਸ ਤ੍ਰਾਸ ਹੋ ਰਹੀ ਹੈ, ਇਸਦੇ ਤਿਖੇ ਸ਼ਸਤ੍ਰਾਂ ਨਾਲ ਘਾਇਲ ਹੋਏ ਹੋਏ ਨਰ ਨਾਗੀ ਪਾਣੀ ਪਾਣੀ ਕੂਕ ਰਹੇ ਹਨ, ਇਸ ਭਿਆਨਕ ਸਮੇਂ ਵਿੱਚ ਲਾਹੌਰ ਸ਼ਹਿਰ ਦੇ ਅੰਦਰ ਡਾਢਾ ਕਹਿਰ ਵਰਤ ਰਿਹਾ ਹੈ, ਦਿੱਲੀ ਦਰਵਾਜ਼ੇ ਤੋਂ ਬਾਹਰ ਭਾਈ ਤਾਰੂ ਸਿੰਘ ਜੀ ਦੇ ਸ਼ਹੀਦ ਗੰਜ ਦੇ ਸਾਹਮਣੇ ਦੋ ਸੌ ਸਿੰਘਣੀਆਂ ਦਾ ਇਕ ਟੋਲਾ ਨਜ਼ਰ ਬੰਦੀ ਵਿੱਚ ਬੰਦ ਹੈ, ਸਮੇਂ ਦਾ ਹਾਕਮ ਮੀਰ ਮਨੂ ਅਨੇਕ ਤਰ੍ਹਾਂ ਕਸ਼ਟ ਦੇ ਰਿਹਾ ਹੈ, ਏਨਾਂ ਵਿਚਾਰੀਆਂ ਨੂੰ ਦੁੱਖਾਨ ਵਾਸਤੇ ਨਵੇਂ ਸੂਰਜ ਕੋਈ ਨਾ ਕੋਈ ਨਵੀਂ ਕਾਢ ਸੋਚੀ ਜਾਂਦੀ ਹੈ, ਸਵੇਰੇ ਸਾਰੇ ਹੀ ਸਵਾ ਸਵਾ ਮਣ ਦਾਣੇ ਇੱਕ ਇੱਕ ਨੂੰ ਪੀਹਣ ਵਾਸਤੇ ਦਿੱਤੇ ਜਾਂਦੇ ਹਨ, ਅੱਧੀ ਅੱਧੀ ਰੋਟੀ ਅਤੇ ਇਕ ਇਕ ਛੱਨਾਂ ਪਾਣੀ ਦਾ ਦੇਕੇ ਮੁੜ ਅੱਠ ਪਹਿਰ ਏਨ੍ਹਾਂ ਨਿਮਾਣੀਆਂ ਦੀ ਵਾਤ ਪੁੱਛਣੀ ਉਨ੍ਹਾਂ ਜਾਲਮਾਂ ਵਾਸਤੇ ਕਸਮ ਹੈ। ਏਹੋ ਜਹੀ ਸਾੜਨੀ ਤੁੱਤ ਵਿੱਚ ਏਹੋ ਜਹੇ ਤਸੀਹੇ ਸਹਾਰਣੇਂ ਕੋਈ ਸੌਖੀ ਖੇਡ ਨਹੀਂ, ਹੋ ਰੱਬਾ! ਤੂੰ ਬੜਾ ਬੇਅੰਤ ਹੈਂ, ਪ੍ਰੇਮੀਆਂ ਨੂੰ ਏਹੋ ਜਹੀਆਂ ਕਠਿਨ ਘਾਟੀਆਂ ਵਿੱਚ ਸੁੱਟਕੇ ਪਤਾ ਨਹੀਂ ਤੈਨੂੰ ਕੀ ਸ੍ਰਾਦ ਆਉਂਦਾ ਹੈ? ਘਰ ਦੇ ਸਾਰੇ ਜੀਅ ਵਿਛੜਕੇ ਖੇਤੂੰ ਖੇਤੂੰ ਹੋ ਚੁੱਕੇ ਹਨ ਮਰਦ ਜੰਗਲਾਂ ਦੀਆਂ ਝੁਗੀਆਂ ਜਾਂ ਬੇਰਿਆਂ ਵਿਚ ਦਿਨ ਕੱਟ ਰਹੇ ਹਨ, ਏਹ ਵਿਚਾਰੀਆਂ ਨਿਆਸਰੀਆਂ ਜਾਲਮ ਮੀਰ ਮੰਨੂ ਦੇ ਪੰਜੇ ਵਿਚ ਇਸ ਤਰ੍ਹਾਂ ਦੇ ਦੁੱਖੜੇ ਭੋਗ ਰਹੀਆਂ ਹਨ, ਗੋਦੀਆਂ ਵਿਚ ਲੇਟੇ ਹੋਏ ਭੁੱਖੇ ਅਤੇ ਤਿਹਾਏ ਜਾਤਕ ਵਿਲੂੰ ਵਿਲੂੰ ਦੀ ਕੁਲ ਬਿਲਾਹਟ ਵਿੱਚ ਲੁੱਛ ਰਹੇ ਹਨ! ਉਨ੍ਹਾਂ ਪਾਪੀਆਂ ਦੇ ਹਿਰਦੇ ਪਤਾ ਨਹੀਂ ਕਿਸ ਮਿੱਟੀ ਦੇ ਬਣੇ ਹੋਏ ਹਨ ਜੋ ਏਨ੍ਹਾਂ ਮਾਸੂਮ ਬੱਚਿਆਂ ਦੇ ਡੁਸਕਦੇ ਅਤੇ ਵਿਲਕਦੇ ਮੂੰਹਾਂ ਨੂੰ ਵੇਖਕੇ ਭੀ ਤਰਸ ਵਿੱਚ ਨਹੀਂ ਆਉਂਦੇ?

ਪਰ ਧੰਨ ਹਨ ਉਹ ਬੀਬੀਆਂ ਜਿਨ੍ਹਾਂ ਨੇ ਏਨ੍ਹਾਂ ਦੁੱਖਾਂ ਨੂੰ ਖਿੱਚੇ ਮੱਥੇ ਸਹਾਰ ਕੇ ਸਿੱਖੀ ਬਾਣੇ ਦੀ ਲਾਜ ਰੱਖ ਵਖਾਈ ਅਤੇ ਦੁਨੀਆਂ ਨੂੰ ਏਹ ਸਾਬਤ ਕਰਕੇ ਦਸ ਦਿਤਾ ਕਿ ਜਿਥੇ ਗੁਰੂ ਜੀ ਦੇ ਸਿਖ ਇਤਨੀਆਂ ਕੁਰਬਾਨੀਆਂ ਕਰ ਸਕਦੇ ਹਨ, ਉੱਥੇ ਸਿੰਘਣੀਆਂ ਭੀ ਕੋਈ ਘੱਟ ਹੋਸਲਾ ਨਹੀਂ ਰੱਖਦੀਆਂ, ਮੀਰ ਮਨੂ ਨੇ ਇਸਲਾਮ ਦਾ ਦੀਨ ਕਬੂਲ ਕਰਾਨ ਵਾਸਤੇ ਜੋ ਚਾਰਾ ਸੀ ਕਰਕੇ ਵੇਖ ਲਿਆ ਪਰ ਏਨ੍ਹਾਂ ਦੇ ਸਿਦਕ ਭਰੋਸੇ ਵਿਚ ਤਿਲ ਮਾਤ੍ਰ ਭੀ ਫਰਕ ਨਾ ਆਇਆ, ਏਨ੍ਹਾਂ ਦੁੱਖਾਂ ਤਸੀਹਾਂ ਵਿਚ ਕਈ ਸਿੰਘਣੀਆਂ ਸ਼ਹੀਦ ਭੀ ਹੋ ਗਈਆਂ! ਜੋ ਬੱਚ ਰਹੀਆਂ ਜਦ ਉਹ ਰੂਹਾਂ ਹੋਰ ਕਿਸੇ ਡਰ ਲਾਲਚ ਵਿਚ ਨਾ ਆਈਆਂ ਤਾਂ ਮੀਰ ਮੰਨੂ ਨੇ ਆਪਣੀ ਬੜੀ ਹੱਤਕ ਸਮਝੀ, ਕ੍ਰੋਧ ਵਿਚ ਆਪੇ ਤੋਂ ਬਾਹਰ ਹੋ ਗਿਆ, ਲੋਹਾ ਲਾਖਾ ਹੋ ਕੇ ਦੰਦੀਆਂ ਪੀਹਣ ਲਗਾ, ਆਪਣੇ ਨਾਲ ਕੁਝ ਹੋਰ ਸਾਬੀਆਂ ਨੂੰ ਲੈ ਕੇ ਏਨ੍ਹਾਂ ਭੋਗਿਆਂ ਵਿਚ ਆ ਗਿਆ, ਏਨਾਂ ਬਹੂ ਬੇਟੀਆਂ ਉਤੇ ਬਿਜਲੀ ਵਾਂਗ ਆ

ਕੜਕਿਆ, ਅੱਖਾਂ ਦੇ ਲਾਲ ਲਾਲ ਡੇਲੇ ਕੱਢਕੇ ਧਮਕੀਆਂ ਦੇ ਕੇ ਡਰਾਨ ਲਗਾ।

ਜਦ ਏਨ੍ਹਾਂ ਸ਼ਰੋਣੀਆਂ ਨੇ ਤੱਕਿਆ ਕਿ ਹੁਣ ਚੁੱਪ ਰਹਿਣ ਵਿਚ ਇਜ਼ਤ ਨੂੰ ਹੱਥ ਪੈਣ ਦਾ ਬਲਤਰਾ ਹੈ, ਤਾਂ ਗਰਜਕੇ ਆਖਿਆ ਕਿ ਮੀਰ ਮਨੂੰ! ਤੂੰ ਸਾਨੂੰ ਅਬਲਾ ਨਾ ਸਮਝੀਂ ਅਸਾਂ ਕਲਗੀਧਰ ਜੀ ਦਾ ਅੰਮ੍ਰਿਤ ਪਾਣ ਕੀਤਾ ਹੋਇਆ ਹੈ, ਤੂੰ ਯਾਦ ਰੱਖ ਤੇਰੇ ਭੂੰਮ ਡਰਾਵੇ ਅਤੇ ਗਿਦੜ ਭਬਕੀਆਂ ਸਾਡੇ ਅਚੱਲ ਮਨ ਉੱਤੇ ਏਨਾਂ ਹੀ ਅਸਰ ਪਾ ਸਕਦੀਆਂ ਹਨ ਜਿਨ੍ਹਾਂ ਕੁ ਮੱਛਰ ਦੀ ਟੱਕਰ ਨਾਲ ਪਹਾੜ ਉੱਤੇ ਅਸਰ ਪੈ ਸਕਦਾ ਹੈ। ਮੀਰ ਮਨੂੰ! ਇਕ ਦਿਨ ਮਰਨਾ ਸਭ ਨੇ ਜ਼ਰੂਰ ਹੈ, ਅਸੀਂ ਧਰਮੋਂ ਬੇ ਧਰਮ ਹੋ ਕੇ ਕਾਲਖ ਦਾ ਟਿੱਕਾ ਲੈਣ ਵਾਸਤੇ ਤਿਆਰ ਨਹੀਂ ਹਾਂ, ਅਸੀਂ ਤੇਰੇ ਦੀਨ ਨੂੰ ਕਬੂਲ ਕਰਨ ਵਿਚ ਅਤੇ ਸੁੱਚਾ ਹੀਰਾ ਦੇ ਕੇ ਕਚ ਖਰੀਦਨ ਵਿਚ ਕੋਈ ਫ਼ਖਰ ਨਹੀਂ ਸਮਝਦੀਆਂ, ਐ ਮੀਰ ਮਨੂੰ! ਤੈਨੂੰ ਇਸਤ੍ਰੀਆਂ ਉੱਤੇ ਸਾੜਕੇ ਮਾਰਨ ਵਿਚ ਸ਼ਰਮ ਨਹੀਂ ਆਉਂਦੀ? ਮਨ ਵਿਚ ਜ਼ਰਾ ਤੇ ਸੋਚ ਏਨਾਂ ਮਾਸੂਮ ਬੱਚਿਆਂ ਨੇ ਤੇਰਾ ਕੀ ਵਿਗਾੜਿਆ ਹੈ? ਏਨਾਂ ਬੇ-ਜਬਾਨਾਂ ਨੂੰ ਤੜਫ਼ਾਣਾ ਭੀ ਕੋਈ ਬਹਾਦਰੀ ਹੈ? ਦੇਖ ਕਿਸ ਤਰ੍ਹਾਂ ਵਿਲੂੰ ਵਿਲੂੰ ਕਰ ਰਹੇ ਹਨ, ਹਨੇਰ ਸਾਈਂ ਦਾ ਸਾਰਾ 2 ਦਿਨ ਏਨ੍ਹਾਂ ਵਿਚਾਰਿਆਂ ਨੂੰ ਪੀਣ ਵਾਸਤੇ ਪਾਣੀ ਨਹੀਂ ਮਿਲਦਾ, ਟੁੱਕਰ ਦੀ ਗ੍ਰਾਹੀ ਨੂੰ ਸਹਿਕਦੇ ਹੋਏ ਛੁੱਸਕ ਰਹੇ ਹਨ। ਤੂੰ ਚੇਤੇ ਰੱਖ ਏਨ੍ਹਾਂ ਦੀਆਂ ਭੁੱਖੀਆਂ ਆਂਦਰਾਂ ਜੋ ਇਸ ਵੇਲੇ ਤੇਰੀ ਜਾਨ ਨੂੰ ਰੋ ਰਹੀਆਂ ਹਨ ਏਨ੍ਹਾਂ ਦੀ ਕੁਰਲਾਹਟ ਰੱਬ ਜ਼ਰੂਰ ਸੁਣੇਗਾ ਅਤੇ ਤੈਨੂੰ ਹੱਥਾਂ ਦੀਆਂ ਦਿਤੀਆਂ ਦੰਦਾਂ ਨਾਲ ਖੋਲਣੀਆਂ ਪੈਣਗੀਆਂ।

ਮੀਰਮੰਨੂੰ-ਬੱਸ! ਬੱਸ!! ਬਹੁਤਾ ਬਕਵਾਸ ਨਾਂ ਕਰੋ, ਮੈਂ ਏਨ੍ਹਾਂ ਨਰਮ ਦਿਲ ਆਦਮੀ ਨਹੀਂ ਹਾਂ ਜੋ ਤੁਹਾਡੀਆਂ ਏਨ੍ਹਾਂ ਗੱਲਾਂ ਨੂੰ ਸੁਣ ਕੇ ਤੁਹਾਨੂੰ ਛੱਡਣ ਵਾਸਤੇ ਤਿਆਰ ਹੋ ਜਾਵਾਂਗਾ। ਬੱਸ ਤੁਹਾਡੇ ਵਾਸਤੇ ਇਕੋ ਹੀ ਰਸਤਾ ਹੈ, ਕਿ ਤੁਸੀਂ ਸਾਡੇ ਦੀਨ ਨੂੰ ਕਬੂਲ ਕਰਕੇ ਇਸ ਮੌਤ ਦੇ ਮੂੰਹ ਵਿਚੋਂ ਨਿਕਲ ਸਕਦੀਆਂ ਹੋ। ਨਹੀਂ ਤੇ ਯਾਦ ਰੱਖੋ ਤੁਹਾਡੇ ਸਿਰ ਉੱਤੇ ਦੁੱਖਾਂ ਤੇ ਅਜੇਹੀ ਬਿਜਲੀ ਕੜਕੇਗੀ ਕਿ ਤੁਹਾਨੂੰ ਏਹ ਸਾਰਾ ਗਿਆਨ ਭੁੱਲ ਜਾਏਗਾ।

ਸਿੰਘਣੀਆਂ-ਮੀਰਮੰਨੂੰ! ਤੂੰ ਭੁਲੇਖੇ ਵਿਚ ਹੈਂ! ਸਾਡਾ ਉਹ ਗਿਆਨ ਨਹੀਂ ਜੋ ਦੁੱਖਾਂ ਵਿਚ ਭੁੱਲ ਜਾਏ, ਅਸਾਂ ਤਾਂ ਏਹੋ ਸਮਝਿਆ ਹੋਇਆ ਹੈ:-

ਸਿਖ ਗੁਰੂ ਦਾ ਉਹੀ ਹੈ ਸਿਦਕ ਵਾਲਾ,

ਜੇਹਜ਼ਾ ਦੁਖਾਂ ਨੂੰ ਦੇਖ ਨਾਂ ਮੂੰਹ ਮੋੜੇ।

ਇਕ ਸਿਕ ਰਖੋ ਗੁਰੂ ਆਪਣੇ ਦੀ,

ਹੋਰ ਸਾਰੇ ਸੰਸਾਰ ਦਾ ਮੋਹ ਤੋੜੇ।

ਮਨੋਂ ਕਰੇ ਕਈ ਦੇ ਕੇ ਲੱਖ ਹੀਰੇ,  
ਸੁਟੇ ਗੁਰੂ ਦੇ ਕਦਮਾਂ ਦੇ ਜਾਨ ਰੋੜੇ।  
ਛਿੜਕੇ ਕੋਈ ਜੋ ਗੁਰੂ ਦਾ, ਦੇ ਤਾਹਨਾਂ,  
ਸ਼ੁਕਰ ਸ਼ੁਕਰ ਕਰਕੇ ਸਗੋਂ ਹੱਥ ਜੋੜੇ।

ਮੀਰ ਮਨੂੰ! ਤੂੰ ਦੁੱਖਾਂ•ਦੀਆਂ ਬਿਜਲੀਆਂ ਕੜਕਾਕੇ ਭੀ ਸੱਧਰ ਲਾਹ ਲੈ,  
ਅਸੀਂ ਕਲਗੀਧਰ ਜੀ ਦੇ ਕਦਮਾਂ ਸਦਕਾ ਸੱਭ ਦੁੱਖੜੇ ਸਹਿਣ ਲਈ ਤਿਆਰ ਹਾਂ,  
ਮਾਈ ਭਾਗੋ ਦੀ ਲੋਗੀ ਸਾਨੂੰ ਚੰਗੀ ਤਰ੍ਹਾਂ ਯਾਦ ਹੈ।

ਮੀਰ ਮੰਨੂੰ ਗਲਾਂ ਕਰਣੀਆਂ ਸੌਖੀਆਂ ਹਨ ਪਰ ਜਦੋਂ ਸਿਰ ਉੱਤੇ ਆ ਬਣੇ  
ਉਸ ਵੇਲੇ ਸਭ ਪ੍ਰੇਮ ਭੁੱਲ ਜਾਂਦੇ ਹਨ, ਮੈਂ ਸਿੱਖਾਂ ਵਾਸਤੇ ਦਾਤ੍ਰੀ ਪੈਦਾ ਹੋਇਆ  
ਹਾਂ, ਮੈਂ ਸਿੱਖਾਂ ਦੀ ਜੜ੍ਹ ਮੇਖ ਕੱਟ ਕੇ ਸਦਾ ਲਈ ਅਲਖ ਮੁੱਕਾ ਦੇਣੀ ਹੈ।

ਸਿੰਘਣੀਆਂ-ਮੀਰ ਮਨੂੰ! ਸਾਡੀ ਅਲਖ ਮੁਕਾਣ ਵਾਲੇ ਕਈ ਮੁਕ ਗਏ, ਪਰ  
ਅਸੀਂ ਨਾ ਮੁਕੇ, ਤੂੰ ਆਪਣੇ ਆਪ ਨੂੰ ਦਾਤ੍ਰੀ ਦਸਦਾ ਹੈਂ ਪਰ ਇਸਦੇ ਉੱਤ੍ਰ ਵਿਚ  
ਅਸੀਂ ਭੀ ਏਹੋ ਆਖਿਆ ਕਰਦੇ ਹਾਂ ਕਿ-

ਮੰਨੂੰ ਅਸਾਡੀ ਦਾਤ੍ਰੀ, ਅਸੀਂ ਮੰਨੂੰ ਦੇ ਸੋਏ।  
ਜਿਉਂ ੨ ਮੰਨੂੰ ਵੰਢਦਾ, ਤਿਉਂ ੨ ਦੂਣੇ ਸਵਾਏ ਹੋਏ।

ਏਨ੍ਹਾਂ ਗਲਾਂ ਨੂੰ ਸੁਣਕੇ ਮੀਰ ਮੰਨੂੰ ਦੇ ਸੱਤੀਂ ਕਪੜੀਂ ਅੱਗ ਲੱਗ ਗਈ, ਅਤੇ  
ਪਾਸ ਖਲੋਤੇ ਕਾਜ਼ੀ ਮੁਲਾਣਿਆਂ ਨੇ ਉੱਤੇਂ ਹੋਰ ਤੇਲ ਛਿੜਕ ਦਿਤਾ, ਜਿਸ ਕਰਕੇ  
ਕ੍ਰੂਧ ਦਾ ਭਾਂਬੜ ਬਲ ਉੱਠਿਆ, ਭਾਵੀ ਨੇ ਅੰਨ੍ਹਾਂ ਕਰ ਦਿਤਾ, ਫੁੰਕਾਰੇ ਛੱਡਨ  
ਲੱਗਾ, ਜਲਾਦਾਂ ਨੂੰ ਹੁਕਮ ਕੀਤਾ ਕਿ ਏਨ੍ਹਾਂ ਦੀਆਂ ਗੋਦੀਆਂ ਵਿਚੋਂ ਬਾਲਕ ਖੋਰ  
ਲਵੇ, ਅਤੇ ਉਨ੍ਹਾਂ ਦੇ ਟੁੱਕੜੇ ਕਰਕੇ ਏਨ੍ਹਾਂ ਦੀਆਂ ਝੋਲੀਆਂ ਵਿਚ ਪਾ ਦਿਓ।

ਬੀਬੀਆਂ ਇਸ ਹੁਕਮ ਨੂੰ ਸੁਣਕੇ ਵਾਹਿਗੁਰੂ ਵਾਹਿਗੁਰੂ! ਕਰ ਉੱਠੀਆਂ  
ਅਤੇ ਸੱਭ ਨੇ ਇਕ ਅਵਾਜ਼ ਵਿਚ ਹੋ ਕੇ ਆਖਿਆ ਕਿ ਐ ਜ਼ਾਲਮਾਂ! ਤੂੰ ਏਨ੍ਹਾਂ  
ਬੇਦੋਸ਼ਿਆਂ ਉੱਤੇ ਛੁਗੀ ਕਿਉਂ ਚਲਾਂਦਾ ਹੈਂ? ਏਨਾ ਨਿਆਣਿਆਂ ਨੇ ਤੇਰਾ ਕੀ  
ਖੋਹਿਆ ਹੈ? ਤੂੰ ਬਾਲ ਬਚੜਦਾਰ ਤੇ ਜਾਏ ਦੇ ਪਿਆਰ ਨੂੰ ਚੰਗੀ ਤਰ੍ਹਾਂ ਜਾਣਦਾ  
ਹੈ, ਜਿਵੇਂ ਤੈਨੂੰ ਅਪਣੀ ਸੰਤਾਨ ਪਿਆਰੀ ਲਗਦੀ ਹੈ ਸਾਨੂੰ ਭੀ ਏਹ ਓਸੇ ਤਰ੍ਹਾਂ  
ਪਿਆਰੇ ਲਗਦੇ ਹਨ, ਤੂੰ ਏਹ ਘੋਰ ਪਾਪ ਨਾ ਕਰ, ਏਹ ਘਾਓ ਬੜਾ ਦੁੱਖਦਾਈ  
ਹੈ, ਜ਼ਾਲਮਾਂ! ਓਹ ਸੱਲ ਨਾ ਲਾ ਜਿਸਦੀ ਮਰਮ ਪੱਟੀ ਨਾ ਹੋ ਸਕੇ! ਬੀਬੀਆਂ ਦੀ  
ਇਸ ਗੱਲ ਨੂੰ ਸੁਣਕੇ ਮੀਰ ਮੰਨੂੰ ਡਾਢੀ ਘੁਰਕੀ ਲੈਕੇ ਪਿਆ ਤੇ ਆਖਿਆ ਕਿ ਜੇ  
ਤੁਹਾਨੂੰ ਏਨ੍ਹਾਂ ਉੱਪਰ ਅਤੇ ਅਪਨੇ ਉੱਪਰ ਤਰਸ ਆਉਂਦਾ ਹੈ ਤਾਂ ਅਜੇ ਸਮਾਂ ਹੈ  
ਦੀਨ ਕਬਲ ਕਰ ਲਵੇਂ ਨਹੀਂ ਤਾਂ ਏਹ ਹੁਕਮ ਹੁਣ ਵਾਪਸ ਨਹੀਂ ਹੋ ਸਕਦਾ।

ਸਿੰਘਣੀਆਂ—(ਆਪਣੇ ਬੱਚਿਆਂ ਨੂੰ ਗਲ ਨਾਲ ਲਾਕੇ ਆਖਦੀਆਂ ਹਨ) ਲੋਂ ਬਚਿਓ! ਹੁਣ ਤੁਸੀਂ ਜਾਓ! ਭਾਈ ਮਨੀ ਸਿੰਘ ਜੀ ਨੇ ਵੱਡੀ ਉਮਰ ਵਿਚ ਬੰਦ ਬੰਦ ਕਟਾਏ ਸਨ, ਤੁਸੀਂ ਇਸ ਨਿਆਣੀ ਉਮਰ ਵਿਚ ਪੇਰੀ ਪੋਰੀ ਹੋ ਕੇ ਦੁਨੀਆਂ ਨੂੰ ਏਹ ਦਸ ਦਿਓ ਕਿ ਕਲਗੀਧਰ ਜੀ ਦਾ ਹਰ ਇਕ ਸਿੱਖ ਧਰਮ ਪਿੱਛੇ ਭਾਈ ਮਨੀ ਸਿੰਘ ਵਾਂਗ ਟੁਕੜੇ 2 ਹੋਣ ਨੂੰ ਤਿਹਾਇਆ ਤੁਹਾਡੀ ਉੱਡੀਕ ਵਿਚ ਖਲੋਤਾ ਹੋਇਆ ਹੈ, ਤੁਹਾਡਾ ਮੋਹ ਆਂਦਰਾਂ ਨੂੰ ਡਾਢੀ ਖਿੱਚ ਪਾ ਰਿਹਾ ਹੈ ਪਰ ਸਦਕੇ ਤੁਹਾਡੇ ਨਾਲੋਂ ਧਰਮ ਬਹੁਤਾ ਪਿਆਰਾ ਹੈ ਬੱਚਿਓ! ਹਾਂ ਹਾਂ ਸਾਡੇਓ ਨੱਨ੍ਹੇਓ ਬੱਚਿਓ! ਅਤੇ ਲਾਡਾਂ ਨਾਲ ਪਾਲੇ ਹੋਏ ਪੁੱਤ੍ਰੇ! ਤੁਸੀਂ ਜਾਓ ਤੁਸੀਂ ਅਜੀਤ ਸਿੰਘ ਜੀ ਅਤੇ ਜੁਝਾਰ ਸਿੰਘ ਜੀ ਨਾਲੋਂ ਕੋਈ ਚੰਗੇ ਨਹੀਂ ਹੋ। ਜਦ ਕਲਗੀਆਂ ਵਾਲੇ ਨੇ ਏਹੋ ਜਹੋ ਲਾਲ ਕੁਹਾਨ ਲਗਿਆਂ ਸੰਕੋਚ ਕੋਲੋਂ ਕੰਮ ਨਹੀਂ ਸੀ ਲਿਆ, ਤਾਂ ਤੁਸੀਂ ਉਨ੍ਹਾਂ ਦੇ ਮੁਕਾਬਲੇ ਵੱਚ ਸੰਸਾਰ ਦੇ ਕੀੜੇ ਕੀ ਚੀਜ਼ ਹੋ? ਜਾਓ ਬੱਚਿਓ! ਤੁਸੀਂ ਸਾਡੀਆਂ ਗੋਦੀਆਂ ਵਿਚੋਂ ਨਿਕਲ ਕੇ ਕਲਗੀਧਰ ਜੀ ਦੀ ਗੋਦ ਵਿਚ ਬਿਰਾਜੇ ਗੇ, ਜਾਓ, ਨਿਕੇ 2 ਬਹਾਦਰੋਂ! ਸ਼ਹੀਦੀਆਂ ਪ੍ਰਾਪਤ ਕਰ, ਇਸ ਤਰ੍ਹਾਂ ਆਖਦਿਆਂ ਹੋਇਆਂ ਬੱਚਿਆਂ ਦੇ ਮੁੰਹ ਮੱਥੇ ਚੁੰਮੇ ਅਤੇ ਨੈਨ ਹੰਝੂ ਕੇਰਦਿਆਂ ਹੋਇਆ ਮਨਾਂ ਉਤੇ ਪੱਥਰ ਰੱਖ ਕੇ ਬੱਚਿਆਂ ਨੂੰ ਗੋਦਿਆਂ ਤੋਂ ਜੁਦਾ ਕਰ ਦਿੱਤਾ ਬੱਸ ਫੇਰ ਕੀ ਸੀ ਏਨ੍ਹਾਂ ਪੂੰਜ ਦੀਆਂ ਮੱਛੀਆਂ ਨੂੰ ਪਾਣੀ ਵਿਚੋਂ ਬਾਹਰ ਕੱਢਨ ਨਾਲ ਜੋ ਕੁਛ ਦਸ਼ਾ ਹੋਈ ਉਸਨੂੰ ਕਵੇਂ ਲਿਖਿਆ ਜਾ ਸਕਦਾ ਹੈ।

ਉਨ੍ਹਾਂ ਨਿਰਦਈ ਜਾਲਮਾਂ ਨੇ ਦੋ ਚਾਰ ਬੱਚਿਆਂ ਨੂੰ ਕੋਹ ਕੇ ਸੱਚ ਮੁਚ ਪੋਰੀ 2 ਕਰ ਦਿੱਤਾ ਅਤੇ ਉਨ੍ਹਾਂ ਤੜ੍ਹਫ਼ ਰਹੇ ਟੁਕੜਿਆਂ ਨੂੰ ਉਨ੍ਹਾਂ ਮਾਵਾਂ ਦੀਆਂ ਝੋਲੀਆਂ ਵਿਚ ਪਾ ਕੇ ਕਈ ਤਰਾਂ ਦੇ ਕਬੋਲ ਉਚਾਰੇ, ਹਾਏ! ਏਹ ਕਿਆ ਭਿਆਵਲਾ ਸੀਨ ਹੈ! ਜਿਨ੍ਹਾਂ ਪੁੱਤ੍ਰਾਂ ਨੂੰ ਚੁੰਮ ਚੱਟਕੇ ਮਾਵਾਂ ਲਾਡ ਕਰਦੀਆਂ ਹੋਂਦੀਆਂ ਸਨ ਅੱਜ ਉਨ੍ਹਾਂ ਦੇ ਟੁੱਕੜੇ ਝੋਲੀਆਂ ਵਿਚ ਲੈ ਕੇ ਸੀਨੇ ਨਾਲ ਲਾ ਰਹੀਆਂ ਹਨ ਅਤੇ ਆਖ ਰਹੀਆਂ ਹਨ, ਆਓ ਸਾਡੇ ਛੋਟੇ 2 ਮਨੀ ਸਿੰਘਾਂ! ਜੀ ਆਇਆ ਨੂੰ! ਸਾਡੀ ਕੁੱਖ ਸਫਲੀ ਹੋਈ ਅਤੇ ਤੁਹਾਡਾ ਦੇਹ ਧਾਰਨਾਂ ਸਕਾਰਬਾ ਹੋਇਆ, ਬੱਚਿਓ! ਤੁਸੀਂ ਮੇਰੇ ਨਹੀਂ, ਤੁਸੀਂ ਸਦਾ ਵਾਸਤੇ ਅਮਰ ਹੋ ਗਏ ਹੋ, ਰਹਿੰਦੀ ਦੁਨੀਆਂ ਤਕ ਤੁਹਾਡਾ ਨਾਂ ਰਹੇਗਾ, ਕਲਗੀ ਧਰ ਜੀ ਦੇ ਦਰਬਾਰ ਵਿਚ ਪ੍ਰਵਾਨਗੀ ਪਾਓਗੇ, ਅੱਜ ਤੁਹਾਡੀ ਆਵਾਗਵਨ ਦੀ ਫਾਹੀ ਦਾ ਬਖੇੜਾ ਸਮਾਪਤ ਹੋ ਗਿਆ ਹੈ ਜਾਓ ਕਲਗੀਧਰ ਜੀ ਦੇ ਚਰਨਾਂ ਵਿੱਚ ਜਾਕੇ ਏਹ ਸਨੇਹਾ ਦੇਣਾ-

ਕਲਗੀ ਵਾਲਿਆ ਕਦੀ ਤੇ ਵੇਖ ਆ ਕੇ,  
ਕੀਕਨ ਗੁਜ਼ਰਦਾ ਸਮਾਂ ਨਿਮਾਣਿਆਂ ਦਾ।  
ਡਾਂਵਾਂ ਡੋਲ ਹੋ ਰਹੀ ਹੈ ਦਸ਼ਾ ਸਾਡੀ,

ਰਿਹਾ ਕੋਈ ਨਾ ਥਾਂ ਨਿਖਾਣੀਆਂ ਦਾ।

ਬਣਿਆਂ ਅਜ ਦੁਸ਼ਮਨ ਸਭ ਸੰਸਾਰ ਸਾਡਾ,

ਕੋਈ ਨਹੀਂ ਪੁੱਛਦਾ ਹਾਲ ਨਿਤਾਣੀਆਂ ਦਾ।

ਤੇਰਾ ਤਕਦੇ ਰਾਹ ਕਰਤਾਰ ਸਿੰਘਾ,

ਰੰਗ ਵੇਖਦੇ ਰੱਬ ਦੇ ਭਾਣੀਆਂ ਦਾ।

ਬੀਬੀਆਂ ਦੀਆਂ ਏਨ੍ਹਾਂ ਗੱਲਾਂ ਨੂੰ ਸੁਣ ਕੇ, ਜਾਲਮ ਭੀ ਹੋਰਾਨ ਹਨ ਕਿ  
ਏਹ ਕਿਸ ਮਿੱਟੀ ਦੇ ਘੜੇ ਹੋਏ ਹਨ, ਜਿਨ੍ਹਾਂ ਦੇ ਆਤਮਾਂ ਉਤੇ ਸੰਸਾਰ ਦਾ ਕੋਈ  
ਡਰ ਜਾਂ ਲਾਲਚ ਬਲ ਨਹੀਂ ਪਾ ਸਕਦਾ।

ਸਿਆਣੇ ਆਖਦੇ ਹਨ “ਵਿਨਾਸ਼ ਕਾਲੇ ਵਿਪ੍ਰੀਤ ਬੁਧੀ” ਮੀਰ ਮੰਨੂ ਉਨ੍ਹਾਂ  
ਜੱਲਾਦਾਂ ਨੂੰ ਫੇਰ ਹੁਕਮ ਦੇਂਦਾ ਹੈ, ਕਿ ਹੁਣ ਏਨ੍ਹਾਂ ਬਾਕੀ ਦੇ ਬੱਚਿਆਂ ਦੇ ਟੁਕੜੇ  
ਕਰਕੇ ਉਨ੍ਹਾਂ ਦੇ ਹਾਰ ਬਨਾਓ ਅਤੇ ਏਨ੍ਹਾਂ ਮਾਵਾਂ ਦੇ ਗਲਾਂ ਵਿਚ ਪਾ ਦਿਓ ਮੈ  
ਦੇਖਦਾ ਹਾਂ ਕਿ ਏਹ ਆਪਣਾ ਸਿਰੜ ਕਿਨਾ ਕੂ ਚਿਰ ਨਿਭਾਦੀਆਂ ਹਨ? ਇਸ  
ਕਮਲੇ ਮੀਰ ਮੰਨੂ ਨੂੰ ਏਹ ਪਤਾ ਨਹੀਂ ਕਿ-

ਪ੍ਰੇਮੀ ਪ੍ਰੇਮ ਨੂੰ ਲਾਜ ਨ ਮੂਲ ਲਾਣ,

ਜੋ ਕੁਛ ਬੀਤਦੀ ਸਿਰੇ ਤੇ ਝੱਲਦੇ ਨੇ।

ਭਾਵੇਂ ਲੱਖ ਮੁਸੀਬਤਾਂ ਪੇਸ਼ ਆਵਨ,

ਸਿਦਕ ਸਿਰੜ ਤੋਂ ਜਗਾਨਾ ਹੱਲਦੇ ਨੇ।

ਜੋ ਕੁਛ ਬੋਲਦੇ ਤੌਲਦੇ ਠੀਕ ਪੂਰਾ,

ਸਖੀ ਹੋਵਦੇ ਉਹ ਪੂਰੇ ਗੱਲ ਦੇ ਨੇ।

ਸਾਰੇ ਸੁਖ ਅਰਾਮ ਹਰਾਮ ਕਰਦੇ,

ਸਿਰ ਨੂੰ ਤਲੀ ਤੇ ਰੱਖ ਕੇ ਚੱਲਦੇ ਨੇ।

ਮੀਰ ਮੰਨੂ ਦੇ ਹੁਕਮ ਅਨੁਸਾਰ ਜਲਾਦ ਛੁਗੀਆਂ ਤਿਆਰ ਕਰਕੇ ਜਦ ਕਾਰਾ  
ਕਰਨ ਲਈ ਤਿਆਰ ਹੋ ਗਏ ਤਾਂ ਕੋਲੋਂ ਦੇਖਨ ਵਾਲੇ ਹੋਰ ਲੋਕਾਂ ਦੇ ਦਿਲ ਕੰਬ  
ਉੱਠੇ, ਕੁਝ ਆਦਮੀ ਅਗਾਂ ਵਧੇ ਮੀਰ ਮੰਨੂ ਕੋਲੋਂ ਆਗਿਆ ਲੈ ਕੇ ਏਨ੍ਹਾਂ ਬੀਬੀਆਂ  
ਨੂੰ ਸਮਝਾਨ ਵਾਸਤੇ ਆ ਖਲੋਤੇ, ਪੁਤ੍ਰਾਂ ਨੂੰ ਅਮੇਲਕ ਦਾਤ ਦਸ ਕੇ ਕਹਿਨ ਲੱਗੇ  
ਕਿ ਅਪੱਤੀ ਕਾਲ ਵਿਚ ਆਪਨੇ ਪ੍ਰਾਣਾਂ ਨੂੰ ਬਚਾਣ ਲਈ ਜੇਕਰ ਅਭੱਖ ਚੀਜ਼  
ਨੂੰ ਖਾਣਾ ਪੈ ਜਾਏ ਤਾਂ ਕੋਈ ਪਾਪ ਨਹੀਂ ਹੁੰਦਾ, ਇਸ ਸਮੇਂ ਨੂੰ ਬਿਤਾ ਕੇ ਫੇਰ ਕਈ  
ਤਰ੍ਹਾਂ ਨਾਲ ਪ੍ਰਾਸ਼ਚਿਤ ਹੋ ਸਕਦਾ ਹੈ, ਸੋ ਤੁਸੀਂ ਹਠ ਵਿਚ ਏਨ੍ਹਾਂ ਬੱਚਿਆਂ ਦੀ  
ਏਹ ਦੁਰਦਸ਼ਾ ਨਾ ਵੇਖੋ, ਜਿਵੇਂ ਹੋ ਸਕੇ ਇਸ ਸਮੇਂ ਨੂੰ ਟਪਾ ਲਓ। ਏਨ੍ਹਾਂ ਲੋਕਾਂ ਦੀਆਂ

ਏਹੁ ਜਹੀਆ ਗੱਲਾਂ ਸੁਣਕੇ ਬੀਬੀਆਂ ਨੇ ਆਖਿਆ ਵੀਰੋ ! ਆਪੱਤੀ ਕਾਲ ਵਿਚ  
ਨਾ ਖਾਣ ਵਾਲੀ ਚੀਜ਼ ਖਾ ਲੈਣੀ ਅਤੇ ਨਾ ਕਰਨ ਯੋਗ ਕਰਤਵਜ ਨੂੰ ਕਰ ਲੈਣਾ  
ਤੁਹਾਡੇ ਮਜ਼ੂਬ ਨੂੰ ਮੁਬਾਰਕ ਹੋਵੇ ਪਰ ਸਿਖ ਤਾਂ ਏਹੋ ਸਮਝਦੇ ਹਨ, ਕਿ ਧਰਮ ਦੀ  
ਪ੍ਰੀਖਜਾ ਆਪੱਤੀ ਕਾਲ ਵਿਚ ਹੀ ਹੁੰਦੀ ਹੈ, ਭਾਵ ਕੀ ਏਨਾਂ ਲੋਕਾਂ ਦੀਆਂ ਗੱਲਾਂ  
ਬੀਬੀਆਂ ਦੇ ਮਨ ਉੱਤੇ ਕੋਈ ਅਸਰ ਨਾ ਪਾ ਸਕੀਆਂ ਸੱਚ ਹੈ-

ਸੁਖ ਐਸ਼ ਅਰਾਮ ਸਭ ਭੁੱਲ ਜਾਂਦੇ,  
ਦਿਨੇ ਰਾਤ ਉਡੀਕ ਵਿਚ ਰਹਿਨ ਅੱਖਾਂ।  
ਪ੍ਰੇਮੀ ਕਿਸੇ ਦੀ ਮੂਲ ਨ ਮੰਨਦੇ ਨੇ,  
ਭਾਵੇਂ ਦੇਣ ਆ ਕੇ ਮਤਾਂ ਲੋਕ ਲੱਖਾਂ।  
ਮੁੜਦੇ ਕਦੀ ਨਾ ਮੌਜ਼ਿਆਂ ਸਿਦਕ ਉੱਤੋਂ,  
ਭਾਵੇਂ ਚੜ੍ਹਨ ਚੋਟੀ ਭਾਵੇਂ ਰੁਲਨ ਕੱਖਾਂ।  
ਅੱਖੀ ਪ੍ਰੇਮ ਦੀ ਥੇਡ ਕਰਤਾਰ ਸਿੰਘਾ,  
ਸੌਖਾ ਆਖਣਾ ਮੈਂ ਸੁਆਦ ਚੱਖਾਂ।

ਜਲਾਦ ਆਪਨਾਂ ਕੰਮ ਕਰਨ ਲੱਗ ਪਏ, ਇਸ ਵੇਲੇ ਕੰਧਾਂ ਦੀਆਂ ਇੱਟਾਂ  
ਅਤੇ ਬਿੜਾਂ ਦਾ ਪਤਾ ਪਤਾ ਤ੍ਰਾਸ ਤ੍ਰਾਸ ਕਰ ਰਿਹਾ ਹੋਵੇਗਾ ਪਰ ਇਸ ਮੀਰ ਮੰਨੂ  
ਦੇ ਪੱਥਰ ਦਿਲ ਵਿਚ ਰਾਈ ਮਾਤ੍ਰ ਭੀ ਦਜਾ ਨਾ ਉੱਪਜੀ, ਹੁਕਮ ਅਨੁਸਾਰ  
ਜਲਾਦਾਂ ਨੇ ਉਨਾਂ ਮਾਸੂਮਾਂ ਦੇ ਟੋਟੇ ਪਰੋਕੇ ਹਾਰ ਤਿਆਰ ਕੀਤੇ ਅਤੇ ਉਨ੍ਹਾਂ ਦੀਆਂ  
ਮਾਵਾਂ ਦੇ ਗਲਾਂ ਵਿਚ ਪਾ ਦਿੱਤੇ, ਬੀਬੀਆਂ ਨੇ ਜਦੋਂ ਏਨਾਂ ਹਾਰਾਂ ਨੂੰ ਗਲ ਵਿਚ  
ਤੱਕਿਆ, ਕਲੇਜਾ ਮੂੰਹ ਨੂੰ ਆਇਆ, ਸ਼ਰੀਰ ਦੇ ਰੌਗਾਂ ਖੜ੍ਹੇ ਹੋ ਗਏ, ਪੁਲਕਾਵਲੀ  
ਆ ਗਈ, ਅਤੇ ਸੱਭ ਨੇ ਮਿਲਕੇ ਆਖਿਆ:-

ਵੇ ਲੋਕੋ ਅਸਾਂ ਪ੍ਰੇਮ ਪਿਆਲੇ ਪੀਤੇ  
ਤਿੱਖੀ ਧਾਰ ਖੰਡੇ ਦੀ ਟੁਰੀਆਂ,  
ਸਭ ਦੁਖ ਸਹਾਰੇ ਜੀਅ ਤੇ ।  
ਦਰ ਮਾਹੀ ਤੋਂ ਬਿਛਿਆ ਲੈਣੀਂ,  
ਅਸਾਂ ਵੇਸ ਜੋਗਣਾਂ ਕੀਤੇ ।  
ਪੁੱਤ੍ਰ ਵਚ ਅਸਾਂ ਹਾਰ ਬਣਾਏ,  
ਸਿਰ ਖੱਪਰ ਕਰ ਲੀਤੇ ।  
ਅੱਖਾਂ ਦੇ ਮੌਤੀ ਅਸਾਂ ਭੇਅ ਲਿਆਂਦੇ,  
ਅਸਾਂ ਖੱਲੜੀ ਦੇ ਝੋਲੇ ਸੀਤੇ ।

ਮਾਹੀ ਜੇ ਮੈਰ ਝੋਲੀ ਵਿਚ ਪਾਇਆ,  
ਸਭ ਭੁਲਣਗੇ ਸਿਰ ਬੀਤੇ।

ਵਾਹ! ਪ੍ਰੇਮ ਤੂੰ ਧੰਨ ਹੈਂ, ਲੋਕ ਸੱਚ ਆਖਦੇ ਹਨ ਕਿ ਪ੍ਰੇਮ ਦਾ ਡੇਰਾ ਸਿਰ ਤੋਂ  
ਪਰਾਂ ਹੈ! ਜੇਹੜੀ ਗੱਲ ਦੁਨੀਆਂ ਦਾਰਾਂ ਵਾਸਤੇ ਅਸੰਭਵ ਹੈ ਉਹ ਪ੍ਰੇਮੀਆਂ ਲਈ  
ਮਿਠੀ ਖੀਰ ਹੈ, ਐ ਪ੍ਰੇਮ! ਜਿਸਦੇ ਸਿਰ ਉੱਤੇ ਤੂੰ ਹੱਥ ਰੱਖਿਆ ਉਸ ਦਾ ਬੇੜਾ ਪਾਰ  
ਹੋ ਗਿਆ, ਪਤਾ ਨਹੀਂ ਤੇਰੇ ਵਿਚ ਕੀ ਸ਼ਕਤੀ ਹੈ? ਤੇਰੀ ਕਿਪਾ ਨਾਲ ਪ੍ਰੇਮੀ  
ਜੀਓਵੇਂ:-

ਫਾਂਸੀ ਜੇਹਲ ਤਮਾਸਾ ਸਮਝਣ,

ਹੱਸ ਹੱਸ ਸੂਲੀ ਚੜਦੇ।

ਐ ਪ੍ਰੇਮ! ਪਤਾ ਨਹੀਂ ਤੂੰ ਕੰਨ ਵਿਚ ਕੀ ਮੰਤ੍ਰ ਛੂਕ ਦੇਂਦਾ ਹੈਂ।

ਭਾਵੇਂ ਝਖੜ ਹਨੇਰੀਆਂ ਲੱਖ ਝੁਲਨ,

ਪਰ ਕਦੀ ਨਾਂ ਸੁਣੋਂ ਪਹਾੜ ਹੱਲੋ।

ਤਿਵੇਂ ਪ੍ਰੇਮ ਅੰਦਰ ਪ੍ਰੇਮੀ ਰਹਿਣ ਸਾਬਤ,

ਕਦੀ ਸੁਣੋਂ ਨਾਂ ਉਨ੍ਹਾਂ ਦੇ ਪੈਰ ਚੱਲੋ।

ਆ ਕੇ ਸਫਲਤਾ ਉਨ੍ਹਾਂ ਦੇ ਪੈਰ ਚੁੰਮੇ,

ਜੇਹੜੇ ਪੈਰ ਦਰਯਾ ਵਿਚ ਆਨ ਠਿੱਲੇ।

ਮਿਲਦੀ ਫਤੇ ਜ਼ਰੂਰ ਕਰਤਾਰ ਸਿੰਘਾ,

ਜਿਨ੍ਹਾਂ ਬੰਨਿਆਂ ਹੋਵਦਾ ਸੱਚ ਪੱਲੇ।

ਹਨੇਰ ਸਾਈਂ ਦਾ! ਢਿੱਡ ਦੇ ਜਾਏ ਅੱਖੀਆਂ ਦੇ ਸਾਹਮਣੇ ਕੁਹਾ ਲਏ ਟੁੱਕੜੇ

2 ਕਰਾ ਲਏ, ਗਲਾਂ ਵਿਚ ਹਾਰ ਪੁਆ ਲਏ, ਨੇਜ਼ਿਆ ਉਤੇ ਟੰਗਾ ਲਏ, ਪਰ

ਸਿਰੜ ਨਹੀਂ ਹਾਰਿਆ ਜੁਲਮ ਕਰਨ ਵਾਲੇ ਹਾਰ ਗਏ, ਪਰ ਸਹਾਰਨ ਵਾਲੇ ਨਾਂ

ਹਾਰੇ, ਸੱਚ ਹੈ:-

ਲਾਂਦਾ ਪ੍ਰੇਮ ਚਾ ਆਨਕੇ ਜਦੋਂ ਡੇਰੇ,

ਲੋਕ ਲੱਜਾ ਦੀ ਕੋਈ ਨਾਂ ਵਟਕ ਰਹਿੰਦੀ।

ਸਾਰੇ ਸੁਖ ਸੰਸਾਰ ਦੇ ਭੁਲ ਜਾਂਦੇ,

ਨਹੀਂ ਐਸ਼ ਅਰਾਮ ਦੀ ਲਟਕ ਰਹਿੰਦੀ।

ਮਨ ਸਦਾ ਵੈਰਾਗ ਵਿਚ ਲੀਨ ਰਹਿੰਦਾ,

ਨਹੀਂ ਵਿਸ਼ੇ ਵਿਕਾਰਾਂ ਦੀ ਭਟਕ ਰਹਿੰਦੀ।

ਨਹੀਂ ਦੁਖ ਕਲੇਸ਼ ਫਿਰ ਮੰਨਦਾ ਉਹ,  
ਇਕੋ ਪ੍ਰੇਮ ਸੰਦੀ ਸਦਾ ਮਟਕ ਰਹਿੰਦੀ।

ਮੀਰ ਮੰਨੂ ਨੇ ਜਿਥੋ ਤਕ ਵਾਹ ਲਗਦੀ ਸੀ ਲਾ ਕੇ ਵੇਖ ਲਈ, ਪਰ ਏਥੇ ਕੋਈ  
ਪੇਸ਼ ਨਾ ਗਈ, ਸੁੱਤਿਆਂ ਹੋਇਆਂ ਦਾ ਝੁੱਗਾ ਲੁੱਟ ਲੈਣਾ ਮੁਸ਼ਕਲ ਨਹੀਂ ਹੁੰਦਾ ਪਰ  
ਜਾਗਨ ਵਾਲੇ ਆਪਨਾ ਝੁੱਗਾ ਕਿਵੇਂ ਲੁੱਟਾ ਸਕਦੇ ਹਨ?

ਪ੍ਰੇਮੀ ਆਪਣੀ ਲੰਗਨ ਵਿਚ ਮਗਨ ਰਹਿੰਦਾ,  
ਹੋਰ ਜਾਚ ਨਾ ਪ੍ਰੇਮ ਦੇ ਕੁੱਠਿਆਂ ਨੂੰ  
ਧੋਰੀ ਧੋਰੀ ਕਟਾ ਕੇ ਅੰਗ ਸਾਰੇ ,  
ਸਿਖੇ ਉਹ ਮਨਾਵਣੀ ਰੁੱਠਿਆਂ ਨੂੰ।  
ਟੁਰਦੇ ਪ੍ਰੇਮ ਦੀ ਸੜਕ ਕਰਤਾਰ ਸਿੰਘ  
ਹੋਰ ਛਡ ਬਹਿੰਦੇ ਰਸਤੇ ਪੁਠਿਆਂ ਨੂੰ।  
ਸੁੱਤੇ ਪਈ ਦਾ ਲੁੱਟਦੇ ਚੋਰ ਝੁੱਗਾ,  
ਲੁੱਟ ਕੌਨ ਸਕੇ ਏਨ੍ਹਾਂ ਉਠਿਆਂ ਨੂੰ?

ਮੀਰ ਮੰਨੂ ਨੇ ਜਦ ਵੇਖਿਆ ਕਿ ਹੁਣ ਮੇਰੀ ਏਥੇ ਕੋਈ ਦਾਲ ਨਹੀਂ ਗਲਦੀ  
ਤਾਂ ਉਠਕੇ ਤਿਆਰ ਹੋ ਪਿਆ ਅਤੇ ਟੁਰਦੇ ਵੈਰੀ ਆਖਨ ਲਗਾ ਕਿ ਅਜ ਦੀ ਰਾਤ  
ਮੈਂ ਤੁਹਾਨੂੰ ਹੋਰ ਮੋਹਲਤ ਦੇਂਦਾ ਹਾਂ ਜੇ ਤੁਸਾਂ ਕੋਲ੍ਹ ਭੀ ਏਸੇ ਤਰਾਂ ਦੀਨ ਮੰਨਣ ਤੋਂ  
ਇਨਕਾਰ ਕੀਤਾ ਤਾਂ ਦੇਖਨਾਂ ਮੈਂ ਤੁਹਾਡਾ ਕੀ ਹਾਲ ਕਰਦਾ ਹਾਂ? ਏਨੀ ਕਹਿਕੇ  
ਉੱਠ ਕੇ ਚਲਾ ਗਿਆ।

ਏਧਰ ਬੀਬੀਆਂ ਨੇ ਬੱਚਿਆਂ ਦੇ ਸਾਰੇ ਟੁੱਕੜੇ ਕੱਠੇ ਕਰਕੇ ਇਕ ਢੇਰੀ ਲਾ  
ਲਈ ਅਤੇ ਆਪ ਆਸ ਪਾਸ ਹੋ ਕੇ ਬੈਠ ਗਈਆਂ, ਮਾਰੂ ਰਾਗ ਦੇ ਪੰਜ ਸ਼ਬਦ  
ਪੜਕੇ ਅਰਦਾਸਾ ਸੋਧਿਆ, ਅਤੇ ਅੰਤ ਵਿਚ ਮਹਾਰਾਜ ਕਲਗੀਧਰ ਜੀ ਦੇ  
ਕਦਮਾਂ ਵਿਚ ਹੇਠ ਲਿਖੇ ਭਾਵ ਦੀ ਅਰਜੋਈ ਕੀਤੀ:-

ਬਿਰਦ ਆਪਣਾ ਪਾਲੋ ਸਤਿਗੁਰ,  
ਹੁਣ ਨਾ ਦੇਰ ਲਗਾਵੋ ।  
ਚੁਕੀ ਅੰਤਿ ਪਾਪੀਆਂ ਬਹੁਤੀ,  
ਕਰ ਕੇ ਮੇਹਰ ਬਚਾਵੋ ।  
ਪੁੱਤ ਗੋਦੀਓਂ ਲੈ ਜਰਵਾਣੇ ;  
ਧੋਰੀ ਧੋਰੀ ਕੀਤੇ ।

ਜਾਲਮ ਜੁਲਮ ਕਮਾਇਆ ਛਾਢਾ,  
 ਘੁਟ ਸਬਰ ਦੇ ਪੀਤੇ ।  
 ਫੜਕੇ ਬਾਲ ਅਨਾਬ ਅੰਵਾਣੇ,  
 ਵਾਂਗ ਕੀਮੀਏਂ ਕੁੱਟੇ ।  
 ਵਿਚ ਨੇਜ਼ਿਆਂ ਵਿੰਨ ਪਰੋਏ,  
 ਪਟਕ ਜ਼ਿਮੀ ਤੇ ਸੁਟੇ  
 ਜਗ ਨਾ ਤਰਸ ਕਸਾਈਆਂ ਕੀਤਾ,  
 ਪੈਰਾਂ ਰੇਠ ਲਤਾੜੇ ।  
 ਕਰਕੇ ਯੋਗ ਅਯੋਗ ਵਤੀਰੇ ।  
 ਚਿੱਤ ਅਸਾਡੇ ਸਾੜੇ ।  
 ਪਜ ਪਾ ਪਾ ਦੁਖੜੇ ਦੇਂਦਾ,  
 ਮਨੂੰ ਮੂਲ ਨਾ ਭਰਦਾ।  
 ਤਰਸ ਨਾ ਕਰੇ ਬੇਤਰਸ ਨਿਕਾਰਾ,  
 ਜੁਲਮ ਗਜਬ ਦੇ ਕਰਦਾ।  
 ਸਵਾ 2 ਮਣ ਪੀਸਣ ਦੇਂਦਾ,  
 ਪਈ ਹੱਥਾਂ ਤੇ ਛਾਲੇ ।  
 ਬੁਰੀਆਂ ਕਰੇ ਕੁਤਰਕਾਂ ਭੈੜਾ,  
 ਰੋਜ਼ ਆਨ ਹੱਡ ਬਾਲੇ ॥  
 ਏਸ ਗਜਬ ਦੀ ਗਰਮੀ ਅੰਦਰ,  
 ਮੂਲ ਨਾ ਸੋਚੇ ਅੰਨ੍ਹਾਂ ।  
 ਅਠੀਂ ਪਹਿਰੀਂ ਸਾਨੂੰ ਦੇਂਦਾ,  
 ਅੱਧੀ ਰੋਟੀ ਛੱਨਾ ॥  
 ਛਾਢੀ ਪਾਪ ਹਨੇਰੀ ਝੁਲੀ,  
 ਅੱਤ ਚੁਕੀ ਜਰਵਾਣੇ ।  
 ਮੂਲ ਨਾ ਮੱਤ ਕਿਸੇ ਦੀ ਮੰਨੇ,  
 ਹਾਰੇ ਕਈ ਸਿਆਣੇ ।  
 ਪੇਸ਼ ਕੋਈ ਨਾ ਸਾਡੀ ਜਾਂਦੀ,

ਚਲੇ ਕੋਈ ਨਾ ਚਾਰਾ।  
 ਨਾ ਏਹ ਮਰੇ ਨਾ ਮਗਰੋਂ ਲਹਿੰਦਾ  
 ਮੰਨੂ ਮੀਰ ਨਿਕਾਰਾ।  
 ਕੀ ਕੀ ਖੋਹਲ ਕਹਾਣੀ ਕਹੀਏ,  
 ਅਜਥ ਹੈਰਾਨੀ ਸਾਡੀ।  
 ਸੁਣ ਫਰਿਯਾਦ ਗੁਰੂ ਹੋ ਨੇੜੇ,  
 ਭੀੜ ਬਣੀ ਆ ਡਾਢੀ।  
 ਕਹੀਏ ਅਰਜ਼ ਏਹ ਚਰਨੀ ਢਹਿਕੇ  
 ਗਲ ਵਿਚ ਪਾ ਕੇ ਪਲਾ।  
 ਤਰਸ ਕਰੋ ਤੇ ਬਹੁੜੇ ਛੇਤੀ,  
 ਲੱਗਾ ਰੋਗ ਅੱਵਲਾ।  
 ਚਿਰੀਂ ਵਿਛੁੰਨੇ ਮਰਦ ਅਸਾਡੇ,  
 ਵਿਚ ਜੰਗਲੀਂ ਰਹਿੰਦੇ।  
 ਨਾ ਕੋਈ ਪ੍ਰਬਹ ਉਨਾਂ ਨੂੰ ਸਾਡੀ,  
 ਨਹੀਂ ਤੇ ਕਦੀਦ ਨਾ ਸਹਿੰਦੇ॥  
 ਹਿੰਦ ਦੇਵੀਆਂ ਜਿਨਾਂ ਨੂੰ ਆਖਨ,  
 ਨਾਦਰ ਸ਼ਾਹ ਫੜ ਲਈਆਂ।  
 ਸਾਡੇ ਮਰਦਾਂ ਜਾਕੇ ਛੇਤੀ,  
 ਤੁਰਤ ਫੁਰਤ ਖੋਹ ਲਈਆਂ।  
 ਅੱਜ ਹਨੇਰ ਮਚਾਇਆ ਮੰਨੂ,  
 ਸਿੰਘਾਂ ਦਾ ਡਰ ਲਾਹਿਆ।  
 ਸਾਨੂੰ ਪਕੜ ਤਸੀਹੇ ਦਿਤੇ,  
 ਬਲਦੀ ਭੱਠੀ ਡਾਹਿਆ।  
 ਕਿਰਪਾ ਕਰੋ ਗੁਰੂ ਜੀ ਛੇਤੀ,  
 ਬਹੁੜੇ ਝਬਦੇ ਆ ਕੇ।  
 ਜਾਂ ਸਿਖਾਂ ਦੇ ਚਿਤ ਪ੍ਰੋਂ,  
 ਸਾਡੀ ਪ੍ਰਬਹ ਸੁਣਾਕੇ॥

ਤੇਰੇ ਬਿਨਾ ਨਾ ਸਾਡਾ ਕੋਈ,  
ਕਿਸ ਅਗੇ ਦੁਖ ਹੋਈਏ?  
ਸਾਰਾ ਜਗਤ ਭਿਖਾਰੀ ਦਿਸੇ,  
ਯਾਚਕ ਕਿਸਦੇ ਹੋਈਏ?

ਇਸ ਤਰ੍ਹਾਂ ਦੀਆਂ ਬੇਨਤੀਆਂ ਵਿਚ ਦਿਨ ਬਤੀਤ ਕੀਤਾ, ਅਜ ਮਨ ਵਿਚ  
ਇਕ ਚਿੰਤਾ ਹੋਰ ਹੈ, ਟੁਰਦੀ ਵੇਗੀ ਮੰਨੂੰ ਆਖ ਗਿਆ ਸੀ, ਕਿ ਦੇਖਨਾ ਮੈਂ ਕਲੁ  
ਆਨ ਕੇ ਤੁਹਾਡਾ ਕੀ ਹਾਲ ਕਰਦਾ ਹਾਂ, ਸੋ ਫ਼ਿਕਰ ਹੈ ਕਿ ਕਲ ਆਨ ਕੇ ਪਾਪੀ  
ਖਬਰੇ ਕੀ ਆਖੇਗਾ? ਇਸ ਲਈ ਰਾਤ ਕਟਨੀ ਮੁਹਾਲ ਹੋ ਗਈ, ਖਿਣ ਖਿਣ ਰੱਬ  
ਦੀ ਯਾਦ ਵਿਚ ਗੁਜਰ ਰਿਹਾ ਹੈ, ਬਾਰਬਾਰ ਬੇਨਤੀਆਂ ਕਰਦਿਆਂ ਹੋਇਆ  
ਕਲਗੀਧਰ ਜੀ ਦੇ ਦਰ ਉਤੇ ਸਹਾਇਤਾ ਵਾਸਤੇ ਯਾਚਨਾ ਕਰ ਰਹੀਆਂ ਹਨ।

ਏਨਾਂ ਸਿੰਘਣੀਆਂ ਦੇ ਕੈਦ ਹੋਣ ਦੀ ਖਬਰ ਜਦ ਮਾਝੇ ਦੁਆਬੇ ਅਤੇ ਮਾਲਵੇ  
ਦੇ ਪਿੰਡਾਂ ਵਿਚ ਪਹੁੰਚੀ ਤਾਂ ਸਿੰਘਣੀਆਂ ਅਪਨੇ ਬੱਚਿਆਂ ਨੂੰ ਲੈ ਕੇ ਘਰ ਘਾਟ  
ਸੁੰਢੇ ਛੱਡ ਕੇ ਜੰਗਲਾਂ ਵਿਚ ਜਾ ਵੜੀਆਂ, ਇਕ ਸਿੰਘਣੀਆਂ ਦਾ ਟੋਲਾ ਕਾਨੇ  
ਕਾਢੇ ਦੀ ਬਾਰ ਵਿਚ ਆ ਪਹੁੰਚਾ, ਏਥੇ ਇਤਫ਼ਾਕ ਨਾਲ ਉਸ ਦਿਨ ਖਾਲਸੇ ਦਾ  
ਬਹੁਤ ਸਾਰਾ ਦਲ ਉੱਤਰਿਆ ਹੋਇਆ ਸੀ, ਜਦ ਉਨ੍ਹਾਂ ਨੇ ਸਿੰਘਣੀਆਂ ਦੇ ਟੋਲੇ  
ਨੂੰ ਵੇਖਕੇ ਏਥੇ ਆਉਣ ਦਾ ਕਾਰਣ ਪੁੱਛਿਆ ਤਾਂ ਉਨ੍ਹਾਂ ਸਿੰਘਣੀਆਂ ਨੇ ਲਾਹੌਰ  
ਦੇ ਭੋਰਿਆਂ ਵਿਚ ਕੈਦ ਹੋਈਆਂ ਹੋਈਆਂ ਸਿੰਘਣੀਆਂ ਦੇ ਦੁੱਖੜੇ ਸੁਣਾਕੇ ਮੀਰ  
ਮੰਨੂੰ ਦੇ ਜ਼ੁਲਮ ਦਸੇ, ਖਾਲਸਾ ਜੀ ਇਸ ਭਿਆਨਕ ਖਬਰ ਨੂੰ ਸੁਣਕੇ ਗਰਜ  
ਉੱਠਿਆ ਅਤੇ ਉਸੇ ਵੇਲੇ ਕਮਰਕਸੇ ਕਰਕੇ ਲਾਹੌਰ ਵੱਲ ਚਾਲੇ ਪਾ ਦਿਤੇ,  
ਢਲੀਆਂ ਦੁਪਹਿਰਾਂ ਨੂੰ ਲਾਹੌਰ ਦੇ ਕੋਲ ਅੱਪੜ ਗਏ, ਇਕ ਉੱਪਬਨ ਵਿਚ  
ਠਹਿਰਕੇ ਘੜੀ ਕੁ ਅਰਾਮ ਕੀਤਾ, ਘੜਿਆਂ ਨੂੰ ਨਿਹਾਰੀ ਦੇਕੇ ਅਤੇ ਹੋਰ ਭੀ ਹਰ  
ਇਕ ਤਰ੍ਹਾਂ ਦੀ ਤਿਆਰੀ ਕਰਕੇ ਕੂੰਚ ਕਰ ਦਿਤਾ। ਅਜੇ ਬੋੜਾ ਜਿਹ ਹੀ ਅੱਗੇ ਵਧੇ  
ਸੀ ਤਾਂ ਕੀ ਦੇਖਦੇ ਹਨ ਕਿ ਮੀਰ ਮੰਨੂੰ ਸ਼ਿਕਾਰ ਖੇਡਦਾ ਹੋਇਆ ਸਾਹਮਣਿਓਂ ਆ  
ਰਿਹਾ ਹੈ ਬਸ ਫੇਰ ਕੀ ਸੀ ਸਿੰਘਾਂ ਨੂੰ ਚਾ ਚੜ੍ਹ ਗਿਆ ਮੂੰਹ ਤੇ ਲਾਲੀਆਂ ਉਮੰਡ  
ਕੇ ਆ ਗਈਆਂ ਮੀਰ ਮੰਨੂੰ ਦਾ ਸ਼ਿਕਾਰ ਕਰਨ ਵਾਸਤੇ ਸ਼ਸਤ੍ਰ ਤਿਆਰ ਕਰ  
ਲਏ। ਜਦ ਮੀਰ ਮੰਨੂੰ ਨੇੜੇ ਆ ਗਿਆ ਤਾਂ ਖਾਲਸਾ ਜੀ ਜੈਕੈਰਾ ਗਜਾਕੇ ਬਿਛਾਂ  
ਦੇ ਸੰਘੱਟ ਤੋਂ ਬਾਹਰ ਨਿਕਲਕੇ ਸਾਹਮਣੇ ਆ ਗਿਆ, ਬਸ ਫੇਰ ਕੀ ਸੀ ਖਾਲਸੇ  
ਬਹਾਦਰ ਭੁਖੇ ਸ਼ੇਰਾਂ ਵਾਗੂੰ ਟੁੱਟ ਕੇ ਆ ਪਏ, ਮੀਰ ਮੰਨੂੰ ਵੱਲੋਂ ਕੋਈ ਤਿਆਰੀ ਨਹੀਂ  
ਸੀ, ਜਿਸ ਕਰਕੇ ਇਸ ਅਚਨਚੇਤ ਅਫ਼ਾਤ ਨੂੰ ਵੇਖ ਕੇ ਘਬਰਾ ਗਿਆ, ਆਪਣੇ  
ਬਚਨ ਵਾਸਤੇ ਬੜਾ ਯਤਨ ਕੀਤਾ ਪਰ ਕੋਈ ਪੇਸ਼ ਨਾ ਗਈ, ਖਾਲਸਾ ਜੀ ਨੇ ਘੋੜ

ਕੁਲੋਹ ਖੜਕਾਯਾ ਖੇਤ ਵਿਚ ਮੁੰਡ ਖਲੇਰ ਦਿਤੇ, ਇਸ ਵੇਲੇ ਮੀਰ ਮੰਨੂ ਨੇ ਅਜੇ ਹਾ ਦਿਲ ਛੱਡਿਆ ਕਿ ਪ੍ਰਾਲਸੇ ਦੀ ਤਲਵਾਰ ਮੌਤ ਦੀ ਜੀਭ ਸਮਝਕੇ ਉੱਠ ਨਸਿਆ, ਘੜਾ ਅਜੇਹਾ ਬੇ ਮੁਹਾਰ ਹੋਇਆ ਕਿ ਮੀਰ ਮੰਨੂ ਲਈ ਕੰਬਦੇ ਹੋਏ ਹੱਥਾਂ ਨਾਲ ਸੰਭਾਲਨਾ ਮੁਸ਼ਕਲ ਹੋ ਗਿਆ ਬਾਜ਼ਾਂ ਵਾਲੇ ਦਾ ਅਜੇਹਾ ਕੌਤਕ ਵਰਤਿਆ ਕੇ ਮੀਰ ਮੰਨੂ ਘੜੇ ਤੋਂ ਡਿੱਗ ਪਿਆ ਪਰ ਇਕ ਪੈਰ ਰਕਾਬ ਵਿਚ ਫਸ ਗਿਆ, ਬਥੇਰੀ ਹਾਲ ਪਾਹਰਿਆ ਪਾਈ ਪਰ ਏਥੇ ਛੁਡਾਨ ਵਾਲਾ ਕੌਣ ਸੀ? ਘੜਾ ਡਰਕੇ ਸਗੋਂ ਹੋਰ ਨਸਿਆ, ਮੀਰ ਮੰਨੂ ਧੋਬੀ ਦੇ ਕਪੜੇ ਵਾਂਗ ਪਟਕੀਂਦਾ ਅਤੇ ਜ਼ਮੀਨ ਉੱਤੇ ਘਸੜੀਂਦਾ ਬੁਰੇ ਹਾਲ ਵਿੱਚ ਘਾਇਲ ਹੋ ਗਿਆ, ਚਮੜੀ ਉੱਧੜ ਗਈ, ਹੱਡ ਟੁੱਟ ਗਏ, ਅੰਗ ਅੰਗ ਚੂਰ ਹੋ ਕੇ ਲਹੂ ਨਾਲ ਲਿਬੜ ਗਿਆ, ਘੜਾ ਲਾਹੌਰ ਦੇ ਬਾਜ਼ਾਰਾਂ ਵਿੱਚੋਂ ਲੰਘਦਾ ਹੋਇਆ ਅਪਨੇ ਘਰ ਦੇ ਬੂਹੇ ਅੱਗੇ ਜਾ ਖਲੋਤਾ, ਏਹ ਮੁਬਾਰ ਬਿਜਲੀ ਵਾਂਗ ਸ਼ਹਿਰ ਵਿੱਚ ਫੈਲ ਗਈ, ਲੋਕਾਂ ਨੇ ਆਨਕੇ ਮੀਰ ਮੰਨੂ ਦਾ ਪੈਰ ਬਾਹਰ ਕੱਢਿਆ, ਮੰਜੇ ਤੇ ਪਾਕੇ ਅੰਦਰ ਲੈ ਗਏ ਬੇਗਮ ਇਸ ਹਾਲ ਵਿੱਚ ਵੇਖਕੇ ਘਬਰਾ ਉੱਠੀ ਜਦ ਕਾਰਨ ਪੁੱਛਿਆ ਤਾਂ ਮੀਰ ਮੰਨੂ ਨੇ ਆਖਿਆ ਮੈਨੂੰ ਉਨ੍ਹਾਂ ਨਿਰਦੋਸ਼ ਬੀਬੀਆਂ ਨੂੰ ਸਤਾਨ ਦਾ ਫਲ ਮਿਲਿਆ ਹੈ। ਮੀਰ ਮੰਨੂ ਘੜੀ ਕੁਸਿਸਕ ਕੇ ਅਤੇ ਮੌਤ ਦੇ ਸੁਆਸ ਪੂਰੇ ਕਰਕੇ ਦੋਜਖ ਦੇ ਰਸਤੇ ਪੈ ਗਿਆ।

ਇਸ ਮੀਰ ਮੰਨੂ ਦੇ ਭੈੜੇ ਸੁਭਾਵ ਤੋਂ ਸਾਰੀਆਂ ਫੌਜਾਂ ਤੰਗ ਆਈਆਂ ਹੋਈਆਂ ਸਨ, ਦੂਜਾ ਉਨ੍ਹਾਂ ਨੂੰ ਤਨਖਾਹ ਮਿਲਿਆਂ ਭੀ ਕਈ ਮਹੀਨੇ ਹੋ ਗਏ ਸਨ, ਇਸ ਕਰਕੇ ਉਹ ਸਾਰੇ ਲੋਕ ਕੱਠੇ ਹੋਕੇ ਆ ਗਏ, ਬੂਹੇ ਅੱਗੇ ਪਬੱਲਾ ਮਾਰਕੇ ਬੈਠ ਗਏ, ਅਤੇ ਆਖਿਆ ਕਿ ਜਦ ਤਕ ਸਾਡੀਆਂ ਤਨਖਾਹਵਾਂ ਨਾ ਦਿੱਤੀਆਂ ਜਾਨ ਉਨ੍ਹਾਂ ਚਿਰ ਅਸੀਂ ਮੀਰ ਮੰਨੂ ਦਾ ਦਫਨ ਨਹੀਂ ਹੋਣ ਦਿਆਂਗੇ। ਇਤਹਾਸ ਕਾਰਾਂ ਨੇ ਲਿਖਿਆ ਹੈ, ਕਿ ਇਸ ਝੱਗੜੇ ਵਿੱਚ ਪੂਰੇ ਪੰਜ ਦਿਨ ਬੀਤ ਗਏ, ਮੀਰ ਮੰਨੂ ਦੇ ਸਰੀਰ ਵਿਚ ਕੀੜੇ ਪੈ ਗਏ ਬਦਬੂ ਤੇ ਸੜਿਆਨ ਫੈਲ ਗਈ ਅਖੀਰ ਨੂੰ ਉਸਦੀ ਇਸਦੀ ਮੁਰਾਦ ਬੇਗਮ ਨੇ ਜਿਵੇਂ ਕਿਵੇਂ ਹੋ ਸਕਿਆ ਉਨ੍ਹਾਂ ਲੋਕਾਂ ਦੀਆਂ ਤਨਖਾਹਵਾਂ ਦਿਤੀਆਂ ਅਤੇ ਅਪਨੇ ਪਤੀ ਨੂੰ ਦਫਨਾਇਆ। ਲੋਕ ਇਸਦੀ ਹਾਲਤ ਵਲੋਂ ਵੇਖ ਕੇ ਆਖ ਰਹੇ ਸਨ ਕਿ-

**ਛਮਤ ਦੁਖਾਓ ਗਰੀਬ ਕੋ ਬੁਰੀ ਗਰੀਬ ਕੀ ਆਹ।**

**ਮੋਏ ਬੱਕਰੇ ਕੀ ਖਾਲ ਸੇ ਲੋਹਾ ਭਸਮ ਹੋ ਜਾਹ॥**

ਦੁਸਰੇ ਪਾਸੇ ਸਿੰਘ ਜੈਕਾਰੇ ਛੱਡਕੇ ਹੋਏ ਲਾਹੌਰ ਅੰਦਰ ਆਨ ਵੜੇ ਸ਼ਹੀਦ ਗੰਜ ਦੇ ਭੋਰਿਆਂ ਵਿੱਚੋਂ ਸਿੰਘਣੀਆਂ ਨੂੰ ਕੱਢਕੇ ਕੁਝ ਸਿੰਘਾਂ ਨਾਲ ਕਾਨੂੰ ਕਾਛੇ ਦੀ ਬਾਰ ਨੂੰ ਟੋਰ ਦਿਤਾ ਅਤੇ ਆਪ ਸ਼ਹਿਰ ਵਿਚ ਵੜ ਗਏ ਜ਼ਾਲਮਾਂ ਨੂੰ ਨਾਨੀ

ਯਾਦ ਕਰਾ ਦਿਤੀ, ਸਾਰੇ ਲੋਕ ਮੀਰ ਮੰਨ੍ਹ ਨੂੰ ਬੁਰਾ ਭਲਾ ਕਹਿਣ ਲਗੇ ਚਾਰ ਘੜੀਆਂ ਇਸ ਤਰ੍ਹਾਂ ਦੀ ਹੋਲੀ ਖੇਡਕੇ ਸਿੰਘ ਹਰਨ ਹੋ ਗਏ।

### ਸ਼ਹੀਦ ਗੰਜ ਸਿੰਘਣੀਆਂ ਦਾ ਪੂਰਾ ਪੂਰਾ ਹਾਲ! :

ਬਾਦਸ਼ਾਹ ਦਿੱਲੀ ਨੇ ਆਪਣੇ ਵਜ਼ੀਰ ਕਮਰਦੀਨ ਖਾਂ ਦੇ ਪੁਤ੍ਰ ਮੁਈਨਲ ਦੀਨ ਨੂੰ ਜਿਸ ਦਾ ਪ੍ਰਸਿੱਥ ਨਾਮ ਮੀਰ ਮੰਨ੍ਹ ਸੀ ਲਾਹੌਰ ਦਾ ਸੂਬਾ ਬਣਾ ਦਿਤਾ, ਇਸ ਮੀਰ ਮੰਨ੍ਹ ਦਾ ਖਿਤਾਬ ਮੁਈਨੁਲ ਮੁਲਕ ਰੁਸਤਮ ਹਿੰਦ ਸੀ, ਜਦ ਇਸ ਨੇ ਅਹਿਮਦ ਸ਼ਾਹ ਦੀ ਤਾਬੇਦਾਰੀ ਮਨਜ਼ੂਰ ਕਰ ਲਈ ਤਾਂ ਬਾਦਸ਼ਾਹ ਦਿੱਲੀ ਦੇ ਇਸ ਨੂੰ ਹਟਾ ਕੇ ਸ਼ਾਹ ਨਿਵਾਜ਼ ਨੂੰ ਸੂਬਾ ਥਾਪ ਦਿਤਾ ਫਿਰ ਇਸ ਮੀਰ ਮੰਨ੍ਹ ਨੇ ਦੀਵਾਨ ਕੌੜਾ ਮਲ ਦੀ ਰਾਹੀਂ ਸਿੱਖਾਂ ਕੋਲੋਂ ਸਹਾਇਤਾ ਮੰਗੀ, ਸਿੱਖਾਂ ਨੇ ਸੰ: ੧੭੫੧ ਦੇ ਜੰਗ ਵਿਚ ਪੂਰੀ ਪੂਰੀ ਸਹਾਇਤਾ ਦਿੱਤੀ, ਲਾਹੌਰ ਦਾ ਸੂਬਾ ਸ਼ਾਹ ਨਿਵਾਜ਼ ਭੀਮ ਸਿੰਘ ਦੇ ਹੱਥੋਂ ਮਾਰਿਆ ਗਿਆ ਤੇ ਏਹ ਮੀਰ ਮੰਨ੍ਹ ਸਿੱਖਾਂ ਦੀ ਸਹਾਇਤਾ ਨਾਲ ਫਿਰ ਲਾਹੌਰ ਉਪਰ ਕਾਬਜ਼ ਹੋ ਗਿਆ।

ਦੀਵਾਨ ਕੌੜਾ ਮਲ ਦੇ ਮਰਨ ਪਿਛੋਂ ਇਸ ਮੀਰ ਮੰਨ੍ਹ ਨੇ ਸਿੱਖਾਂ ਦੇ ਕੀਤੇ ਹੋਏ ਉਪਕਾਰ ਨੂੰ ਭੁਲਾ ਦਿਤਾ, ਅਤੇ ਅਕਿਤਘਣ ਬਣ ਕੇ ਸਿੱਖਾਂ ਦਾ ਦੁਸ਼ਮਨ ਹੋ ਗਿਆ, ਫੇਰ ਤਾਂ ਇਸ ਨੇ ਸਿੱਖਾਂ ਨਾਲ ਡਾਢਾ ਜਾਲਿਮਾਨਾ ਵਰਤਾਓ ਕੀਤਾ ਜਿਸ ਵਿਚੋਂ ਵਨਗੀ ਮਾਤ੍ਰ ਸਿੰਘਣੀਆਂ ਦਾ ਹਾਲ ਤੁਸੀਂ ਇਸ ਟਰੈਕਟ ਵਿਚ ਪੜ੍ਹ ਆਏ ਹੋ।

ਜਿਸ ਅਸਥਾਨ ਨੂੰ ਸ਼ਹੀਦ ਗੰਜ ਸਿੰਘਣੀਆਂ ਅਤੇ ਸ਼ਹੀਦ ਗੰਜ ਭਾਈ ਤਾਰੂ ਸਿੰਘ ਕਰਕੇ ਸਦਿਆਂ ਜਾਂਦਾ ਹੈ, ਏਹ ਪਹਿਲੋਂ ਇਕੋ ਹੀ ਜਗਾ ਸੀ, ਲਾਹੌਰ ਵਿੱਚ ਸਿੱਖ ਉਤੇ ਜ਼ੁਲਮ ਕਰਨ ਲਈ ਏਹ ਸੱਭ ਤੋਂ ਵੱਡਾ ਅੱਡਾ ਸੀ ਏਥੇ ਅਨੇਕਾਂ ਸਿੱਖਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਹਨ।

ਜਦ ਸੰ: ੧੭੮੩ ਵਿਚ ਭੁੰਗੀਆਂ ਦੀ ਮਿਸਲ ਨੇ ਲਾਹੌਰ ਉਤੇ ਕਬਜ਼ਾ ਕੀਤਾ ਤਾਂ ਉਨ੍ਹਾਂ ਨੇ ਏਥੇ ਗੁਰਦੁਆਰਾ ਕਾਇਮ ਕਰਕੇ ਇਸ ਦਾ ਨਾਮ “ਸ਼ਹੀਦ ਗੰਜ” ਰੱਖਿਆਂ ਧਰਮ ਹਿਤ ਕੁਰਬਾਨ ਹੋਣ ਵਾਲੇ ਸ਼ਹੀਦਾਂ ਦੇ ਖੂਨ ਨਾਲ ਪਵਿਤ੍ਰ ਹੋਈ ਇਸ ਧਰਤੀ ਉੱਤੇ ਬਣੇ ਸ਼ਹੀਦ ਗੰਜ ਦੀ ਫੇਰ ਏਨੀ ਪ੍ਰਭਤਾ ਹੋਈ ਕਿ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਹਫ਼ਤੇ ਵਿਚ ਤਿੰਨ ਵੇਰ ਏਥੇ ਜ਼ਰੂਰ ਆਇਆ ਕਰਦਾ ਸੀ।

ਜਿਸ ਮਸਜਦ ਵਿਚ ਸਿੱਖਾਂ ਉਤੇ ਛਤਵੇ ਲੱਗਿਆ ਕਰਦੇ ਸਨ, ਉਹ ਮਸਜਦ ਵੀ ਸਿੱਖਾਂ ਦੇ ਕਬਜ਼ੇ ਵਿਚ ਸੀ। ਸੰ: ੧੮੪੮ ਵਿਚ ਅੰਗ੍ਰੇਜ਼ ਆਏ ਤਾਂ ਫਿਰ ਸੰ: ੧੮੫੦ ਵਿਚ ਨੂਰ ਅਹਿਮਦ ਨੇ ਦਾਵਾ ਦਾਇਰ ਕੀਤਾ ਕਿ “ਏਹ

ਮਸਜਦ ਮੇਰੇ ਦਾਦੇ ਦੀ ਹੈ। ਇਸਦਾ ਕਬਜ਼ਾ ਮੈਨੂੰ ਮਿਲਣਾ ਚਾਹੀਦਾ ਹੈ” ਇਸ ਪੁਰ ਡਿਪਟੀ ਕਮਿਸ਼ਨਰ ਲਾਹੌਰ ਨੇ ੧ ਮਈ ੧੯੫੦ ਵਿਚ ਫੈਸਲਾ ਦਿਤਾ ਕਿ “ਇਹ ਮਸਜਦ ਦਿੱਤੀ ਨਹੀਂ ਜਾ ਸਕਦੀ” ਉਕਤ ਮੁਦਈ ਨੇ ਇਸ ਹੁਕਮ ਦੇ ਖਿਲਾਫ਼ ਕਮਿਸ਼ਨਰ ਲਾਹੌਰ ਡਵੀਯਨ ਦੀ ਕਚਹਿਰੀ ਵਿਚ ਅਪੀਲ ਕੀਤੀ ੧੯੬੩ ਜੂਨ ਸੰ: ੧੯੫੦ ਵਿਚ ਕਮਿਸ਼ਨਰ ਲਾਹੌਰ ਨੇ ਹੇਠਲੀ ਅਦਾਲਤ ਦਾ ਫੈਸਲਾ ਬਹਾਲ ਰਖਿਆ। ਫੇਰ ਮੁਦਈ ਨੇ ੧੮ ਜਨਵਰੀ ਸੰ: ੧੯੫੩ ਵਿਚ ਇਕ ਨੰਬਰੀ ਦਾਵਾ ਦੀਵਾਨੀ ਉਸ ਮਸਜਦ ਤੇ ਦੁਕਾਨਾਂ ਵਗੈਰਾ ਦੀ ਬਾਬਤ ਕਰ ਦਿਤਾ, ਜੋ ਪਹਿਲਾ ਹੁਕਮਾਂ ਦੇ ਮੁਤਾਬਿਕ ੨ ਫਰਵਰੀ ਸੰ: ੧੯੫੩ ਵਿਚ ਅਦਾਲਤ ਦੀਵਾਨੀ ਨੇ ਸਣੇ ਖਰਚੇ ਖਾਰਜ ਕਰ ਦਿਤਾ।

ਮੁਦਈ ਨੇ ਫੇਰ ਦਾਵਾ ੧੩ ਵਿਘੇ ਮੁਆਫੀ ਜ਼ਮੀਨ ਤੇ ਖੂਹ ਤੇ ਮਸਜਦ ਦੀ ਬਾਬਤ ਬੰਦੋਬਸਤ ਦੇ ਮਹਿਕਮੇ ਵਿਚ ਕੀਤਾ ਤਦ ਆਗਾ ਕਲਬੀ ਅਬਾਦ ਖਾਂ ਈ। ਏ. ਸੀ. ਬੰਦੋਬਸਤ ਨੇ ਮੁਦਈ ਦਾ ਹੱਕ ਮਨਦਿਆਂ ਹੋਇਆਂ ਭੀ ਜ਼ਮੀਨ ਤੇ ਮਸਜਦ ਵਗੈਰਾ ਦੀ ਬਾਬਤ ਮੁਦਈ ਦੇ ਹੱਕ ਵਿਚ ਫੈਸਲਾ ਦੇਣਾ ਮੁਨਾਸਿਬ ਨਾ ਸਮਝਿਆ, ਕਿਉਂਕਿ ਮੁਦਈ ਬੜੀ ਦੇਰ ਤੋਂ ਬੇਦਖਲ ਹੋ ਚੁੱਕਾ ਹੋਇਆ ਸੀ। ਉਸਨੇ ਫੈਸਲਾ ਦੇਂਦਿਆਂ ਹੋਇਆਂ ਇਉਂ ਲਿਖਿਆ ਕਿ:-

“ਮੈਂ ਆਪ ਮੁਸਲਮਾਨ ਹਾਂ ਅਤੇ ਮੁਸਲਮਾਨਾਂ ਵਾਲੇ ਜਜ਼ਬਾਤ ਰੱਖਦਾ ਹਾਂ ਤੇ ਚਾਹੁੰਦਾ ਹਾਂ, ਕਿ ਏਹ ਮਸੀਤ ਮੁਸਲਮਨਾਂ ਦੇ ਕਬਜ਼ੇ ਵਿਚ ਰਵੇ ਪਰ ਸਿਖਾਂ ਦਾ ਕਾਫ਼ੀ ਚਿਰ ਤੋਂ ਇਸ ਪੁਰ ਕਬਜ਼ਾ ਹੈ ਅਤੇ ਕਾਨੂੰਨ ਤੇ ਨਿਆਂ ਇਸ ਗੱਲ ਦੀ ਮੰਗ ਕਰਦਾ ਹੈ, ਕਿ ਗੁਰਦੁਆਰਾ ਜਾਂ ਮਸਜ਼ਦ ਸਿਖਾਂ ਦੇ ਹਵਾਲੇ ਕੀਤੀ ਜਾਵੇ, ਮੈਂ ਦੀਨ ਤੋਂ ਅੱਡਰਾ ਹੋਕੇ ਇਸਦਾ ਫੈਸਲਾ ਸਿੱਖਾਂ ਦੇ ਹੱਕ ਵਿਚ ਦੇਂਦਾ ਹਾਂ”।

ਮੁਦਈ ਨੇ ਫੇਰ ਇਸ ਹੁਕਮ ਦੇ ਖਿਲਾਫ਼ ਸੈਟਲਮੈਂਟ ਅਫਸਰ ਦੀ ਕਚਹਿਰੀ ਵਿਚ ਅਪੀਲ ਕੀਤੀ ਜੇਹੜੀ ਕਿ ਖਾਰਜ ਕਰਦਿਆਂ ਹੋਇਆ ਅਫਸਰ ਨੇ ਲਿਖਿਆ “ਕਿਉਂਕਿ ਇਸ ਮੁਕਦਮੇ ਵਿਚ ਬਹੁਤ ਸਾਰੇ ਹੁਕਮ ਦਿੱਤੇ ਗਏ ਨੇ ਅਤੇ ਮੁਦਈ ਦਾ ਦਾਹਵਾ ਖਾਰਜ ਹੋ ਚੁੱਕਾ ਹੈ। ਇਸ ਵਾਸਤੇ ਮੈਂ ਭੀ ਕੋਈ ਹੋਰ ਉਨ੍ਹਾਂ ਹੁਕਮਾਂ ਦੇ ਖਿਲਾਫ਼ ਨਹੀਂ ਦੇ ਸਕਦਾ, ਏਹ ਮੁਕਦਮਾ ਬਹੁਤ ਸਾਰੀ ਕੀਮਤ ਦਾ ਹਛੈ, ਇਸ ਵਾਸਤੇ ਇਸ ਕਚਹਿਰੀ ਵਿਚ ਫੈਸਲੇ ਲਈ ਭੇਜਿਆ ਗਿਆ ਹੈ ਅਜ ਮੈਂ ਇਸ ਮੁਕਦਮੇ ਦੀ ਸਾਰੀ ਮਿਸਲ ਪੜ੍ਹੀ ਹੈ, ਪਹਿਲਾਂ ਏਹ ਦਾਵਾ ਡਿਪਟੀ ਕਮਿਸ਼ਨਰ ਨੇ ਖਾਰਜ ਕੀਤਾ ਅਤੇ ਉਸਦਾ ਹੁਕਮ ਸਾਰਿਆਂ ਕਮਿਸ਼ਨਰ ਨੇ ਬਹਾਲ ਰਖਿਆ, ਮੁਦਈ ਦਾ ਦਾਵਾ ਮਹਿਕਮਾ ਬੰਦੋਬਸਤ ਦੇ ਵਿਚ ਭੀ ਖਾਰਜ ਹੋ ਚੁੱਕਾ ਹੈ ਇਸ ਵਾਸਤੇ ਇਸ ਮੁਕਦਮੇ ਵਿਚ ਸਿਵਾਏ ਉਨ੍ਹਾਂ ਹੁਕਮਾਂ ਦੇ ਹੋਰ ਕੋਈ ਹੁਕਮ ਨਹੀਂ

ਦਿਤਾ ਜਾ ਸਕਦਾ, ਇਸ ਲਈ ਮੈਂ ਹੁਕਮ ਦੇਂਦਾ ਹਾਂ ਕਿ ਮੁਦਈ ਦਾ ਦਾਵਾ ਖਾਰਜ ਹੋਵੇ ਅਤੇ ਮਿਸਲ ਦਾਖਲ ਦਫ਼ਤਰ ਹੋਵੇ”।

ਫਿਰ ਸੰ: ੧੯੮੩ ਵਿੱਚ ਸੱਯਦ ਪੀਰ ਸ਼ਾਹ ਇਮਾਮ ਦੇ ਦਰਖਾਸਤ ਕਰਨ ਪੁਰ ਛਿਪਟੀ ਕਮਿਸ਼ਨਰ ਨੇ ਸੱਯਦ ਆਲਮ ਸ਼ਾਹ ਨੂੰ ਰਪੋਰਟ ਕਰਨ ਲਈ ਨਿਯਤ ਕੀਤਾ, ਉਸਨੇ ਹੇਠ ਲਿਖੀ ਰਪੋਰਟ ਕੀਤੀ-

“ਉਸ ਮਕਾਨ ਦੀ ਬਾਬਤ ਸ਼ਹਿਰ ਦੇ ਵਿਚ ਏਹ ਆਮ ਪਤਾ ਹੈ ਕਿ ਮਸਜਦ ਹਮਾਮ ਤੇ ਬਗੀਚਾ ਵਗੈਰਾ ਨਵਾਬ ਮੀਰ ਮੰਨੂੰ ਖਾਂ ਸੂਬਾ ਲਾਹੌਰ ਨੇ ਬਨਵਾਏ ਸਨ ਓਹਦੇ ਅਫਸਰਾਂ ਵਲੋਂ ਮੀਰ ਮੰਨੂੰ ਖਾਂ ਸਿੱਖਾਂ ਦੇ ਮਾਰਨ ਵਾਸਤੇ ਮੁਕਰਰ ਕੀਤਾ ਗਿਆ ਸੀ, ਕਿਉਂਕਿ ਸਿੱਖ ਪੰਥ ਉਨ੍ਹਾਂ ਦਿਨਾਂ ਵਿਚ ਅਜੇ ਨਵਾਂ ਹੀ ਬਣਿਆ ਸੀ ਇਸ ਵਾਸਤੇ ਉਸਨੇ ਹੁਕਮ ਜਾਰੀ ਕੀਤਾ, ਕਿ ਜੇਹੜਾ ਭੀ ਸਿੱਖ ਮਿਲੇ ਉਸ ਦਾ ਸਿਰ ਉਤਾਰ ਦਿਤਾ ਜਾਵੇ, ਅਤੇ ਉਨ੍ਹਾਂ ਦੇ ਸਿਰ ਇਸ ਮਸਜਦ ਦੇ ਕੋਲ ਇਕੱਠੇ ਕੀਤੇ ਜਾਨ, ਉਹ ਉਨ੍ਹਾਂ ਸਾਰਿਆਂ ਸਿਰਾਂ ਨੂੰ ਦਬਵਾ ਦੇਂਦਾ ਸੀ, ਜਦੋਂ ਮੁਸਲਮਾਨਾਂ ਦਾ ਰਾਜ ਖਤਮ ਹੋ ਗਿਆ, ਤੇ ਸਿੱਖ ਇਸ ਮੁਲਕ ਦੇ ਬਾਦਸ਼ਾਹ ਬਣ ਗਏ ਉਨ੍ਹਾਂ ਨੇ ਮੀਰ ਮੰਨੂੰ ਖਾਂ ਨੂੰ ਭੀ ਛਤਿਹ ਕਰ ਲਿਆ, ਇਸ ਮਸਜਦ ਤੇ ਹਮਾਮ ਵਗੈਰਾ ਨੂੰ ਉਨ੍ਹਾਂ ਵੈਰਾਨ ਬਣਾ ਦਿਤਾ ਕਿਉਂਕਿ ਸਿੱਖਾਂ ਦੀ ਕੌਮ ਵਿਚ ਅਕਾਲੀ ਆਪਣੇ ਧਰਮ ਵਿਚ ਬੜੇ ਪੱਕੇ ਸਨ ਉਨ੍ਹਾਂ ਨੇ ਮਸਜਦ ਉੱਤੇ ਕਬਜ਼ਾ ਕਰ ਲਿਆ ਤੇ ਇਸ ਨੂੰ ਗੁਰਦੁਆਰਾ ਬਣਾ ਲਿਆ ਤੇ ਇਸ ਨਾ ਨਾਮ “ਸ਼ਹੀਦ ਗੰਜ” ਰੱਖਿਆ ਕਿਉਂਕਿ ਉਨ੍ਹਾਂ ਆਦਮੀਆਂ ਦੇ ਸਿਰ ਕਤਲ ਕਰਕੇ ਉੱਥੇ ਦੱਬੇ ਗਏ ਸਨ। ਸਿੱਖਾਂ ਆਪਣੇ ਧਰਮ ਅਨੁਸਾਰ ਉਨ੍ਹਾਂ ਨੂੰ ਸ਼ਹੀਦ ਕਹਿੰਦੇ ਸਨ, ਇਸ ਕਾਰਣ ਕਰਕੇ ਹੀ ਸਿੱਖਾਂ ਨੇ ਇਸ ਦਾ ਨਾਮ ਸ਼ਹੀਦ ਗੰਜ ਰੱਖਿਆ”।

ਇਸ ਰੋਪੋਰਟ ਨੂੰ ਪੜ੍ਹ ਕੇ ਛਿਪਟੀ ਕਮਿਸ਼ਨਰ ਨੇ ਸੱਯਦ ਮੀਰ ਸ਼ਾਹ ਇਮਾਮ ਦੀ ਦਰਖਾਸਤ ਨਾਂ ਮਨਜ਼ੂਰ ਕੀਤੀ।

ਫਿਰ ੧੫ ਮਈ ਸੰ: ੧੯੮੫ ਵਿੱਚ ਮਹੱਤ ਗੰਗਾ ਸਿੰਘ ਨਾਲ ਭੀ ਮੁਕਦਮਾਂ ਚਲਿਆ, ਤਾਂ ਲਾਲਾ ਅਮੋਲਕ ਰਾਮ ਸਾਹਿਬ ਨੇ ਫੈਸਲਾ ਦੇਂਦਿਆਂ ਹੋਇਆ ਲਿਖਿਆ “ਕਿ ਏਹ ਸਾਰੀ ਜਾਇਦਾਦ ਸਣੇ ਮਸੀਤ ਤੇ ਕਬਰ ਗੁਰਦੁਆਰੇ ਦੀ ਹੈ”

ਫਿਰ ੮ ਮਾਰਚ ਸੰ: ੧੯੮੮ ਨੂੰ ਭਾਈ ਹਰਨਾਮ ਸਿੰਘ ਤੇ ਹਰੀ ਸਿੰਘ ਦੇ ਨਾਲ ਮੁਕਦਮਾਂ ਸ਼ੁਰੂ ਹੋਇਆ, ਤਾਂ ਮਿਸਟਰ ਜੇ ਹਿਲਟਨ ਪ੍ਰੈਜ਼ੀਡੰਟ ਸਿਖ ਗੁਰਦੁਆਰਾ ਟ੍ਰੋਬੀਊਨਲ ਨੇ ੨੦ ਜਨਵਰੀ ਸੰ: ੧੯੯੦ ਨੂੰ ਹੇਠ ਲਿਖਿਆ ਫੈਸਲਾ ਦਿਤਾ

“ਭਾਈ ਤਾਰੂ ਸਿੰਘ ਉਹਨਾਂ ਸਿੰਘਾ ਵਿੱਚੋਂ ਇੱਕ ਸੀ, ਜਿਹੜੇ ਕਿ ਸਾਲ ਸੰ: ੧੯੮੬ ਵਿੱਚ ਲਾਹੌਰ ਦੇ ਮੁਸਲਮਾਨ ਸੂਬੇ ਨੇ ਮੁਸਲਮਾਨਾਂ ਤੇ ਸਿੱਖਾਂ ਦੀ ਲੜਾਈ

ਵਿੱਚ ਕੈਦ ਕੀਤੇ ਤੇ ਮਾਰੇ ਸਨ, ਇਸ ਲੜਾਈ ਦਾ ਜ਼ਿਕਰ ਕਨਿੰਘਮ ਸਾਹਿਬ ਦੀ ਬਣਾਈ ਹੋਈ ਸਿਖ ਤਵਾਰੀਖ ਦੇ ਸਫ਼ਾ ੯੩ ਉਪਰ ਹੈ ਇਸ ਮਸਜਦ ਨੂੰ ਜੇਹੜੀ ਕਿ ਅਜੇ ਭੀ ਝਗੜੇ ਵਾਲੀ ਜ਼ਮੀਨ ਉਤੇ ਬਣੀ ਹੋਈ ਹੈ। ਗਾਲਬਨ ਮੀਰ ਮੰਨੂੰ ਖਾਂ ਨੇ ਜੇਹੜਾ ਕਿ ਸੰ: ੧੯੪੮ ਦੇ ਵਿੱਚ ਰਾਜ ਕਰਦਾ ਸੀ ਨੇ ਬਣਾਇਆ (ਦੇ ਖੋਡੈਸਲਾ ਓ. ਪਈ) ਉਸ ਦੇ ਪਿਛੋਂ ਸੰ: ੧੯੪੩ ਵਿੱਚ ਜਦੋਂ ਸਿਖਾਂ ਨੇ ਅਫਗਾਨਾ ਨੂੰ ਸ਼ਿਕਸਤ ਦਿਤੀ ਤੇ ਲਾਹੌਰ ਵਿੱਚ ਭੰਗੀਆਂ ਦੀ ਮਿਸਲ ਜ਼ੋਰ ਵਿੱਚ ਹੋ ਗਈ ਤਾਂ ਸੰ: ੧੯੪੪ ਵਿੱਚ (ਦੇਖੋ ਤਵਾਰੀਖ ਕਨਿੰਘਮ ਸਾਹਿਬ ਸਫ਼ਾ ੧੦੪) ਬਹੁਤ ਸਾਰੀਆਂ ਮਸਜਦੀ ਸਿਖਾਂ ਨੇ ਗੇਡ ਦਿਤੀਆਂ ਅਤੇ ਇਹ ਮੁਮਕਿਨ ਹੈ, ਕਿ ਇਹ ਗੁਰਦੁਆਰਾ ਇਸ ਤਾਰੀਖ ਤੋਂ ਬਾਦ ਭਾਈ ਤਾਰੂ ਸਿੰਘ ਜੀ ਦੀ ਯਾਦਗਾਰ ਵਿੱਚ ਕਾਇਮ ਕੀਤਾ ਗਿਆ ਹੋਵੇ ਅਤੇ ਏਹ ਭੀ ਮੁਮਕਿਨ ਹੈ, ਕਿ ਇਹ ਗੁਰਦੁਆਰਾ ਏਸੇ ਥਾਂ ਉੱਤੇ ਹੋਵੇ, ਜਿਥੇ ਕਿ ਨੋਟੀਫਾਈਡ ਗੁਰਦੁਆਰਾ ਹੁਣ ਬਣਿਆਂ ਹੋਇਆ ਹੈ ਅਤੇ ਉਸ ਵੇਲੇ ਤੋਂ ਲੈ ਕੇ ਹੁਣ ਤੀਕ ਏਹ ਮਸਜਦ ਜੇਹੜੀ ਕਿ ਓਥੇ ਬਣੀ ਹੋਈ ਹੈ, ਸਿੱਖੀ ਦੇ ਕਬਜ਼ੇ ਵਿੱਚ ਰਹੀ ਹੈ, ਭਾਈ ਤਾਰੂ ਸਿੰਘ ਅਤੇ ਭਾਈ ਧੰਨਾਂ ਸਿੰਘ ਜਰਨੈਲ ਦੀਆਂ ਸਮਾਧਾਂ ਭੀ ਇਸ ਗੁਰਦੁਆਰੇ ਵਿੱਚ ਬਣੀਆਂ ਹੋਈਆਂ ਹਨ, ਭੰਗੀਆਂ ਦੀ ਮਿਸਲ ਦਾ ਲਾਹੌਰ ਦੇ ਵਿੱਚ ਸੰ: ੧੯੪੪ ਤੋਂ ਲੈ ਕੇ ੧੯੬੯ ਤੱਕ ਜ਼ੋਰ ਰਿਹਾ ਜਦੋਂ ਕਿ ਮਹਾਰਾਜਾ ਰਣਜੀਤ ਸਿੰਘ ਨੇ ਭੰਗੀਆਂ ਦੀ ਮਿਸਲ ਨੂੰ ਘਟਾਨ ਤੋਂ ਦੋ ਸਾਲ ਪਹਿਲਾਂ ਲਾਹੌਰ ਤੇ ਕਬਜ਼ਾ ਕੀਤਾ ਸੀ (ਦੇਖੋ ਤਵਾਰੀਖ ਕਨਿੰਘਮ ਸਾਹਿਬ ਸਫ਼ਾ ੧੩੧) ਏਹ ਪਕੀ ਤਰ੍ਹਾਂ ਨਹੀਂ ਕਿਹਾ ਜਾ ਸਕਦਾ ਕਿ ਏਹ ਗੁਰਦੁਆਰਾ ਭੰਗੀਆਂ ਦੇ ਵਕਤ ਕਾਇਮ ਕੀਤਾ ਗਿਆ ਸੀ ਯਾ ਉਸਤੋਂ ਪਿੱਛੋਂ ਮਹਾਰਾਜਾ ਰਣਜੀਤ ਸਿੰਘ ਨੇ ਕਾਇਮ ਕੀਤਾ ਸੀ!

ਪਰ ਏਹ ਗਲ ਲਤੀਫ ਦੀ ਤਵਾਰੀਖ ਵਿੱਚ ਸਫ਼ਾ ੧੬੧-੧੬੨ ਉੱਪਰ ਦਰਜ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ ਇਸ ਗੁਰਦੁਆਰੇ ਵਿੱਚ ਬੜੀ ਦਿਲਚਸਪੀ ਲਈ ਅਤੇ ਓਥੇ ਅਮੁੰਮਨ ਜਾਂਦਾ ਹੁੰਦਾ ਸੀ, ਜੇਕਰ ਮੰਨ ਲਿਆ ਜਾਏ ਕਿ ਮਹਾਰਾਜਾ ਰਣਜੀਤ ਸਿੰਘ ਨੇ ਇਸ ਗੁਰਦੁਆਰੇ ਨੂੰ ਕਾਇਮ ਨਹੀਂ ਕੀਤਾ ਪਰ ਫੇਰ ਭੀ ਏਹ ਬੜਾ ਮੁਮਕਿਨ ਹੈ ਕਿ ਏਹ ਉਸਦੀ ਸਰ ਪ੍ਰਸਤੀ ਵਿੱਚ ਕਾਇਮ ਹੋਇਆ ਹੋਵੇ ਯਾ ਘੱਟੋਂ ਘੱਟ ਭੰਗੀ ਸਰਦਾਰਾਂ ਦੀ ਬਣਾਈ ਹੋਈ ਯਾਦਗਾਰ ਨੂੰ ਉਸਨੇ ਮਨਜ਼ੂਰ ਕਰਕੇ ਜਾਰੀ ਰੱਖਿਆ, ਜਿਸ ਨੂੰ ਅਗਰ ਚਾਹੁੰਦੇ ਤਾਂ ਉਹ ਜ਼ਬਤ ਕਰ ਸਕਦੇ ਸੀ।

ਸੈਕ੍ਰੇਟਰੀ ਅੰਜਮਨ ਇਸਲਾਮ ਨੇ ਜਦੋਂ ਮਸਜਦ ਦਾ ਕਬਜ਼ਾ ਮੰਗਿਆ ਤਾਂ ਰਾਏ ਸਾਹਿਬ ਮੁਨਾਂ ਲਾਲ ਜੱਜ ਗੁਰਦੁਆਰਾ ਟ੍ਰੀਬੀਊਨਲ ਨੇ ਆਪਨੀ ਰਾਏ ਲਿਖਦਿਆਂ ਹੋਇਆ ਆਖਿਆ ਕਿ “ਏਨੁਂ ਦੀ ਦਰਬਾਸਤ ਮਰੇ ਹੋਏ ਘੋੜੇ ਨੂੰ

ਚਾਬਕ ਮਾਰਨ ਦੀ ਤਰ੍ਹਾਂ ਹੈ, ਏਹ ਮਸਜਦ ਨਹੀਂ ਏਹ ਗੁਰਦੁਆਰਾ ਹੈ, ਕਿਉਂਕਿ ਵੱਡੇ ਬੰਦ ਦੇ ਹੇਠਾਂ ਸੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਰਿਹਾ ਹੈ, ਅਤੇ ਖੱਬੇ ਪਾਸੇ ਤੁੜੀ ਤੇ ਸਜੇ ਪਾਸੇ ਲੰਗਰ ਰਿਹਾ ਹੈ”।

ਟ੍ਰੈਬੀਊਨਲ ਦੇ ਪ੍ਰਧਾਨ ਸਰ ਹੋਮਿਲਟਨ ਜੱਜ ਹਾਈ ਕੋਰਟ ਨੇ ਆਪਣੇ ਫੈਸਲੇ ਵਿੱਚ ਲਿਖਿਆ ਹੈ, ਕਿ “ਏਹ ਮਸਜਦ ਨਹੀਂ ਸਗੋਂ ਏਹ ਸਭ ਕੁਝ ਸਿਖਾਂ ਨੂੰ ਤੰਗ ਕਰਨ ਲਈ ਕੀਤਾ ਜਾ ਰਿਹਾ ਹੈ, ਮੈਨੂੰ ਏਨ੍ਹਾਂ ਮੁਸਲਮਾਂਨਾ ਦੇ ਇਸ ਵਤੀਰੇ ਪਰ ਬੜਾ ਅਫਸੋਸ ਤੇ ਰੰਜ ਹੈ”!



## ਤਿੰਨ ਸੌ ਪੁਸਤਕਾਂ ਛਾਪਣ ਦਾ ਨਿਸ਼ਾਨ

1999 ਦੀ ਵਿਸਾਖੀ ਖਾਲਸਾ ਪੰਥ ਦੀ ਸਿਰਜਣਾ ਦਾ ਤਿੰਨ ਸੌ ਸਾਲਾ ਮਹਾਨਪੁਰਬ ਹੈ। ਇਸ ਸਮੇਂ ਤਿੰਨ ਸੌ ਪੁਸਤਕਾਂ ਛਾਪਣ ਦਾ ਲਖਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰੱਖਿਆ ਹੈ। ਇੱਥੇ ਵਰਨਣ ਯੋਗ ਹੈ ਕਿ ਸ਼੍ਰੋਮਣੀ ਕਮੇਟੀ ਦੀਆਂ ਦੇਸ਼-ਵੰਡ ਤੋਂ ਪਹਿਲਾਂ ਦੀਆਂ ਪੁਸਤਕਾਂ ਦੇ ਨਾਲ ਨਾਲ ਸਬਾਨਕ ਸੰਸਥਾਵਾਂ ਵਲੋਂ ਜੋ ਰਚਨਾਵਾਂ ਪ੍ਰਕਾਸ਼ਤ ਕੀਤੀਆਂ ਗਈਆਂ ਸਨ, ਉਹ ਹੁਣ ਪ੍ਰਾਪਤ ਨਹੀਂ। ਦਰਬਾਰ ਸਾਹਿਬ ਉਤੇ ਹੋਏ ਹਮਲੇ ਸਮੇਂ ਇੱਕ ਇਹ ਵੀ ਵੱਡਾ ਨੁਕਸਾਨ ਹੋਇਆ। ਜਿੰਨੀਆਂ ਪ੍ਰਕਾਸ਼ਨਾਂ ਸ਼੍ਰੋਮਣੀ ਕਮੇਟੀ ਦੇ ਇਤਿਹਾਸ ਬੋਰਡ ਦੀਆਂ ਛਾਪੀਆਂ ਹੋਈਆਂ ਸਨ ਉਹ ਵੀ ਲਾਪਤਾ ਹਨ।

ਕੁਝ ਪੁਸਤਕਾਂ ਪੁਰਾਣੇ ਵਿਦਵਾਨਾਂ ਦੀਆਂ ਸਿੱਖੀ ਦੇ ਕਈ ਵਿਸ਼ਿਆਂ ਬਾਰੇ ਲਿਖੀਆਂ ਕਿਸੇ ਕਿਸੇ ਸੱਜਣ ਕੋਲੋਂ ਮਿਲ ਜਾਂਦੀਆਂ ਹਨ, ਜਿਨ੍ਹਾਂ ਦੀ ਮੁੜ ਛਾਪਾਈ ਨਾ ਹੋਣ ਕਰਕੇ ਆਮ ਪ੍ਰਾਪਤ ਨਹੀਂ। ਇਨ੍ਹਾਂ ਸਾਰੀਆਂ ਪ੍ਰਕਾਸ਼ਨਾਵਾਂ ਨੂੰ ਮੁੜ ਛਾਪਣ ਦਾ ਕਾਰਜ ਅਰੰਭਿਆ ਗਿਆ ਹੈ ਤਾਂ ਜੋ ਸਿੱਖ ਧਰਮ, ਸਾਹਿਤ, ਇਤਿਹਾਸ, ਸਮਾਜ ਦਾ ਹਰ ਪੱਖ ਵਿਰਸਾ ਸੰਭਾਲਿਆ ਜਾਵੇ। ਸੋ ਪੁਰਾਣੇ ਕਵੀਆਂ ਇਤਿਹਾਸਕਾਰਾਂ ਦੀਆਂ ਰਚਨਾਵਾਂ ਜਿੱਥੋਂ ਵੀ ਪ੍ਰਾਪਤ ਹੋਣ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੇਜੀਆਂ ਜਾ ਸਕਦੀਆਂ ਹਨ ਜਾਂ ਉਨ੍ਹਾਂ ਬਾਰੇ ਦੱਸਿਆ ਜਾ ਸਕਦਾ ਹੈ।

ਸਿੱਖਾਂ ਦੇ ਹੱਥ-ਲਿਖਤ-ਸਾਹਿਤ ਬਾਰੇ ਬਹੁਤ ਸਾਰੀਆਂ ਪੁਸਤਕਾਂ ਹਾਲਾਂ ਤੱਕ ਵੀ ਅਣ-ਛਪੀਆਂ ਹੀ ਹਨ, ਜਿਨ੍ਹਾਂ ਨੂੰ ਛਾਪਣਾ ਇਸ ਲੜੀ ਦਾ ਹਿੱਸਾ ਹੈ।

ਵੱਖੋਂ ਵੱਖਰੇ ਸਮੇਂ ਹੋਈਆਂ ਵਿਚਾਰ ਗੋਸ਼ਟੀਆਂ, ਖੋਜ ਨਿਬੰਧਾਂ, ਖੋਜ ਪੱਤਰਾਂ ਵਿਚ ਅਦੁਤੀ ਤੇ ਵੱਡਮੁੱਲੀ ਜਾਣਕਾਰੀ ਹੈ। ਅਜੇਹੀਆਂ ਰਚਨਾਵਾਂ ਦਾ ਪੁਸ਼ਟਗਕ ਰਹਿਣਾ ਜ਼ਰੂਰੀ ਹੈ। ਇਓਂ ਪੁਰਾਣੀਆਂ ਰਚਨਾਵਾਂ ਨੂੰ ਸਿੱਖ ਜਗਿਆਸੂਆਂ ਤੇ ਪਾਠਕਾਂ ਦੇ ਪੜ੍ਹਨ ਵੀਚਰ ਕਰਨਾ ਖਾਲਸਾ ਪੰਥ ਦੀ ਤੇ ਸਿੱਖ ਸਾਹਿਤ ਦੀ ਲੋੜੀਂਦੀ ਸੇਵਾ ਹੈ।

ਜੋ ਪੁਸਤਕਾਂ ਪੰਜਾਬੀ, ਹਿੰਦੀ ਤੋਂ ਇਲਾਵਾ, ਹੋਰ ਭਾਸ਼ਾਵਾਂ ਵਿਚ ਹੋਣ, ਕਮੇਟੀ ਉਨ੍ਹਾਂ ਪੁਸਤਕਾਂ ਬਾਰੇ ਵੀ ਧਿਆਨ ਦੇਵੇਗੀ। ਨਵੇਂ ਲਿਖਾਰੀਆਂ ਦੀਆਂ ਉੱਤਮ ਰਚਨਾਵਾਂ ਵੀ ਛਾਪੀਆਂ ਜਾਣਗੀਆਂ, ਤਾਂ ਕਿ ਉਨ੍ਹਾਂ ਦੀ ਪ੍ਰਤਿਭਾ ਦਾ ਲਾਭ ਕੌਮ ਨੂੰ ਪਹੁੰਚੇ।

ਸਿੱਖ ਧਰਮ, ਸਾਹਿਤ, ਇਤਿਹਾਸ, ਸਮਾਜ ਬਾਰੇ ਪੜ੍ਹਨ ਯੋਗ ਪੁਸਤਕਾਂ ਦੀ ਘਾਟ ਨੂੰ ਇਕ ਮੁਹਿੰਮ ਚਲਾ ਕੇ ਪੂਰਾ ਕੀਤਾ ਜਾਣਾ ਇਸ ਲੜੀ ਦਾ ਮੁੱਖ ਮਨੋਰਥ ਹੈ। ਸਕੂਲਾਂ, ਕਾਲਜਾਂ, ਸਿੱਖ ਸੰਸਥਾਵਾਂ ਵਲੋਂ ਪੁਸਤਕਾਂ ਕਮੇਟੀ ਪਾਸੋਂ ਮੰਗੀਆਂ ਜਾਂਦੀਆਂ ਹਨ। ਲਾਇਬਰੇਰੀਆਂ ਲਈ ਲੋੜੀਂਦੀਆਂ ਅਰਜੀਆਂ ਪੁਜਦੀਆਂ ਰਹਿੰਦੀਆਂ ਹਨ। ਅਜੇਹੀਆਂ ਲੋੜੀਂਦੀਆਂ ਦੀ ਪ੍ਰਤਿ ਸ਼੍ਰੋਮਣੀ ਕਮੇਟੀ, ਆਪਣੀਆਂ ਪ੍ਰਵਾਨਤ ਅਤੇ ਛਾਪੀਆਂ ਪੁਸਤਕਾਂ ਰਾਹੀਂ ਕਰੇਗੀ।

ਅਜੇਹੀਆਂ ਕਿਤਾਬਾਂ ਛਾਪਣ ਲਈ ਜੋ ਸੰਸਥਾਵਾਂ ਤੇ ਪ੍ਰੇਮੀ ਸਜਣ ਸਹਾਇਤਾ ਕਰਨ ਦੀ ਗੇਝ ਰੱਖਦੇ ਹੋਣ ਉਨ੍ਹਾਂ ਦਾ ਯੋਗਦਾਨ ਤੇ ਸਹਿਯੋਗ ਧੰਨਵਾਦ ਸਹਿਤ ਸਵੀਕਾਰ ਕੀਤਾ ਜਾਵੇਗਾ।